

## ਗੁਜ਼ ਵਿਚ ਸਬੰਧ

(18:1-35)

ਮੱਤੀ 18 ਅਧਿਆਇ ਵਿਚ ਮੱਤੀ ਦੇ ਸਿੱਖਿਆ ਵਾਲੇ ਪੰਜ ਭਾਗਾਂ ਦਾ ਚੌਥਾ ਭਾਗ ਹੈ ਜਿਨ੍ਹਾਂ ਵਿਚ ਹਰੇਕ ਦੇ ਬਾਅਦ ‘ਜਾਂ ਜਿਸੂ ਇਹ ਗੱਲਾਂ ਕਰ ਹਟਿਆ’ ਸ਼ਬਦਾਂ ਨਾਲ ਅੰਤ ਹੁੰਦਾ ਹੈ (7: 28; 11: 1; 13: 53; 19: 1; 26: 1)। ਇਸ ਚੌਥੇ ਬਲਾਕ ਵਿਚ ਉਹ ਸਿੱਖਿਆ ਹੈ ਜਿਹੜੀ ਪ੍ਰਭੂ ਨੇ ਯਹੂਦੀਆ ਅਤੇ ਯਹੂਸ਼ਲਮ ਨੂੰ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ, ਕਫਰਨਾਹੂਮ ਵਿਚ ਦਿੱਤੀ ਸੀ (19: 1; 21: 1)।

ਇੱਥੇ ਜਿਸੂ ਦੀ ਸਿੱਖਿਆ ਦਾ ਕੇਂਦਰ ਵਿਸ਼ਵਾਸ ਦੇ ਇਕ ਨਵੇਂ ਸਮਾਜ ਭਾਵ ਕਲੀਸੀਆ ਜਿਹੜੀ ਉਸ ਨੇ ਬਣਾਉਣੀ ਸੀ, ਵਿਚ ਸਬੰਧਾਂ ਉੱਤੇ ਸੀ (16: 18)। ਅਧਿਆਇ ਇਕ ਤੋਂ ਦੂਜੇ ਵਿਸ਼ੇ ਵਿਚ ਜਾਂਦਿਆਂ ਪੰਜ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। (1) ਰਾਜ ਵਿਚ ਵੱਡਾ ਹੋਣਾ (18: 1-4), (2) ਠੋਕਰ ਲੱਗਣ ਵਾਲੇ ਪੱਥਰ ਦੇ ਪਿਲਾਫ਼ ਚਿਤਾਵਨੀਆਂ (18: 5-9), (3) ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ (18: 10-14), (4) ਝਗੜਿਆਂ ਨੂੰ ਨਿਪਟਾਉਣਾ (18: 15-20), ਅਤੇ (5) ਮਾਫ਼ ਨਾ ਕਰਨ ਵਾਲੇ ਸੇਵਕ ਦਾ ਦ੍ਰਿਸ਼ਟਾਂਤ (18: 21-35)।

### ਰਾਜ ਵਿਚ ਵੱਡਾ ਹੋਣਾ: ਹਲੀਮੀ<sup>1</sup> (18:1-4)

<sup>1</sup>ਉਸੇ ਘੜੀ ਚੇਲੇ ਜਿਸੂ ਕੋਲ ਆਣ ਕੇ ਬੋਲੇ ਜੋ ਸੁਰਗ ਦੇ ਰਾਜ ਵਿਚ ਸਭਨਾਂ ਨਾਲੋਂ ਵੱਡਾ ਕੌਣ ਹੈ? <sup>2</sup>ਤਦ ਉਹ ਨੇ ਇਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸ ਨੂੰ ਉਨ੍ਹਾਂ ਦੇ ਵਿਚਾਲੇ ਖੜਾ ਕੀਤਾ <sup>3</sup>ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਝੁ ਨਾ ਬਣੋ ਤਾਂ ਸੁਰਗ ਦੇ ਰਾਜ ਵਿਚ ਕਦੀ ਨਾ ਵੱਡੇਗੇ। <sup>4</sup>ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਝੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿਚ ਸਭਨਾਂ ਨਾਲੋਂ ਵੱਡਾ ਹੈ।

ਆਇਤ 1. ਉਸੇ ਘੜੀ ਵਾਕਾਂਸ਼ ਜਿਸ ਨਾਲ ਇਸ ਅਧਿਆਇ ਦਾ ਆਰੰਭ ਹੁੰਦਾ ਹੈ, ਕਫਰਨਾਹੂਮ ਦੀਆਂ ਪਿਛਲੀਆਂ ਘਟਨਾਵਾਂ ਨਾਲ ਨਜ਼ਦੀਕੀ ਸਬੰਧ ਦਾ ਸੰਕੇਤ ਦਿੰਦਾ ਹੈ (17: 24-27)। ਇੰਜੀਲ ਦਾ ਮਰਕੁਸ ਦਾ ਵਿਰਤਾਂਤ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਇਹ ਚਰਚਾ ਉੱਥੇ ਹੀ ਹੋਈ ਸੀ (ਮਰਕੁਸ 9: 33)। ਜਿਵੇਂ ਕਿ ਉਹ ਆਮ ਤੌਰ ਤੇ ਕਰਦੇ ਸਨ, ਚੇਲੇ ਜਿਸੂ ਕੋਲ ਆਣ ਕੇ ਸੁਆਲ ਕਰਨ ਲੱਗੇ<sup>2</sup>

ਮਰਕੁਸ ਦੇ ਸਮਾਨਾਂਤਰ ਵਿਰਤਾਂਤ ਨਾਲ ਤੁਲਨਾ ਕਰਨ ਤੇ ਮੱਤੀ ਦਾ ਵਿਰਤਾਂਤ ਸੰਖੇਪ ਨਜ਼ਰ ਆਉਂਦਾ ਹੈ। ਜਿਸੂ ਨਾਲ ‘‘ਗਲੀਲ ਵਿੱਚੋਂ ਦੀ’’ ਜਾਂਦਿਆਂ ਚੇਲਿਆਂ ਵਿਚ ਸੁਰਗ ਦੇ ਰਾਜ ਵਿਚ ਸਭ ਤੋਂ ਵੱਡਾ ਹੋਣ ਤੇ ਚਰਚਾ ਜਾਰੀ ਰਹਿੰਦੀ ਹੈ (ਮਰਕੁਸ 9: 30)। ਕਫਰਨਾਹੂਮ ਵਿਚ ਪਹੁੰਚ ਦੇ ਬਾਅਦ ਉਹ ਇਕ ਘਰ ਵਿਚ ਗਏ ਜਿੱਥੇ ਉਨ੍ਹਾਂ ਰੁਕਣਾ ਸੀ, ਜੋ ਸ਼ਾਇਦ ਪਤਰਸ ਦਾ ਹੀ ਘਰ ਸੀ। ਫਿਰ ਜਿਸੂ ਨੇ ਰਸਤੇ ਵਿਚ ਚੇਲਿਆਂ ਦੀ ਗੱਲਬਾਤ ਬਾਰੇ ਪੁੱਛਿਆ ਕਿ ਉਹ ਕੀ ਗੱਲਾਂ ਕਰ ਰਹੇ ਸਨ

(ਮਰਕੁਸ 9:33)। ਬੇਸ਼ੱਕ ਉਹ ਨੂੰ ਪਤਾ ਸੀ ਕਿ ਉਹ ਕਿਸ ਵਿਸ਼ੇ ਤੇ ਗੱਲਾਂ ਕਰ ਰਹੇ ਸਨ ਪਰ ਫਿਰ ਵੀ ਉਸ ਨੇ ਪੁੱਛ ਲਿਆ ਕਿ ਉਹ ਕੀ ਗੱਲਾਂ ਕਰ ਰਹੇ ਸਨ। ਸ਼ਾਇਦ ਅਜਿਹਾ ਉਸ ਨੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਗੱਲਾਂ ਤੇ ਧਿਆਨ ਨਾਲ ਵਿਚਾਰ ਕਰਨ ਲਈ ਕੀਤਾ। ਗੱਲਬਾਤ ਦੌਰਾਨ ਉਨ੍ਹਾਂ ਨੇ ਪੈਂਫਿਆ ਕਿ ‘‘ਸੁਰਗ ਦੇ ਰਾਜ ਵਿਚ ਸਭਨਾਂ ਨਾਲੋਂ ਵੱਡਾ ਕੌਣ ਹੈ?’’

ਜਾਹਿਰ ਤੌਰ ਤੇ ਚੇਲਿਆਂ ਦੇ ਮਨ ਵਿਚ ਅਜੇ ਵੀ ਖੁਦਾ ਦੇ ਰਾਜ ਦੀ ਗਲਤ ਧਾਰਣਾ ਸੀ। ਇਸ ਚਰਚਾ ਤੋਂ ਬੋੜੀ ਦੇਰ ਪਹਿਲਾਂ ਹੀ ਯਿਸੂ ਨੇ ਆਪਣੇ ਦੁੱਖ ਝੱਲਣ ਦੀ ਨਥੂਵਤ ਵਿਸਤਾਰ ਨਾਲ ਦੂਜੀ ਵਾਰ ਕੀਤੀ ਸੀ (17:22, 23)। ਉਸ ਨੇ ਆਪਣੇ ਆਪ ਨੂੰ ਦੁਖੀ ਸੇਵਕ ਦੇ ਰੂਪ ਵਿਚ ਵਿਖਾਇਆ ਸੀ, ਪਰ ਚੇਲਿਆਂ ਦੇ ਮਨਾਂ ਵਿਚ ਅਜੇ ਵੀ ਰੁਤਬੇ ਅਤੇ ਵੱਡੇ ਹੋਣ ਦੀਆਂ ਦੁਨਿਆਵੀ ਖਾਹਿਸ਼ਾਂ ਭਰੀਆਂ ਪਈਆਂ ਸਨ। ਮਰਕੁਸ 9:35 ਦੱਸਦਾ ਹੈ ਕਿ ਯਿਸੂ ਨੇ ਚੇਲਿਆਂ ਨੂੰ ਕਿਹਾ, ‘‘ਜੇ ਕੋਈ ਪਹਿਲਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਪਿਛਲਾ ਅਤੇ ਸਭਨਾਂ ਦਾ ਟਹਿਲੂਆ ਬਣੇ।’’

**ਆਇਤ 2.** ਯਿਸੂ ਆਮ ਤੌਰ ਤੇ ਨਵੀਆਂ ਸਿੱਖਿਆਵਾਂ ਦੇਣ ਲਈ ਮੌਕਿਆਂ ਦੇ ਰੂਪ ਵਿਚ ਚੇਲਿਆਂ ਦੇ ਹੀ ਸਵਾਲਾਂ ਦੀ ਵਰਤੋਂ ਕਰਦਾ ਸੀ (13:10, 36; 18:21; 24:3)। ਇਥੋਂ ਉਸ ਨੇ ਉਸ ਸਚਿਆਈ ਨੂੰ ਸਮਝਾਉਣ ਲਈ ਜਿਸ ਨੂੰ ਉਹ ਉਨ੍ਹਾਂ ਦੇ ਨਾਲ ਜੋੜਨਾ ਚਾਹੁੰਦਾ ਸੀ, ਕੁੱਛੜ ਇਕ ਛੋਟੇ ਬਾਲਕ ਨੂੰ ਲਿਆ। ‘‘ਛੋਟੇ ਬਾਲਕ’’ ਲਈ ਯੂਨਾਨੀ ਭਾਸ਼ਾ ਦੇ ਸ਼ਬਦ (*paidion*) ਤੋਂ ਭਾਵ ਬਹੁਤ ਛੋਟਾ ਬੱਚਾ ਜਾਂ ਨਵਜਨਮਿਆ ਬੱਚਾ ਹੋ ਸਕਦਾ ਹੈ। ਇਹ ਬਾਲਕ 1-1/2 ਸਾਲ ਦਾ ਬੱਚਾ ਹੋ ਸਕਦਾ ਹੈ ਕਿਉਂ ਜੋ ਯਿਸੂ ਨੇ ਉਸ ਬਾਲਕ ਨੂੰ ਆਪਣੇ ਕੋਲ ਸੰਦਿਆ। ਮਾਂ ਪਿਛੇ ਦੀ ਕਿਸੇ ਤਰ੍ਹਾਂ ਦੀ ਮਦਦ ਦਾ ਜ਼ਿਕਰ ਨਹੀਂ ਹੈ। ਕਈਆਂ ਨੇ ਸੁਝਾਅ ਦਿੱਤਾ ਹੈ ਕਿ ਜੇ ਉਹ ਪਤਰਸ ਦੇ ਘਰ ਵਿਚ ਸਨ ਤਾਂ ਉਹ ਬਾਲਕ ਪਤਰਸ ਦੇ ਪਰਿਵਾਰ ਵਿੱਚੋਂ ਹੀ ਕਿਸੇ ਦਾ ਹੋ ਸਕਦਾ ਹੈ।

ਜਦੋਂ ਉਹ ਬਾਲਕ ਯਿਸੂ ਕੋਲ ਆਇਆ ਤਾਂ ਉਸ ਨੇ ਉਸ ਨੂੰ ਚੇਲਿਆਂ ਵਿਚਾਲੇ ਖੜਾ ਕੀਤਾ। ਇਨ੍ਹਾਂ ਵੱਡੇ ਵੱਡੇ ਲੋਕਾਂ ਦੇ ਵਿਚਕਾਰ ਉਹ ਬਾਲਕ ਨਿਮਾਣਾ ਜਿਹਾ ਲਗਦਾ ਹੋਵੇਗਾ। ਪੁਰਾਣੇ ਜ਼ਮਾਨੇ ਵਿਚ ਬੱਚਿਆਂ ਨੂੰ ਬਾਲਗਾਂ ਵਾਂਗ ਆਦਰ ਨਹੀਂ ਦਿੱਤਾ ਜਾਂਦਾ ਸੀ। ਬੇਟਿਆਂ ਨੂੰ ਬੇਟੀਆਂ ਨਾਲੋਂ ਵੱਧ ਤਰਜੀਹ ਦਿੱਤੀ ਜਾਂਦੀ ਸੀ ਕਿਉਂ ਜੋ ਉਨ੍ਹਾਂ ਨੇ ਅੰਕੀਰ ਵਿਚ ਮਿਹਨਤ ਕਰਨ ਵਾਲੇ ਅਤੇ ਸਿਪਾਹੀ ਬਣਨਾ ਹੁੰਦਾ ਸੀ। ਯੂਨਾਨੀ-ਰੋਮੀ ਸਮਾਜ ਵਿਚ ਕਈ ਵਾਰ ਬੀਮਾਰ ਮੁੰਡਿਆਂ ਦੇ ਨਾਲ ਕੁੜੀਆਂ ਨੂੰ ਤਿਆਗ ਦਿੱਤਾ ਜਾਂਦਾ ਸੀ। ਕੁੜੀਆਂ ਦਾ ਗਰਭਪਾਤ ਕਰਵਾ ਦਿੱਤਾ ਜਾਂਦਾ ਸੀ। ਯਹੁਦੀ ਲੋਕਾਂ ਵਿਚ ਬੱਚਿਆਂ ਬਾਰੇ ਉੱਚ ਵਿਚਕਾਰ ਪਾਇਆ ਜਾਂਦਾ ਸੀ ਕਿਉਂ ਜੋ ਉਹ ਬੱਚਿਆਂ ਨੂੰ ਖੁਦਾ ਦੀ ਅਨੋਖੀ ਕੁਦਰਤ ਦਾ ਹਿੱਸਾ ਮੰਨਦੇ ਸਨ। ਇਸ ਦੇ ਬਾਵਜੂਦ ਅਜਿਹੇ ਬੱਚਿਆਂ ਨੂੰ ਵੱਡਿਆਂ ਨਾਲੋਂ ਨਿਕਮੇ ਹੀ ਮੰਨਿਆ ਜਾਂਦਾ ਸੀ (19:13, 14)। ਇਸ ਪਿਛੋਕੜ ਨੂੰ ਧਿਆਨ ਵਿਚ ਰੱਖਦਿਆਂ ਪਤਾ ਲਗਦਾ ਹੈ ਕਿ ਪ੍ਰਭੂ ਦੇ ਕੰਮ ਸਚਮੂਰ ਵਿਚ ਕਿੰਨੇ ਇਨਕਲਾਬੀ ਸਨ। ਗੁਰੂਆਂ ਲਈ ਆਪਣੇ ਵਿਦਿਆਰਥੀਆਂ ਵਾਸਤੇ ਨੈਤਿਕ ਸਿੱਖਿਆ ਅਤੇ ਬਹਾਦੂਰੀ ਦੀਆਂ ਮਿਸਾਲਾਂ ਦੀ ਨਕਲ ਕਰਨ ਲਈ ਅਜਿਹੀਆਂ ਉਦਾਹਰਣਾਂ ਦੇਣੀਆਂ ਆਮ ਗੱਲ ਸੀ। ਇਸ ਦੇ ਉਲਟ ਯਿਸੂ ਨੇ ਉਨ੍ਹਾਂ ਵਿਚਕਾਰ ਇਕ ਬਾਲਕ ਨੂੰ ਖੜਾ ਕਰ ਦਿੱਤਾ।<sup>3</sup>

**ਆਇਤ 3.** ਸੁਰਗ ਦੇ ਰਾਜ ਵਿਚ ਵੱਡਾ ਹੋਣ ਦੇ ਉਨ੍ਹਾਂ ਦੇ ਸਵਾਲ ਦਾ ਜਵਾਬ ਯਿਸੂ ਨੇ ਨਮੂਨੇ ਦੇ ਤੌਰ ਤੇ ਇਸ ਬਾਲਕ ਨੂੰ ਵਰਤ ਕੇ ਦਿੱਤਾ। ਉਸ ਨੇ ਸਮਝਾਇਆ, ‘‘ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਡੋਟਿਆਂ ਬਾਲਕਾਂ ਵਾਂਭੁ ਨਾ ਬਣੋ ਤਾਂ ਸੁਰਗ ਵਿਚ ਰਾਜ ਵਿਚ ਕਈ ਨਾ ਵੱਡੇਗੇ।’’ ਚੇਲੇ ਇਹ ਸਮਝ ਕੇ ਕਿ ਉਨ੍ਹਾਂ ਨੂੰ ਰਾਜ ਵਿਚ ਉਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਣਗੇ ਇਨ੍ਹਾਂ ਅਹੁਦਿਆਂ ਵਾਸਤੇ ਲੜ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਆਪਣੇ ਘੁੰਮੰਡ ਅਤੇ ਸੁਆਰਥ ਵਿਚ ਬਣੋ ਰਹਿਣ ਤਾਂ ਕਿਸੇ ਵੀ ਤਰੀਕੇ ਨਾਲ ਇਸ ਵਿਚ ਵੜ ਨਹੀਂ ਸਕਣਗੇ। ‘‘ਨਾ’’ ਦੇਹਰੇ ਨਕਾਰਾਤਮਕ ਉੱਦੇ ਜ਼ੋਰ ਦੇਣ ਵਾਲੇ ਸ਼ਬਦ (*ou me*) ਦਾ ਅਨੁਵਾਦ ਹੈ। ਇਸ ਦਾ

ਅਨੁਵਾਦ ‘ਬਿਲਕੁਲ ਨਹੀਂ’ ਜਾਂ ‘ਕਦੇ ਨਹੀਂ’ (NIV; NRSV) ਹੋ ਸਕਦਾ ਹੈ।

ਚੇਲਿਆਂ ਲਈ ‘ਮੁੜਨਾ’ (stropho) ਜ਼ਰੂਰੀ ਸੀ ਭਾਵ ਉਨ੍ਹਾਂ ਵਿਚ ‘ਬਦਲਾਅ’ ਆਉਣਾ ਜ਼ਰੂਰੀ ਸੀ। ਲੂਕਾ ਨੇ ਅਜਿਹੇ ਹੀ ਸ਼ਬਦ (epistrepho) ਦੀ ਵਰਤੋਂ ਕੀਤੀ ਹੈ ਜਿਸਦਾ ਅਨੁਵਾਦ ਪਤਰਸ ਦੇ ਦੂਜੇ ਸੰਦੇਸ਼ ਦੀ ਗੱਲ ਕਰਦਿਆਂ ‘ਤੇਬਾ ਕਰੋ’ ਅਤੇ ‘ਹਟਾ ਕੇ’ ਹੋਇਆ ਹੈ (ਰਸੂਲਾਂ ਦੇ ਕੰਮ 3: 19, 26)। ਚੇਲਿਆਂ ਲਈ ਆਪਣੀ ਆਕੜੀ ਹੋਈ ਧੋਣ ਤੋਂ ਮੁੜ ਕੇ ਆਪਣੇ ਆਪ ਨੂੰ ਛੋਟੇ ਬੱਚਿਆਂ ਵਾਂਗ ਹਲੀਮ ਬਣਾਉਣਾ ਜ਼ਰੂਰੀ ਸੀ। ਬੱਚਿਆਂ ਵਰਗੇ ਗੁਣ ਉਨ੍ਹਾਂ ਸਭ ਬਦਲਣ ਵਾਲਿਆਂ ਲਈ ਜ਼ਰੂਰੀ ਹੋ ਜਾਂਦੇ ਹਨ। ਬੱਚਿਆਂ ਵਿਚ ਪੂਰਾ ਵਿਸ਼ਵਾਸ ਹੁੰਦਾ ਹੈ, ਘੁੰਮੰਡ ਨਹੀਂ ਹੁੰਦਾ ਅਤੇ ਅਸਾਨੀ ਨਾਲ ਮਾਫ਼ ਕਰਨ ਵਾਲਾ ਸੁਭਾਅ ਹੁੰਦਾ ਹੈ।<sup>4</sup> ਉਸ ਦੇ ਲਈ ਜਿਹੜਾ ਸੁਰਗ ਵਿਚ ਵੜਨ ਦਾ ਚਾਹਵਾਨ ਹੋਵੇ, ਇਹ ਖੂਬੀਆਂ ਹੋਣੀਆਂ ਜ਼ਰੂਰੀ ਹਨ।

‘ਸੁਰਗ ਦਾ ਰਾਜ’ ਦੀ ਵਰਤੋਂ ਮੱਤੀ ਦੀ ਕਿਤਾਬ ਵਿਚ ਬੱਤੀ ਵਾਰ ਹੋਈ ਹੈ ਅਤੇ ਬਾਈਬਲ ਵਿਚ ਹੋਰ ਕਿਤੇ ਨਹੀਂ ਹੋਈ। ਇਹ ਮਰਕੁਸ 9: 1 ਵਾਲੇ ‘ਪਰਮੇਸ਼ੁਰ ਦਾ ਰਾਜ’ ਵਾਂਗ ਹੀ ਹੈ। ਇਹੀ ਉਹ ਰਾਜ ਹੈ ਜਿਸ ਦਾ ਵਾਅਦਾ ਕੀਤਾ ਗਿਆ ਸੀ (ਦਾਨੀਏਲ 2: 44)। ਯਿਸੂ ਦੇ ਜੈਤੂਨ ਪਹਾੜ ਤੋਂ ਸੁਰਗ ਵਿਚ ਉੱਪਰ ਉਠਾ ਲਏ ਜਾਣ ਤੋਂ ਪਹਿਲਾਂ ਰਸੂਲਾਂ ਨੇ ਉਸ ਤੋਂ ਪ੍ਰੌਦਿਆ ਸੀ, ‘ਪ੍ਰਭੂ ਜੀ ਕੀ ਤੂੰ ਇਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈ? ’ (ਰਸੂਲਾਂ ਦੇ ਕੰਮ 1: 6)। ਉਹ ਰਾਜ ਦੇ ਅਸਲ ਸੁਭਾਅ ਤੇ ਅਜੇ ਵੀ ਉਲੜਣ ਵਿਚ ਸਨ। ਯਿਸੂ ਨੇ ਉਨ੍ਹਾਂ ਨੂੰ ਦੱਸਿਆ:

ਤੁਹਾਡਾ ਕੰਮ ਨਹੀਂ ਕਿ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਦੇ ਆਪਣੇ ਵੱਸ ਵਿਚ ਰੱਖੇ ਹਨ। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਹੂਸ਼ਲਮ ਅਰ ਸਾਰੇ ਯਹੂਦੀਆਂ ਅਤੇ ਸਾਮਰੀਆ ਵਿਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੇਗੇ (ਰਸੂਲਾਂ ਦੇ ਕੰਮ 1: 7, 8)।

ਇਹ ਨਬੂਵਤ ਪੈਂਟੀਕਾਸਟ ਵਾਲੇ ਦਿਨ ਪੂਰੀ ਹੋ ਗਈ (ਰਸੂਲਾਂ ਦੇ ਕੰਮ 2)। ਉਸ ਦਿਨ ਰਸੂਲਾਂ ਨੂੰ ਪਵਿੱਤਰ ਆਤਮਾ ਅਤੇ ਸ਼ਕਤੀ ਮਿਲੀ ਸੀ ਅਤੇ ਪਰਮੇਸ਼ੁਰ ਦਾ ਰਾਜ ਸੰਸਾਰ ਵਿਚ ਆ ਗਿਆ ਸੀ (ਰਸੂਲਾਂ ਦੇ ਕੰਮ 2: 4, 32-36)। ਲੇਕ ਨਿਹਚਾ ਕਰਨ, ਤੋਬਾ ਕਰਨ ਅਤੇ ਬਪਤਿਸਮਾ ਲੈਣ ਦੇ ਰਾਹੀਂ ਰਾਜ ਵਿਚ ਵੜ ਗਏ ਸਨ (ਰਸੂਲਾਂ ਦੇ ਕੰਮ 2: 37, 38)। ਇਹ ਯਿਸੂ ਦੀ ਉਸ ਹਦਾਇਤ ਨੂੰ ਪੂਰਾ ਕਰਨ ਲਈ ਸੀ ਕਿ ਮਨੁੱਖ ਲਈ ‘ਖੁਦਾ ਦੇ ਰਾਜ ਵਿਚ ਵੜਨ ਤੋਂ ਪਹਿਲਾਂ’ ‘ਨਵੇਂ ਸਿਰਿਓਂ ਜਨਮ ਲੈਣਾ’ ਭਾਵ ‘ਜਲ ਅਰ ਆਤਮਾ ਤੋਂ ਜਨਮ’ ਲੈਣਾ ਜ਼ਰੂਰੀ ਹੈ (ਯੂਹੇਨਾ 3: 3, 5)।

ਆਇਤ 4. ਇਹ ਸੰਖੇਪ ਪਾਠ ਆਇਤ ਇਕ ਵਿਚ ਚੇਲਿਆਂ ਦੇ ਸਵਾਲ ਦੇ ਯਿਸੂ ਦੇ ਜਵਾਬ ਨਾਲ ਖਤਮ ਹੁੰਦਾ ਹੈ: ‘ਜੇ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿਚ ਸਭਨਾਂ ਨਾਲੋਂ ਵੱਡਾ ਹੈ।’ ਖੁਦਾ ਦੀ ਨਜ਼ਰ ਵਿਚ ਵੱਡਾ ਹੋਣ ਲਈ ਆਪਣੇ ਆਪ ਨੂੰ ਹਲੀਮ ਕਰਨਾ ਅਤੇ ਦੂਜਿਆਂ ਨੂੰ ਤਿਆਰ ਕਰਨਾ ਜ਼ਰੂਰੀ ਹੈ। ਯਿਸੂ ਨੇ ਆਪਣੇ ਲਈ ਆਖਿਆ ਕਿ ਉਹ ‘ਆਪਣੀ ਟਿਹਿਲ ਕਰਾਉਣ ਨਹੀਂ ਸਗੋਂ ਟਿਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ’ (20: 28)। ਪਸਾਰ ਦੇ ਖਾਣੇ ਦੌਰਾਨ ਉਨ੍ਹਾਂ ਦੇ ਪੈਰ ਪੋਕੇ ਉਸ ਨੇ ਰਸੂਲਾਂ ਨੂੰ ਸੇਵਾ ਕਰਨ ਦਾ ਨਮੂਨਾ ਦੇ ਦਿੱਤਾ (ਯੂਹੇਨਾ 13: 5-16)। ਜੇ. ਡਬਲਯੂ. ਮੈਕਗਰਵੇ ਨੇ ਟਿੱਪਣੀ ਕੀਤੀ ਹੈ, ‘ਹਲੀਮ ਲੋਕ ਸਭ ਤੋਂ ਵੱਡੇ ਹੋਣਗੇ, ਕਿਉਂ ਜੋ ਸਭ ਤੋਂ ਨਿਸ਼ਾਅਰਥ ਢੰਗ ਨਾਲ ਰਹਿਣਗੇ ਅਤੇ ਬਹੁਤਾ ਕਰਕੇ ਯਿਸੂ ਵਰਗੇ ਹੋਣਗੇ।’<sup>5</sup> ਕਿਸੇ ਨੇ ਕਿਹਾ ਹੈ, ‘ਜਿਹੜਾ ਉੱਪਰ ਉੱਠਣ ਦੀ ਖਾਹਿਸ਼ ਰੱਖਦਾ ਹੈ, ਉਹਦੇ ਲਈ ਪਹਿਲਾਂ ਹੋਠਾਂ, ਗੋਡਿਆਂ ਭਾਰ ਹੋਣਾ ਜ਼ਰੂਰੀ ਹੈ।’

## ਠੋਕਰ ਲੱਗਣ ਦੇ ਪੱਖਰ ਦੇ ਖਿਲਾਫ਼ ਚਿਤਾਵਨੀ: ਜ਼ਿੰਮੇਵਾਰੀ (18:5-9)

‘ਅਤੇ ਜੋ ਕੋਈ ਮੇਰੇ ਨਾਮ ਕਰਕੇ ਅਜਿਹੇ ਇਕ ਬਾਲਕ ਨੂੰ ਕਬੂਲ ਕਰੇ ਸੇ ਮੈਨੂੰ ਕਬੂਲ ਕਰਦਾ ਹੈ। ਪਰ ਜੇ ਕੋਈ ਇਨ੍ਹਾਂ ਡੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇਕ ਨੂੰ ਠੋਕਰ ਖੁਆਵੇ ਉਹ ਦੇ ਲਈ ਚੰਗਾ ਸੀ ਜੋ ਖਰਾਸ ਦਾ ਪੁੜ ਉਹ ਦੇ ਗਲ ਵਿਚ ਬੰਨਿਆਂ ਜਾਂਦਾ ਅਤੇ ਉਹ ਸਾਮੁੰਦਰ ਦੇ ਢੂਢਾਣ ਵਿਚ ਭੇਖਿਆ ਜਾਂਦਾ।

‘ਠੋਕਰਾਂ ਦੇ ਕਾਰਣ ਜਗਤ ਉੱਤੇ ਹਾਹਾਕਾਰ ਕਿਉਂ ਜੋ ਠੋਕਰਾਂ ਦਾ ਲੱਗਣਾ ਤਾਂ ਜ਼ਰੂਰ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਸ ਕਰਕੇ ਠੋਕਰ ਲੱਗਦੀ ਹੈ !

‘ਪਰ ਜੇ ਤੇਰਾ ਹੱਥ ਯਾ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਡ ਕੇ ਆਪਣੇ ਕੋਲੋਂ ਸੁੱਟ ਦਿਹ। ਟੁੰਡਾ ਯਾ ਲੰਡਾ ਹੈ ਕੇ ਜੀਉਣ ਵਿਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੇ ਹੱਥ ਯਾ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿਚ ਸੁੱਟਿਆ ਜਾਵੇਂ।’ ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ। ਕਾਣਾ ਹੋਕੇ ਜੀਉਣ ਵਿਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਕਿ ਦੇ ਅੱਖੀਆਂ ਹੁੰਦਿਆਂ ਤੂੰ ਅੱਗ ਦੇ ਨਰਕ ਵਿਚ ਸੁੱਟਿਆ ਜਾਵੇਂ।

ਫਿਰ ਯਿਸੂ ਵਿਸ਼ਵਾਸੀਆਂ ਦੇ ਵਿਹਾਰ ਵੱਲ ਮੁੜ ਆਇਆ। ਇਨ੍ਹਾਂ ਵਿਸ਼ਵਾਸੀਆਂ ਨੂੰ ਕਬੂਲ ਕੀਤਾ ਜਾਣਾ ਜ਼ਰੂਰੀ ਹੈ (18: 5) ਨਾ ਕਿ ਠੋਕਰ ਖਾਣ ਖੁਆਉਣ ਵਾਲੇ ਬਨਾਉਣਾ (18: 6)। ਜਿਹੜੇ ਦੂਜਿਆਂ ਲਈ ਠੋਕਰ ਦਾ ਕਾਰਣ ਬਣਦੇ ਹਨ ਉਨ੍ਹਾਂ ਦਾ ਨਿਆਂ ਬੜੀ ਸਖ਼ਤੀ ਨਾਲ ਹੋਵੇਗਾ (18: 7)। ਇਸ ਦੇ ਇਲਾਵਾ ਇਹ ਚੌਕਸੀ ਰੱਖਣੀ ਜ਼ਰੂਰੀ ਹੈ ਕਿ ਕਿਤੇ ਕੋਈ ਕਿਸੇ ਲਈ ਠੋਕਰ ਨਾ ਬਣ ਜਾਵੇ (18: 8, 9)।

**ਆਇਤ 5.** ਅਜਿਹੇ ਇਕ ਬਾਲਕ ਉਸ ਬੱਚੇ ਲਈ ਕਿਹਾ ਗਿਆ ਹੈ ਜਿਸ ਨੂੰ ਯਿਸੂ ਨੇ ਭੁੱਛੜ ਲਿਆ ਸੀ (ਮਰਕੁਸ 9: 36)। ਉਹ ਕਿਸੇ ਵਿਸ਼ਵਾਸੀ ਦਾ ਸੁਆਗਤ ਕਰਨ ਦੇ ਨਿਯਮ ਨੂੰ ਸਮਝਾਉਣ ਵਾਸਤੇ ਇਸ ਬਾਲਕ ਦਾ ਸਵਾਗਤ ਕਰ ਰਿਹਾ ਸੀ। ਆਮ ਤੌਰ ਤੇ ਕਬੂਲ ਕਰੇ (dechomai) ਸ਼ਬਦ ਦਾ ਮਤਲਬ ਹੁੰਦਾ ਹੈ ‘ਮਨਮਰਜ਼ੀ ਨਾਲ ਕਿਸੇ ਜੀਵ ਜਾਂ ਵਿਅਕਤੀ ਨੂੰ ਆਪਣੇ ਨਾਲ ਲੈਣਾ।’ ਮੱਤੀ ਵਿਚ ਪਹਿਲਾਂ ਰਸੂਲਾਂ ਦੇ ਕੰਮ ਦੀ ਹਮਾਰੀਤ ਵਿਚ ਮਹਿਮਾਨ-ਨਵਾਜ਼ੀ ਵਿਖਾਉਣ ਲਈ ਬਹੁਤਾ ਕਰਕੇ ਖਾਸ ਤੌਰ ਤੇ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਸੀ (10: 40-42 ਤੇ ਟਿੱਪਣੀਆਂ ਵੇਖੋ)। ਇਸ ਦੇ ਨਾਲ ਦੇ ਮਰਕੁਸ ਦੇ ਵਿਰਤਾਂਤ ਵਿਚ ਇਸੇ ਅਰਥ ਦਾ ਸੁਝਾਅ ਮਿਲ ਸਕਦਾ ਹੈ, ਇਸ ਕਰਕੇ ਕਿ ਉਹ ਦੂਜਿਆਂ ਦੇ ਰਸੂਲਾਂ ਨੂੰ ‘ਇਕ ਕਟੋਰਾ ਪਾਣੀ ਦਾ ਪੀਣ ਨੂੰ’ ਦੇਣ ਦੀ ਗੱਲ ਹੈ, ਇਸ ਕਰਕੇ ਕਿ ਉਹ ‘ਮਸੀਹ ਦੇ’ ਚੇਲੇ ਹਨ (ਮਰਕੁਸ 9: 41)। Dechomai ਹੋਰ ਆਇਤਾਂ ਵਿਚ ਵੀ ਪ੍ਰਚਾਰਕਾਂ ਦੀ ਮਹਿਮਾਨ-ਨਵਾਜ਼ੀ ਕਰਨ ਦਾ ਸੰਕੇਤ ਦਿੰਦਾ ਹੈ (2 ਕੁਰਿੰਧੀਆਂ 7: 15; ਗਲਾਤੀਆਂ 4: 14; ਕੁਲੱਸੀਆਂ 4: 10; ਵੇਖੋ ਰਸੂਲਾਂ ਦੇ ਕੰਮ 21: 17)।

ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਘੱਟ ਸਮਾਜਿਕ ਹੈਸੀਅਤ ਵਾਲਿਆਂ ਸਣੇ ਖੁਦਾ ਦੇ ਬਾਲਕ ਨਾਲ ਲੋਕਾਂ ਦੇ ਸਲੂਕ ਦਾ ਤਰੀਕਾ ਹੀ ਯਿਸੂ ਨਾਲ ਕੀਤਾ ਜਾਣ ਵਾਲਾ ਸਲੂਕ ਹੋਣਾ ਸੀ (ਵੇਖੋ 25: 40, 45)। ਇਹ ਵੇਖਣ ਲਈ ਕਿ ਸੰਸਾਰ ਆਮ ਤੌਰ ਤੇ ਵੱਡੇ ਅਤੇ ਮਸ਼ਹੂਰ ਲੋਕਾਂ ਦੀ ਸੇਵਾ ਕਰਦਾ ਹੈ ਬਹੁਤਾ ਜ਼ੋਰ ਲਾਉਣ ਦੀ ਲੋੜ ਨਹੀਂ ਹੈ। ਯਿਸੂ ਨੇ ਆਖਿਆ ਕਿ ਉਸ ਦੇ ਚੇਲੇ ਕਮਜ਼ੋਰ ਅਤੇ ਅਣਜਾਨ ਲੋਕਾਂ ਦੀ ਸੇਵਾ ਕਰਨਗੇ।<sup>6</sup>

**ਆਇਤ 6.** ਯਿਸੂ ਨੇ ਇਨ੍ਹਾਂ ਡੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇਕ ਨੂੰ

ਠੋਕਰ ਖੁਆਣ ਦੇ ਖਿਲਾਫ਼ ਚਿਤਾਵਨੀ ਦੇਣ ਲਈ ਉਦਾਹਰਣ ਦੇ ਰੂਪ ਵਿਚ ਬਾਲਕ ਦੀ ਵਰਤੋਂ ਕੀਤੀ। ਇਕ ਵਾਰ ਫੇਰ ਇਹ ਖੁਦਾ ਦੀ ਰੂਹਾਨੀ ਸੰਤਾਨ ਵਿੱਚੋਂ ਇਕ ਦੀ ਗੱਲ ਹੈ। ਅਨੁਵਾਦ ਹੋਇਆ ਕਿਰਿਆ ਸ਼ਬਦ ਠੋਕਰ ਖੁਆਵੇ (skandalizō) ਮੱਤੀ ਵਿਚ ਨਵੇਂ ਨੇਮ ਦੀ ਕਿਸੇ ਵੀ ਹੋਰ ਕਿਤਾਬ ਨਾਲੋਂ ਵੱਧ ਮਿਲਦਾ ਹੈ।<sup>7</sup> ਇਸ ਅਧਿਅਾਇ ਵਿਚ ਇਹ ਆਇਤਾਂ 6, 8, ਅਤੇ 9 ਵਿਚ ਮਿਲਦਾ ਹੈ ਜਿਥੋਂ ਇਸ ਨੂੰ ਕਿਸੇ ਦੂਜੇ ਨੂੰ ਪਾਪ ਕਰਨ ਲਈ ਪ੍ਰਭਾਵਿਤ ਕਰਨ ਦੇ ਸਬੰਧ ਵਿਚ ਹੈ।

ਦੂਜਿਆਂ ਲਈ ਠੋਕਰ ਦਾ ਕਾਰਣ ਬਣਨ ਵਾਲੇ ਸ਼ਬਦ ਲਈ ਯਿਸੂ ਨੇ ਆਖਿਆ ਉਹ ਦੇ ਲਈ ਚੰਗਾ ਸੀ ਜੋ ਖਰਾਸ ਦਾ ਪੁੜ ਉਹ ਦੇ ਗਲ ਵਿਚ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਦੇ ਛੂਟਾਣ ਵਿਚ ਡੋਬਿਆ ਜਾਂਦਾ। ਉਸ ਦੇ ਕਹਿਣ ਦਾ ਮਤਲਬ ਸੀ ਕਿ ਕਿਸੇ ਵਿਸ਼ਵਾਸੀ ਲਈ ਠੋਕਰ ਦਾ ਕਾਰਣ ਬਣਕੇ ਖੁਦਾ ਦੇ ਨਿਆਂ ਦਾ ਸਾਹਮਣਾ ਕਰਨ ਨਾਲੋਂ ਕਿਤੇ ਬੇਹਤਰ ਭਿਆਨਕ ਮੌਤ ਮਰ ਜਾਣਾ ਹੈ। ਸਮੁੰਦਰ ਵਿਚ ਡੋਬਿਆ ਜਾਣਾ ਉਸ ਆਦਮੀ ਲਈ ਜਿਹੜਾ ਦੂਜਿਆਂ ਤੋਂ ਪਾਪ ਕਰਵਾਉਂਦਾ ਹੈ, ਮੁਕਾਬਲਤਨ ਬੇਹਤਰ ਮੌਤ ਹੈ (ਲੂਕਾ 17:2)।<sup>8</sup>

ਪਰਾਚੀਨ ਸੰਸਾਰ ਲਈ ਭਾਵੇਂ ਤਕਲੀਫ਼ਦੇਹ ਮੌਤ ਦਾ ਸਭ ਤੋਂ ਆਮ ਢੰਗ ਨਹੀਂ ਸੀ ਪਰ ਕਈ ਵਾਰ ਕੁਝ ਲੋਕ ਜਾਣ ਬੁਝ ਕੇ ਡੁੱਬ ਜਾਂਦੇ ਸਨ।<sup>9</sup> ਯਿਸੂ ਦੇ ਰੂਪ ਵਿਚ ਚੱਕੀ ਦਾ ਪੁੜ ਗਲੇ ਵਿਚ ਲਮਕਾ ਕੇ ਡੋਬੇ ਜਾਣ ਵਾਲੇ ਬੰਦੇ ਨੂੰ ਜੀਣ ਦੀ ਕੋਈ ਉਮੀਦ ਨਹੀਂ ਸੀ। ਉਸ ਦਾ ਸਰੀਰ ਤਲੇ ਤਕ ਡੁੱਬ ਜਾਣਾ ਸੀ ਜਿਥੋਂ ਉਹਦਾ ਬਾਹਰ ਨਿੱਕਲਣਾ ਨਾਮੁਕਿਨ ਸੀ। ਅਜਿਹਾ ਹੋਣ ਤੇ ਲਾਸ਼ ਨੂੰ ਸਹੀ ਢੰਗ ਨਾਲ ਕਛਨ ਦਛਨ ਨਹੀਂ ਮਿਲਣਾ ਸੀ। ਚੇਲੇ ਅਜੇ ਕਛਰਨਾਹੂਮ ਵਿਚ ਹੀ ਸਨ (ਮਰਭਸ 9:33), ਇਸ ਕਰਕੇ ਇਕਦਮ ਪਿਆਨ ਵਿਚ ਆਉਣ ਵਾਲਾ ਸਮੁੰਦਰ ਗਲੀਲ ਦੀ ਝੀਲ ਹੀ ਸੀ।

NASB ਵਿਚ ਜਿਥੋਂ ‘‘ਖਰਾਸ ਦਾ ਪੁੜ’’ ਹੈ, ਮੂਲ ਯੂਨਾਨੀ ਬਾਈਬਲ ਵਿਚ ਉੱਚੇ ‘‘ਖੇਤੇ [ਦੀ] ਚੱਕੀ ਦਾ ਪੁੜ’’ (mulos onikos) ਹੈ। ਇਹ ਆਮ ਚੱਕੀ ਦੇ ਪੁੜ ਦਾ ਉੱਪਰਲਾ ਪੱਥਰ ਹੁੰਦਾ ਸੀ ਜਿਸ ਨੂੰ ਖੇਤੇ ਜਾਂ ਬਲਦ ਨਾਲ ਇਕ ਡੰਡੇ ਨਾਲ ਜੋਨਿਆ ਜਾਂਦਾ ਸੀ।<sup>10</sup> ਇਹ ਜਾਨਵਰ ਅਨਾਜ ਨੂੰ ਪੀਹਣ ਲਈ ਹੇਠਲੇ ਪੁੜ ਦੇ ਉਲਾਟੇ ਪਾਸੇ ਨੂੰ ਉੱਪਰ ਵਾਲੇ ਪੁੜ ਨੂੰ ਘੁਮਾਉਂਦਾ ਹੋਇਆ ਇਕ ਚੱਕਰ ਵਿਚ ਚੱਲਦਾ ਰਹਿੰਦਾ। ਇਹ ਵੱਡੀ ਚੱਕੀ ਦਾ ਪੁੜ ਘਰਾਂ ਵਿਚ ਅੰਰਤਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਚੱਕੀਆਂ ਨਾਲੋਂ ਫਰਕ ਸਮਝਿਆ ਜਾਣਾ ਚਾਹੀਦਾ ਹੈ (24:41)। ਅੱਜ ਕਛਰਨਾਹੂਮ ਦੇ ਪੁਰਾਣੇ ਥਾਂ ਤੇ ਵੱਖੋਂ ਵੱਖੋਂ ਅਕਾਰ ਦੀਆਂ ਚੱਕੀਆਂ ਦੇ ਪੁੜ ਵੇਖੇ ਜਾ ਸਕਦੇ ਹਨ।

ਆਇਤ 7. ਯਿਸੂ ਨੇ ਅੱਗੇ ਆਖਿਆ, ‘‘ਠੋਕਰਾਂ ਦੇ ਕਾਰਣ ਜਗਤ ਉੱਤੇ ਹਾਹਾ ਕਾਰ !’’ ‘‘ਹਾਹਾਕਾਰ’’ ਸ਼ਬਦ ਤੋਂ ‘‘ਭਾਵੇਂ ਸਹੀ ਗੁੱਸੇ ਦੀ ਝਲਕ ਮਿਲਦੀ ਹੈ ਪਰ ਇਸ ਇਜ਼ਹਾਰ ਦੀ ਪ੍ਰਭੂ ਦੀ ਵਰਤੋਂ ਵਿਚ ਛੂੰਘਾ ਦੁੱਖ ਅਤੇ ਤਰਸ ਮਿਲਿਆ ਹੋਇਆ ਹੈ (11:21 ਤੇ ਟਿੱਪਣੀਆਂ ਵੇਖੋ)। ਇੱਥੋਂ ਉਸ ਦੀ ਗੱਲ ਵੇਖਣ ਵਿਚ ਸੁਭਾਵਕ ਲਗਦੀ ਹੈ। ਇਹ ਇਸ ਤੱਥ ਦਾ ਭੇਤ ਖੇਲ੍ਹ ਦਿੰਦੀ ਹੈ ਕਿ ਪਾਪ ਨਾਲ ਭਰਸਟ ਹੋਣ ਕਰਕੇ ਇਹ ਸੰਸਾਰ ਡਿੱਗਿਆ ਹੋਇਆ ਹੈ। ਯਿਸੂ ਦੇ ਮਗਰ ਚੱਲਣ ਵਾਲਿਆਂ ਨੂੰ ਯਕੀਨਨ ਪਤਾ ਲੱਗ ਜਾਵੇਗਾ ਕਿ ਠੋਕਰਾਂ ਦੇ ਕਾਰਣ ਬਹੁਤ ਸਾਰੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਰੋਕਣਾ ਹੈ। ਪਰ ਉਹ ਕਿਸੇ ਦੂਜੇ ਦੇ ਰਾਹ ਵਿਚ ਠੋਕਰ ਲੱਗਣ ਤੇ ਪੱਥਰ ਸੁੱਟਣ ਦੇ ਮੁਜ਼ਰਮ ਨਾ ਹੋਣ (ਹੋਮੀਆਂ 14:13; 1 ਕੁਰੀਬਿਂਧੀਆਂ 8:9–13; ਵੇਖੋ ਲੇਵੀਆਂ ਦੀ ਪੇਖੀ 19:14)।

ਫਿਰ ਯਿਸੂ ਨੇ ਆਖਿਆ, ‘‘ਹਾਇ ਉਸ ਮਨੁੱਖ ਉੱਤੇ ਜਿਸ ਕਰਕੇ ਠੋਕਰ ਲੱਗਦੀ ਹੈ !’’ ਭਾਸ਼ਾ ਸੰਭਵ ਤੌਰ ਤੇ ਉਨ੍ਹਾਂ ਸਭ ਲੋਕਾਂ ਦੇ ਆਮ ਦੋਸ਼ ਵੱਲ ਪਿਆਨ ਦੁਆਉਂਦੀ ਹੈ ਜਿਹੜੇ ਦੂਜਿਆਂ ਤੋਂ ਪਾਪ ਕਰਵਾਉਂਦੇ ਹਨ। ਇਹ ਦੰਗ ਕਰ ਦੇਣ ਵਾਲੇ ਢੰਗ ਨਾਲ 26:24 ਵਿਚ ਯਹੂਦਾ ਦੇ ਫੜਵਾਇਣ ਤੇ ਪ੍ਰਭੂ ਦੀ ਝਿੜਕ ਨਾਲ ਮੇਲ ਖਾਂਦੀ ਹੈ: ‘‘ਹਾਇ ਉਸ ਮਨੁੱਖ ਉੱਤੇ ਜਿਹ ਦੇ ਰਾਗੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਾ ਹੀ ਜੰਮਦਾ’’ (26:24; NIV)।

ਆਇਤਾਂ 8, 9. ਜਿਸੁ ਨੇ ਬੁਰਿਆਈ ਦੇ ਪੂਰੀ ਤਰ੍ਹਾਂ ਨਾਲ ਤਿਆਗ ਅਤੇ ਛੱਡ ਦੇਣ ਦੀ ਪੁਕਾਰ ਲਈ ਅਤਿਕਬਨੀ ਦੀ ਵਰਤੋਂ ਕੀਤੀ। ਉਸ ਨੇ ਆਖਿਆ ਕਿ ਜੇ ਹੱਥ, ਪੈਰ, ਜਾਂ ਅੱਖ ਕਿਸੇ ਤੋਂ ਪਾਪ ਕਰਵਾਉਂਦੀ ਹੈ ਤਾਂ ਇਸ ਨੂੰ ਕੱਚ ਕੇ ਸੁੱਟ ਦੇਣਾ ਚਾਹੀਦਾ ਹੈ। ਇਹ ਆਇਤਾਂ ਪਹਾੜੀ ਉਪਦੇਸ਼ ਵਿਚ ਪਹਿਲਾਂ ਦਿੱਤੀ ਗਈ ਸਿੰਖਿਆ ਨੂੰ ਦੁਹਰਾਉਂਦੀਆਂ ਹਨ, ਭਾਵੇਂ ਇੱਥੇ ‘‘ਪੈਰ’’ ਨੂੰ ਜੋੜਿਆ ਗਿਆ ਹੈ (5:29, 30 ਤੇ ਟਿੱਪਣੀਆਂ ਵੇਖੋ)।

ਯਹੂਦੀਆਂ ਲਈ ਆਪਣਾ ਅੰਗ ਕੱਟਣਾ ਧਿਣਾਉਣਾ ਮੰਨਿਆ ਜਾਂਦਾ ਸੀ, ਜਿਸ ਨਾਲ ਜਿਸੂ ਦੇ ਅਤਿਕਬਨੀ ਭਰੇ ਸ਼ਬਦ ਹੋਰ ਵੀ ਦਮਦਾਰ ਹੋ ਜਾਂਦੇ ਹਨ। ਧਾਰਮਿਕ ਸ਼ਰਧਾ ਦੇ ਕੁਝ ਚਰਮ ਗੂੰਹ ਨੂੰ ਮੰਨਣ ਵਾਲਿਆਂ ਵਿਚ ਆਪਣੇ ਅੰਗਾਂ ਦੇ ਨੁਕਸਾਨ ਤੇ ਯਕੀਨ ਕੀਤਾ ਜਾਂਦਾ ਸੀ ਅਤੇ ਅਜਿਹਾ ਕੀਤਾ ਵੀ ਜਾਂਦਾ ਸੀ (1 ਰਾਜਿਆਂ 18:25-29)। ਕੁਝ ਧਰਮਾਂ ਵਿਚ ਆਪਣੇ ਆਪ ਨੂੰ ਜਾਖਮੀ ਕਰਨਾ ਇਸ ਗੱਲ ਦੀ ਉਦਾਹਰਣ ਹੈ। ਹੋਰ ਲੋਕ ਇਹ ਮੰਨਦਿਆਂ ਕਿ ਅਜਿਹਾ ਕਰਨ ਨਾਲ ਉਹ ਸਰੀਰ ਨੂੰ ਪਾਪ ਕਰਨ ਤੋਂ ਰੋਕ ਸਕਦੇ ਹਨ, ਆਪਣੇ ਜਿਸਮ ਨੂੰ ਚਾਕੂਆਂ ਨਾਲ ਵਿੱਫ਼ਨ੍ਹਦੇ ਜਾਂ ਵੱਡਦੇ ਹਨ। ਕੁਝ ਮੁੱਢਲੇ ਮਸੀਹੀ ਵੈਰਾਗੀਆਂ ਵਿਚ ਅਜਿਹੀਆਂ ਹੀ ਗੱਲਾਂ ਪਾਈਆਂ ਜਾਂਦੀਆਂ ਸਨ (ਵੇਖੋ ਕੁਲੱਸੀਆਂ 2:23)। ਤਾਂ ਵੀ ਜਿਸੂ ਨੇ ਇਕ ਹੋਰ ਥਾਂ ਸਪੱਸ਼ਟ ਕਰ ਦਿੱਤਾ ਕਿ ਹੁਗਾਨੀ ਸ਼ੁੱਧਤਾ ਦੇ ਅਸਲ ਮੁੱਦੇ ਵਿਚ ਅੰਦਰੂਨੀ ਇਨਸਾਨੀਅਤ ਰਹਿੰਦੀ ਹੈ (15: 18, 19; ਵੇਖੋ 2 ਕੁਰਿੰਥੀਆਂ 10:5)।

ਪ੍ਰਭੂ ਨੇ ਇਸ ਗੱਲ ਉੰਤੇ ਜ਼ੋਰ ਦਿੱਤਾ ਕਿ ਸਾਰੇ ਅੰਗ ਸਲਾਮਤ ਰਹਿਣ ਤੇ ਸਦੀਪਕ ਅੰਗ ਵਿਚ ਸੌਂਟਿਆ ਜਾਣ ਨਾਲੋਂ ਅੰਗ ਕਟਵਾ ਕੇ ਸੁਰਗ ਵਿਚ ਵੜਨਾ ਕਿਤੇ ਬੇਹਤਰ ਹੋਵੇਗਾ। ‘‘ਸਦੀਪਕ’’ ਲਈ ਯੂਨਾਨੀ ਭਾਸ਼ਾ ਦਾ ਸ਼ਬਦ (*aiōnios*) ਬਦਕਾਰਾਂ ਦੀ ਸਜ਼ਾ ਅਤੇ ਧਰਮੀਆਂ ਦੇ ਇਨਾਮ ਦੇ ਸਮੇਂ ਦਾ ਸੰਕੇਤ ਦਿੰਦਾ ਹੈ (25:46)। ਦੋਹਾਂ ਹੀ ਮਾਮਲਿਆਂ ਵਿਚ ਇਸ ਸ਼ਬਦ ਦੀ ਪਰਿਭਾਸ਼ਾ ਇੱਕੋ ਹੋਵੇਗੀ।

ਆਇਤ 8 ਵਿਚ ‘‘ਸਦੀਪਕ ਅੰਗ’’ ਆਇਤ 9 ਵਿਚਲੇ ਅੰਗ ਦੇ ਨਰਕ ਦਾ ਸਮਾਨਾਂਤਰ ਹੈ। ‘‘ਨਰਕ’’ ਲਈ ਯੂਨਾਨੀ ਸ਼ਬਦ (*gehenna*) ਹੈ ਜਿਹੜਾ ਯਹੂਸ਼ਲਮ ਦੇ ਦੱਖਣ ਵਿਚ ਹਿਨੋਮ ਦੀ ਘਾਟੀ ਤੋਂ ਲਿਆ ਗਿਆ ਸੀ। ਪੁਰਾਣੇ ਨੇਮ ਦੇ ਇਸ ਥਾਂ ਨੂੰ ਸਭ ਤੋਂ ਧਿਣਾਉਣੇ ਬਾਂਦਾਂ ਵਿੱਚੋਂ ਜਾਣਿਆ ਜਾਂਦਾ ਸੀ ਅਤੇ ਬਾਅਦ ਵਿਚ ਇਹ ਕੁੜੇ ਦਾ ਢੇਰ ਬਣ ਗਿਆ ਜਿੱਥੇ ਅੰਗ ਲਗਾਤਾਰ ਬਲਦੀ ਰਹਿੰਦੀ ਸੀ (5:22 ਤੇ ਟਿੱਪਣੀਆਂ ਵੇਖੋ)। ਜਿਸੂ ਨੇ ਨਰਕ ਨੂੰ ‘‘ਨਾ ਬੁਝਣ ਵਾਲੀ ਅੱਗਾ’’ ਦੱਸਿਆ ‘‘ਜਿੱਥੇ ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੰਗ ਨਹੀਂ ਬੁਝਦੀ’’ (ਮਰਕੁਸ 9:43, 48)।

### ਗੁਆਚੀ ਭੇਡ ਦਾ ਦ੍ਰਿਸ਼ਟਾਂਤ: ਨਿੱਜੀ ਸੰਭਾਲ (18:10-14)

<sup>10</sup>ਪ੍ਰਬਹਰਦਾਰ ! ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਭੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿਚ ਹੈ ਮੁੰਹ ਸਦਾ ਵੇਖਦੇ ਹਨ। 11(ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹੈ)।

<sup>12</sup>ਤੁਸੀਂ ਕੀ ਸਮਝਦੇ ਹੋ? ਜੇ ਕਿਸੇ ਮਨੁੱਖ ਦੀਆਂ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇਕ ਗੁਆਚ ਜਾਵੇ ਤਾਂ ਭਲਾ, ਉਹ ਉਨ੍ਹਾਂ ਨਿੜ੍ਹਨਵਿਆਂ ਨੂੰ ਪਹਾੜਾਂ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਨਾ ਭਾਲਦਾ ਫਿਰੇਗਾ? <sup>13</sup>ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੇ ਐਉਂ ਹੋਵੇ ਜੋ ਉਹ ਨੂੰ ਲੱਭੋ ਤਾਂ ਉਹ ਉਸ ਦੇ ਕਾਰਣ ਉਨ੍ਹਾਂ ਨਿੜ੍ਹਨਵਿਆਂ ਨਾਲੋਂ ਜਿਹੜੀਆਂ ਗੁਆਚ ਨਾ ਗਈਆਂ ਸਨ ਬਹੁਤ ਅਨੰਦ ਹੋਵੇਗਾ। <sup>14</sup>ਇਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿਚ ਹੈ ਮਰਜ਼ੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇਕ ਦਾ ਭੀ ਨਾਸ ਹੋ ਜਾਵੇ।

ਹਲੀਮੀ ਦੀ ਅਹਿਮੀਅਤ (18: 1-4) ਅਤੇ ਦੂਜਿਆਂ ਨੂੰ ਠੋਕਰ ਨਾ ਦੁਆਉਣ (18: 5-9) ਤੇ ਜੋਰ ਦੇਣ ਦੇ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਖੁਦਾ ਦੀ ਨਜ਼ਰ ਵਿਚ ਹਰ ਵਿਸ਼ਵਾਸੀ ਦੀ ਅਹਿਮੀਅਤ ਹੈ। ਅਜਿਹਾ ਉਸ ਨੇ ਇਕ ਭੇਡ ਵਾਲਾ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਕੀਤਾ (18: 10-14)।

**ਆਇਤ 10.** ਉਹ ਬਾਲਕ ਜਿਸ ਨੇ ਸਬਕ ਦੇਣ ਦੇ ਰੂਪ ਵਿਚ ਕੰਮ ਕੀਤਾ ਸੀ (18: 2, 4, 5) ਅਜੇ ਵੀ ਯਿਸੂ ਦੇ ਸਿਖਾਉਣਾ ਜਾਰੀ ਰੱਖਦਿਆਂ ਉਨ੍ਹਾਂ ਵਿਚਕਾਰ ਹੀ ਹੋਵੇਗਾ। ਆਇਤ 6 ਵਾਂਗ ਹੀ ਇਨ੍ਹਾਂ ਛੋਟਿਆਂ ਸ਼ਬਦ ਸੰਭਵ ਤੌਰ ਤੇ ਸਾਰੇ ਚੇਲਿਆਂ ਲਈ ਹੈ। ਯਿਸੂ ਦੇ ਕਿਸੇ ਵੀ ਚੇਲੇ ਨੂੰ ਕਦੇ ਤੁੱਛ ਨਹੀਂ ਸਮਝਿਆ ਜਾਣਾ ਚਾਹੀਦਾ (ਰੋਮੀਆਂ 12: 16; ਡਿਲਿੱਪੀਆਂ 2: 3, 4)। ਤੁੱਛ ਲਈ ਯੂਨਾਨੀ ਸ਼ਬਦ (*kataphroneō*) ਦਾ ਅਨੁਵਾਦ ‘‘ਘਟੀਆ ਸਮਝਣਾ’’ ਜਾਂ ‘‘ਹਲਕੇ ਢੰਗ ਨਾਲ ਲੈਣਾ’’ ਵੀ ਹੋ ਸਕਦਾ ਹੈ। ਇਸ ਤੋਂ ਭਾਵ ਕਿਸੇ ਦੂਜੇ ਬੰਦੇ ਨੂੰ ਆਪਣੇ ਨਾਲੋਂ ਘਟੀਆ ਸਮਝਣਾ ਅਤੇ ਉਸ ਨਾਲ ਜ਼ਲਾਲਤ ਭਰੇ ਢੰਗ ਨਾਲ ਵਿਹਾਰ ਕਰਨਾ ਹੈ।

ਯਿਸੂ ਨੇ ਅੱਗੇ ਆਖਿਆ, ‘‘ਸੁਰਗ ਵਿਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿਚ ਹੈ ਮੂੰਹ ਸਦਾ ਵੇਖਦੇ ਹਨ।’’ ਇਸ ਗੱਲ ਤੋਂ ਇਹ ਵਿਚਾਰ ਬਣ ਗਿਆ ਹੈ ਕਿ ਮਸੀਹੀ ਲੋਕਾਂ ਦੇ ਸਰਪ੍ਰਸਤ ਛਰਿਸ਼ਤੇ ਹਨ (ਵੇਖੋ NEB), ਇਸ ਵਿਚ ਜਾਂ ਤਾਂ ਉਹ ਹਰ ਮਸੀਹੀ ਦੀ ਨਿਗਰਾਨੀ ਰੱਖਣ ਵਾਲਾ ਨਿੱਜੀ ਦੂਤ ਹੈ ਜਾਂ ਕਈ ਮਸੀਹੀ ਲੋਕਾਂ ਦੀ ਨਿਗਰਾਨੀ ਰੱਖਣ ਵਾਲਾ ਇਕ ਛਰਿਸ਼ਤਾ। ਇਥਰਾਨੀਆਂ ਦੀ ਕਿਤਾਬ ਦੇ ਲੇਖਕ ਨੇ ਛਰਿਸ਼ਤਿਆਂ ਨੂੰ ‘‘ਸੇਵਾ ਕਰਨ ਵਾਲੇ ਆਤਮੇ’’ ਦੱਸਿਆ ਹੈ ‘‘ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ’’ (ਇਥਰਾਨੀਆਂ 1: 14)। ਪਰ ਹਰ ਬੰਦੇ ਦੇ ਸਰਪ੍ਰਸਤ ਛਰਿਸ਼ਤੇ ਹੋਣ ਦੇ ਖਿਆਲ ਦੀ ਨਵੇਂ ਨੇਮ ਵਿਚ ਸਪੱਸ਼ਟ ਹਮਾਇਤ ਨਹੀਂ ਹੈ (ਵੇਖੋ ਐਪਲੀਕੇਸ਼ਨ: ਗਾਰਡੀਅਨ ਏਂ ਜਲਜ [18: 10], ਪੰਨਾ 146-47)।

ਇਥੋਂ ਦੋਸੇ ਗਏ ਛਰਿਸ਼ਤਿਆਂ ਦੀ ਪਹੁੰਚ ਖੁਦਾ ਦੇ ਤਖਤ ਤਕ ਹੈ (ਵੇਖੋ ਲੂਕਾ 1: 19)। ‘‘ਦਾ ਮੂੰਹ ਵੇਖਦੇ’’ ਇਕ ਇਜ਼ਹਾਰ ਹੈ ਜੋ ਪੁਰਾਣੇ ਜ਼ਮਾਨੇ ਦੇ ਦਰਬਾਰ ਵਿਚ ਸਨਮਾਨ ਦੀ ਥਾਂ ਪਾਉਣ ਵਾਲੇ ਅਤੇ ਰਾਜੇ ਦੀ ਮੌਜੂਦਗੀ ਵਿਚ ਖਾਸ ਹੱਕ ਪਾਉਣ ਵਾਲੇ ਦੀ ਗੱਲ ਕਰਦਾ ਹੈ (1 ਰਾਜਿਆਂ 10: 8; 2 ਰਾਜਿਆਂ 25: 19; ਅਸਤਰ 1: 14; ਯਿਰਮਿਯਾਹ 52: 25)।<sup>11</sup> ਜਿਵੇਂ ਛਰਿਸ਼ਤੇ ਹਮੇਸ਼ਾ ਖੁਦਾ ਦੀ ਹਜ਼ੂਰੀ ਵਿਚ ਰਹਿੰਦੇ ਹਨ, ਉਹ ਧਰਤੀ ਉੱਤੇ ਆਪਣੇ ਬੱਚਿਆਂ ਤੇ ਹਮੇਸ਼ਾ ਨਜ਼ਰ ਰੱਖਦਾ ਹੈ। ਯਿਸੂ ਇਹ ਦਾਅਵਾ ਕਰਨ ਲਈ ਕਿ ‘‘ਸੁਰਗ ਦਾ ਖੁਦਾ ਧਰਤੀ ਤੇ ਆਪਣੇ ਛੋਟੇ ਤੋਂ ਛੋਟੇ ਲੋਕਾਂ ਦੇ ਹਾਲਾਤ ਤੋਂ ਵਾਕਿਫ਼ ਹੈ ਸਪੱਸ਼ਟ ਸ਼ਬਦਾਂ ਦੀ ਵਰਤੋਂ ਕਰ ਰਿਹਾ ਸੀ।’’<sup>12</sup> ਜੇ ਖੁਦਾ ਦੇ ‘‘ਛੋਟਿਆਂ’’ ਵਿੱਚੋਂ ਕਿਸੇ ਨਾਲ ਬਦਸ਼ਲੂਕੀ ਕੀਤੀ ਜਾਂਦੀ ਹੈ ਤਾਂ ਉਹ ਉਸ ਨੂੰ ਅਣਗੋਲਿਆਂ ਨਹੀਂ ਕਰੇਗਾ।

**ਆਇਤ 11.** [ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹੈ।] ਆਰੰਭਿਕ ਯੂਨਾਨੀ ਹੱਥਲਿਖਤਾਂ ਵਿਚ ਇਹ ਆਇਤ ਨਹੀਂ ਮਿਲਦੀ। NASB ਵਿਚ ਇਸ ਆਇਤ ਨੂੰ ਬਰੈਕਟ ਵਿਚ ਰੱਖਿਆ ਗਿਆ ਹੈ ਜਦਕਿ ਜ਼ਿਆਦਾਤਰ ਆਧੁਨਿਕ ਅਨੁਵਾਦਾਂ ਵਿਚ ਇਸ ਨੂੰ ਟਿੱਪਣੀ ਵਿਚ ਦਿੱਤਾ ਗਿਆ ਹੈ (NEB; TEV; NIV; NRSV; NJB; NCV; CEV; NLT)। ਬਰੂਸ ਐਮ. ਮੈਜ਼ਗਰ ਨੇ ਸੁਝਾ ਦਿੱਤਾ ਹੈ ਕਿ ਇਹ ਆਇਤ 10 ਤੋਂ ਆਇਤ 12 ਵਿਚ ਅਸਾਨੀ ਨਾਲ ਬਦਲਣ ਲਈ ਲੂਕਾ ਤੋਂ ਨਕਲ ਕੀਤੀ ਗਈ ਸੀ।<sup>13</sup> ‘‘ਭਾਲਣ’’ ਸ਼ਬਦ ਨੂੰ ਜੋੜਿਆਂ ਇਹੀ ਗੱਲ ਲੂਕਾ 19: 10 ਵਿਚ ਮਿਲਦੀ ਹੈ: ‘‘ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।’’ ਮੱਤੀ ਵਿਚ ਜੋੜੀ ਗਈ ਆਇਤ ਯਕੀਨੀ ਤੌਰ ਤੇ ਸਚਿਆਈ ਹੀ ਦੱਸਦੀ ਹੈ। ਯਿਸੂ ਗੁਆਚੇ ਹੋਇਆਂ ਨੂੰ ਬਚਾਉਣ ਲਈ ਹੀ ਆਇਆ ਅਤੇ ਆਇਤ 12 ਵਿਚਲਾ ਦ੍ਰਿਸ਼ਟਾਂਤ ਇਸ ਤੱਥ ਨੂੰ ਸਮਝਾਉਂਦਾ ਹੈ।

**ਆਇਤ 12.** ਯਿਸੂ ਨੇ ਇਹ ਪੁੱਛਿਆ ਕਿ ‘‘ਤੁਸੀਂ ਕੀ ਸਮਝਦੇ ਹੋ?’’ ਆਪਣੇ ਦ੍ਰਿਸ਼ਟਾਂਤ ਦੀ

ਸ਼ੁਰੂਆਤ ਕੀਤੀ। ਅਜਿਹਾ ਉਸ ਨੇ ਚੇਲਿਆਂ ਦਾ ਧਿਆਨ ਬਿੱਚਣ ਅਤੇ ਉਨ੍ਹਾਂ ਦੀ ਸੋਚ ਨੂੰ ਉਭਾਰਣ ਲਈ ਕੀਤਾ ਹੋ ਸਕਦਾ ਹੈ (ਵੇਖੋ 17:25; 21:28; 22:42)।

ਮੱਤੀ ਵਿਚ ਇਹ ਦ੍ਰਿਸ਼ਟਾਂਤ ਇਕੱਲਾ ਖੜਾ ਹੈ ਜਦਕਿ ਲੂਕਾ ਵਿਚ ਇਹ ਗੁਆਚੀਆਂ ਹੋਈਆਂ ਚੀਜ਼ਾਂ ਦੇ ਤਿੰਨ ਦ੍ਰਿਸ਼ਟਾਂਤਾਂ ਵਿੱਚੋਂ ਇਕ ਹੈ (ਲੂਕਾ 15)। ਹੋਰ ਦੋ ਦ੍ਰਿਸ਼ਟਾਂਤ ਗੁਆਚੇ ਹੋਏ ਸਿੱਕੇ ਅਤੇ ਗੁਆਚੇ ਹੋਏ ਮੁੰਡੇ ਦੇ ਹਨ ਜਿਸ ਵਿਚ ਬਾਅਦ ਵਾਲੇ ਦ੍ਰਿਸ਼ਟਾਂਤ ਨੂੰ ਆਮ ਤੌਰ 'ਤੇ 'ਉਜਾੜ੍ਹ ਪੁੱਤਰ ਦਾ ਦ੍ਰਿਸ਼ਟਾਂਤ' ਕਿਹਾ ਜਾਂਦਾ ਹੈ। ਗੁਆਚੀ ਹੋਈ ਭੇਡ ਦੇ ਸਬੰਧ ਵਿਚ ਜਾਹਿਰ ਤੌਰ 'ਤੇ ਅਜਿਹੇ ਹੀ ਦ੍ਰਿਸ਼ਟਾਂਤ ਦੇ ਵੱਖੋਂ ਵੱਖ ਮੌਕਿਆਂ ਤੇ ਦਿੱਤੇ ਗਏ ਸਨ। ਮੱਤੀ ਵਿਚ ਦ੍ਰਿਸ਼ਟਾਂਤ ਯਿਸੂ ਦੇ ਚੇਲਿਆਂ ਲਈ ਸੀ (18: 1), ਜਦਕਿ ਲੂਕਾ ਵਿਚ ਇਸ ਦਾ ਨਿਸ਼ਾਨਾ ਫ਼ਰੀਸੀ ਅਤੇ ਗ੍ਰੰਥੀ ਸਨ (ਲੂਕਾ 15:2, 3)। ਇਹੀ ਗੱਲ ਦੋਹਾਂ ਕਹਾਣੀਆਂ ਦੇ ਵੇਰਵਿਆਂ ਦੇ ਬੋੜੇ ਜਿਹੇ ਛਰਕਾਂ ਦਾ ਬਿਆਨ ਕਰਦੀ ਹੈ।

ਭੇਡ ਦੇ ਰੂਪ ਵਿਚ ਖੁਦਾ ਦੇ ਲੋਕਾਂ ਦਾ ਚਿਤਰਣ ਪੁਰਾਣੇ ਅਤੇ ਨਵੇਂ ਦੋਹਾਂ ਨੇਮਾਂ ਵਿਚ ਮਿਲਦਾ ਹੈ (9:36 ਤੇ ਟਿੱਪਣੀਆਂ ਵੇਖੋ; 10: 5, 6)। ਉਦਾਹਰਣਾਂ ਵਿਚ ਨੀਤ੍ਰਿਨਵੇਂ ਅਤੇ ਇਕ ਅੰਕਾਂ ਦੀ ਵਰਤੋਂ ਕਰਨਾ ਵੀ ਯਹੂਦੀ ਧਰਮ ਵਿਚ ਆਮ ਸੀ।<sup>14</sup> ਕੀਨਰ ਦੇ ਅਨੁਸਾਰ ਸੌ ਭੇਡਾਂ ਇੱਜੜ ਵਾਸਤੇ ਔਸਤਨ ਮੰਨੀਆਂ ਜਾਂਦੀਆਂ ਸਨ ਕਿਉਂ ਜੋ ਇਨ੍ਹਾਂ ਨੂੰ ਇੱਕੋ ਆਜ਼ੜੀ ਅਸਾਨੀ ਨਾਲ ਚਾਗ ਸਕਦਾ ਸੀ।<sup>15</sup> ਐਨੀਆਂ ਘੱਟ ਭੇਡਾਂ ਵਿਚ ਕੰਮ ਕਰਦਿਆਂ ਦ੍ਰਿਸ਼ਟਾਂਤ ਵਾਲਾ ਆਜ਼ੜੀ ਇਹ ਪਤਾ ਲਾ ਸਕਦਾ ਸੀ ਕਿ ਉਨ੍ਹਾਂ ਵਿੱਚੋਂ ਇਕ ਭੇਡ ਗੁੰਮ ਹੋ ਗਈ ਹੈ। ਯਿਸੂ ਨੇ ਆਖਿਆ ਕਿ ਚੰਗਾ ਚਰਵਾਹਾ ਆਪਣੀਆਂ ਭੇਡਾਂ ਨੂੰ ਨਾਂਅ ਲੇ ਲੇ ਕੇ ਸੱਦਦਾ ਹੈ ਅਤੇ ਉਨ੍ਹਾਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਜਾਣਦਾ ਹੈ (ਯੂਹੰਨਾ 10: 1-18)। ਅਜਿਹਾ ਨਹੀਂ ਹੈ ਕਿ ਨੀਤ੍ਰਿਨਵੇਂ ਭੇਡਾਂ ਜਿਹੜੀਆਂ ਗੁਆਚੀਆਂ ਨਹੀਂ ਸਨ, ਉਨ੍ਹਾਂ ਦੀ ਅਹਿਮੀਅਤ ਘਟ ਗਈ, ਬਲਕਿ ਗੁਆਚੀ ਹੋਈ ਇਕ ਭੇਡ ਕਈ ਤਰ੍ਹਾਂ ਦੇ ਗੰਭੀਰ ਬੁਤਾਂ ਵਿਚ ਸੀ। ਇਸ ਕਰਕੇ ਇਹ ਜ਼ਰੂਰੀ ਸੀ ਕਿ ਚਰਵਾਹਾ ਗੁਆਚੀ ਹੋਈ ਭੇਡ ਨੂੰ ਲੱਭਦਾ। ਗੁਆਚੀ ਹੋਈ ਭੇਡ ਨੂੰ ਭਲਾ ਛੱਡ ਕੇ ਨਾ ਭਾਲਦਾ ਫਿਰੇਗਾ ਵਾਕਾਮੰਸ ਵਿਚ ਨਕਾਰਾਤਮਕ (ouchi) ਤੇ ਜ਼ੋਰ ਇਹ ਵਿਖਾਉਂਦਾ ਹੈ ਕਿ ਇਹ ਪੱਕੇ ਜਵਾਬ ਦੀ ਉਮੀਦ ਹੈ ਕਿ ਬੇਸ਼ੱਕ ਚਰਵਾਹਾ ਉਸ ਗੁਆਚੀ ਹੋਈ ਨੂੰ ਲੱਭੇਗਾ।

ਆਇਤ 13. ਯਿਸੂ ਨੇ ਅੱਗੇ ਆਖਿਆ, ‘ਜੇ ਆਉ ਹੋਵੇ ਜੇ ਉਹ ਨੂੰ ਲੱਭੇ ਤਾਂ ਉਹ ... ਉਨ੍ਹਾਂ ਨੀਤ੍ਰਿਨਵਿਆਂ ਨਾਲੋਂ ਜਿਹੜੀਆਂ ਗੁਆਚ ਨਾ ਗਈਆਂ ਸਨ ਬਹੁਤ ਅਨੰਦ ਹੋਵੇਗਾ।’ ‘ਜੇ’ ਇਸ ਗੱਲ ਨੂੰ ਮੰਨ ਲੈਂਦਾ ਹੈ ਕਿ ਕਈ ਵਾਰ ਹੋ ਸਕਦਾ ਹੈ ਕਿ ਭੇਡ ਨਾ ਮਿਲੇ, ਇਹ ਦੂਰ ਕਿਤੇ ਨਿੱਕਲ ਗਈ ਹੋ ਸਕਦੀ ਹੈ ਜਾਂ ਕਿਸੇ ਜੰਗਲੀ ਜਾਨਵਰ ਨੇ ਉਸ ਨੂੰ ਮਾਰ ਦਿੱਤਾ ਹੋ ਸਕਦਾ ਹੈ। ਪਰ ਜੇ ਚਰਵਾਹੇ ਨੂੰ ਗੁਆਚੀ ਹੋਈ ਭੇਡ ਮਿਲ ਜਾਂਦੀ ਤਾਂ ਉਹਦੇ ਲਈ ਬਹੁਤ ਅਨੰਦ ਕੀਤਾ ਜਾਂਦਾ। ਦ੍ਰਿਸ਼ਟਾਂਤ ਦੇ ਲੂਕਾ ਦੇ ਅਨੁਵਾਦ ਵਿਚ ਯਿਸੂ ਨੇ ਕਿਹਾ, ‘ਜਾਂ ਲੱਭ ਪਵੇਂ ਤਾਂ ਉਹਨੂੰ ਖੁਸ਼ੀ ਨਾਲ ਆਪਣੀਆਂ ਮੋਦਿਆਂ ਉੱਤੇ ਰੱਖ ਲੈਂਦਾ’ ਹੈ (ਲੂਕਾ 15: 5)। ਚਰਵਾਹਾ ਭੇਡ ਦੀਆਂ ਲੋੜਾਂ ਪੂਰੀਆਂ ਕਰਦਾ ਅਤੇ ਉਸ ਨੂੰ ਇੱਜੜ ਵਿਚ ਲੈ ਆਉਂਦਾ ਅਤੇ ਫਿਰ ਉਸ ਭੇਡ ਦੇ ਮਿਲ ਜਾਣ ਕਰਕੇ ਆਪਣੇ ਦੇਸਤਾਂ ਅਤੇ ਗੁਆਂਢੀਆਂ ਨਾਲ ਪਾਰਟੀ ਕਰਦਾ (ਲੂਕਾ 15: 6)। ਇਸ ਦ੍ਰਿਸ਼ਟਾਂਤ ਨੂੰ ਵਿਹਾਰਕ ਬਣਾਉਂਦਿਆਂ ਯਿਸੂ ਨੇ ਕਿਹਾ ਕਿ ‘ਇਸੇ ਤਰ੍ਹਾਂ ਸੁਰਗ ਵਿਚ ਇਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਣ ਨੀਤ੍ਰਿਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ’ (ਲੂਕਾ 15: 7)।

ਆਇਤ 14. ਦ੍ਰਿਸ਼ਟਾਂਤ ਦਾ ਮਕਸਦ ਖੁਦਾ ਦੀ ਇੱਛਾ ਨੂੰ ਵਿਖਾਉਣਾ ਸੀ ਕਿ ਉਹ ਨਹੀਂ ਚਾਹੁੰਦਾ ਕਿ ਉਹ ਨਹੀਂ ਚਾਹੁੰਦਾ ਕਿ ਇਨ੍ਹਾਂ ਛੋਟਿਆਂ ਵਿੱਚੋਂ ਇਕ ਦਾ ਵੀ ਨਸ ਹੋ ਜਾਵੇ। ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਨਸ ਹੋ ਜਾਵੇ (ਯੂਹੰਨਾ 3: 16; 2 ਪਤਰਸ 3: 9; ਵੇਖੋ 2 ਥੱਸਲਨੀਕੀਆਂ 1: 6-10)। ਉਹ ਗੁਆਚੀਆਂ ਹੋਈਆਂ ਭੇਡਾਂ ਦੀ ਖੋਜ ਵਿਚ ਦੁਨੀਆਂ ਵਿਚ ਚੰਗੇ ਚਰਵਾਹੇ ਭਾਵ ਆਪਣੇ ਪੁੱਤਰ ਨੂੰ ਭੇਜ ਦਿੰਦਾ ਹੈ। ਇਹ ਦ੍ਰਿਸ਼ਟਾਂਤ ਹਰ ਬੰਦੇ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ ਅਤੇ ਸਾਨੂੰ ਯਾਦ ਦੁਆਉਂਦਾ ਹੈ ਕਿ ਲੋਕਾਂ

ਵਿਚ ਯਿਸੂ ਦੀ ਦਿਲਚਸਪੀ ਬਹੁਤ ਹੀ ਨਿੱਜੀ ਅਤੇ ਸ਼ਕਸਪੀ ਸੀ।<sup>16</sup>

## ਝਗੜੇ ਨਿਪਟਾਉਣਾ: ਅਨੁਸ਼ਾਸਨ ਅਤੇ ਸੰਗਤੀ (18:15-20)

<sup>15</sup>ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇੱਕਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੂਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ। <sup>16</sup>ਪਰ ਜੇ ਨਾ ਸੂਣੇ ਤਾਂ ਹੂੰ ਇਕ ਯਾ ਦੇ ਜਣੇ ਆਪਣੇ ਨਾਲ ਹੋਰ ਲੈ ਤਾਂ ਹਰੇਕ ਗੱਲ ਦੇ ਯਾ ਤਿੰਨ ਗਵਹਾਂ ਦੇ ਮੁੰਹਾਂ ਸਾਬਤ ਹੋ ਜਾਵੇ। <sup>17</sup>ਅਰ ਜੇ ਉਹ ਉਨ੍ਹਾਂ ਦੀ ਵੀ ਨਾ ਸੂਣੇ ਤਾਂ ਕਲੀਸੀਆ ਦੀ ਵੀ ਨਾ ਸੂਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ। <sup>18</sup>ਮੈਂ ਭੁਹਾਨੂੰ ਸੱਤ ਆਖਦਾ ਹਾਂ ਭਈ ਜੇ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੇਗੇ ਸੋ ਸੁਰਗ ਵਿਚ ਬੰਨਿਆ ਜਾਵੇਗਾ ਅਤੇ ਜੇ ਕੁਝ ਤੁਸੀਂ ਧਰਤੀ ਉੱਤੇ ਖੇਲ੍ਹੇਗੇ ਸੋ ਸੁਰਗ ਵਿਚ ਖੇਲਿਆ ਜਾਵੇਗਾ।

<sup>19</sup>ਫੇਰ ਮੈਂ ਭੁਹਾਨੂੰ ਆਖਦਾ ਹਾਂ, ਜੇ ਭੁਹਾਡੇ ਵਿੱਚੋਂ ਦੇ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸੁਰਗ ਵਿਚ ਹੈ ਉਨ੍ਹਾਂ ਲਈ ਕੀਤਾ ਜਾਵੇਗਾ। <sup>20</sup>ਪਰ ਉਂ ਜੇ ਜਿੱਥੇ ਦੇ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।

ਯਿਸੂ ਨੇ ਮਾਫ਼ੀ ਤੇ ਬਹੁਤ ਸਿੱਖਿਆ ਦਿੱਤੀ ਪਰ ਉਸ ਨੇ ਕਈ ਇਹ ਸੰਕੇਤ ਨਹੀਂ ਦਿੱਤਾ ਕਿ ਉਸ ਦੇ ਚੇਲੇ ਪਾਪ ਨੂੰ ਨਜ਼ਰਾਂਦਾਜ਼ ਕਰ ਦੇਣ। ਇੱਥੇ ਉਸ ਨੇ ਉਨ੍ਹਾਂ ਭਾਈਆਂ ਨਾਲ ਜਿਹੜੇ ਪਾਪ ਕਰਦੇ ਹਨ ਸਲੂਕ ਕਰਨ ਦੀ ਸਹੀ ਢੰਗ ਦੀ ਰੂਪਰੇਖਾ ਦਿੱਤੀ (18: 15-17)। ਇਸ ਹਦਾਇਤ ਦੇ ਬਾਅਦ ਉਸ ਨੇ ਆਪਣੇ ਰਸੂਲਾਂ ਉੱਤੇ ਦੂਜਿਆਂ ਲਈ ਬੰਨ੍ਹਣ ਅਤੇ ਖੇਲ੍ਹਣ ਦੀਆਂ ਸ਼ਰਤਾਂ ਦਾ ਮੁਕਾਬਲਾ ਦਿੱਤਾ (18: 18-20)।

ਆਇਤ 15. ਇਸ ਆਇਤ ਦੀ ਸ਼ੁਰੂਆਤ ਸ਼ਰਤ ਸਹਿਤ ਵਾਕਾਅੰਸ਼ ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਨਾਲ ਹੁੰਦੀ ਹੈ। ਕੁਝ ਪੁਗਾਤਨ ਯੂਨਾਨੀ ਹੱਖਿਲਿਖਤਾਂ ਵਿਚ ‘‘ਤੇਰੇ ਖਿਲਾਫ਼’’ ਵਾਧੂ ਉਪਸਰਗੀ ਵਾਕਾਅੰਸ਼ ਹੈ ਜਿਹੜਾ ਇਸ ਵਾਕਾਅੰਸ਼ ਨੂੰ ਹੋਰ ਵੀ ਸਪੱਸ਼ਟ ਅਤੇ ਨਿੱਜੀ ਬਣਾ ਦਿੰਦਾ ਹੈ।<sup>17</sup> ਵੈਟੀਕੇਨੁਸ ਅਤੇ ਸਿਨੇਟਿਕੁਸ ਵਿਚ ਭਾਵੇਂ ‘‘ਤੇਰੇ ਖਿਲਾਫ਼’’ ਨਹੀਂ ਮਿਲਦਾ ਹੈ ਪਰ ਜ਼ਿਆਦਾਤਰ ਆਧੁਨਿਕ ਅਨੁਵਾਦਾਂ ਵਿਚ ਇਹ ਪਾਇਆ ਜਾਂਦਾ ਹੈ (TEV; NIV; NRSV; NKJV; CEV; NCV; NLT)। ਵਿਲੀਅਮ ਹੈਂਡ੍ਰਿਕਸਨ ਦਾ ਮੰਨਣਾ ਸੀ ਕਿ ਮੂਲ ਵਿਚ ਇਹ ਸ਼ਬਦ ਹੋਣ ਜਾਂ ਨਾ ਪਰ ਗਲਤੀ ਕਰਨ ਵਾਲੇ ਭਾਈ ਨਾਲ ਇਕੱਲਿਆਂ ਬਿਠਾ ਕੇ ਗੱਲ ਕਰਨ ਦਾ ਹੁਕਮ ਨਿੱਜੀ ਪਾਪ ਦਾ ਸੰਕੇਤ ਹੈ।<sup>18</sup> ਐਚ. ਐਲ. ਮੈਸਲ ਨੇ ਸੰਦਰਭ ਵੱਲ ਧਿਆਨ ਦੁਆਇਆ ਹੈ। ਅਗਲੀ ਚਰਚਾ ਯਿਸੂ ਵਿਚ ਵਿਸ਼ਵਾਸ ਕਰਨ ਵਾਲੇ ਛੋਟੇ ਤੋਂ ਛੋਟੇ ਬੰਦੇ ਨੂੰ ਠੋਕਰ ਦੇਣ ਬਾਰੇ ਨਹੀਂ ਸੀ ਜਿਸ ਕਰਕੇ ਉਸ ਨੇ ਆਖਿਆ ਕਿ ਇਹ ਮੰਨ ਲੈਣਾ ਤਰਕ ਭਰਿਆ ਹੈ ਕਿ ਇਸ ਵਿਚ ਸ਼ਾਮਿਲ ਪਾਪ ਨਿੱਜੀ ਗੁਨਾਹ ਹੀ ਸੀ।<sup>19</sup> ਇਸ ਦੇ ਇਲਾਵਾ ਆਇਤ 21 ਵਿਚ ਪਤਰਸ ਦਾ ਸੰਦੇਸ਼ ਇਸ ਵਿਚਕਾਰ ਦੀ ਹਮਾਇਤ ਕਰਦਾ ਲੱਗਦਾ ਹੈ ਕਿ ਯਿਸੂ ਕਿਸੇ ਦੂਜੇ ਮਸੀਹੀ ਦੇ ਖਿਲਾਫ਼ ਨਿੱਜੀ ਪਾਪ ਦੀ ਗੱਲ ਕਰ ਰਿਹਾ ਸੀ।

‘‘ਭਾਈ’’ (adelphos) ਸ਼ਬਦ ਯਿਸੂ ਦੇ ਰੂਹਾਨੀ ਪਰਿਵਾਰ (12: 46-50; 25: 40; 28: 10), ਭਾਵ ਕਲੀਸੀਆ (16: 18; 18: 17) ਵੱਲ ਇਸ਼ਾਰਾ ਕਰਦਾ ਹੈ। ਇੱਥੋਂ ਨਰ ਅਤੇ ਨਾਰੀ ਦੋਹਾਂ ਨੂੰ ਮਿਲਾਉਂਦਿਆਂ ਇਹ ਆਮ ਅਰਥ ਵਿਚ ਹੈ। ਖੁਦਾ ਦੇ ਕਿਸੇ ਵੀ ਬਾਲਕ ਨੂੰ ਜਦ ਮਸੀਹ ਵਿਚ ਉਸ ਦਾ ਕੋਈ ਭਾਈ ਜਾਂ ਭੈਣ ਉਸ ਦੇ ਖਿਲਾਫ਼ ਪਾਪ ਕਰੇ, ਉਸ ਦਾ ਸਾਹਮਣਾ ਕਰਨਾ ਜ਼ਰੂਰੀ ਹੈ। ਇਹ ਗਲਤਫ਼ਹਿਸ਼ੀ, ਲਾਪਰਵਾਹੀ, ਸਪੱਸ਼ਟ ਗਲਤੀ, ਮਾਸੂਲੀ ਗੱਲ ਤੇ ਵਿਚਕਾਰ ਦਾ ਛੁਰਕ ਹੋਣਾ

ਹੀ ਨਹੀਂ ਹੈ। ਜਿਸੂ ‘‘ਗੁਨਾਹ’’ ਜਾਂ ਪਾਪ ਦੀ ਗੱਲ ਕਰ ਰਿਹਾ ਸੀ ਅਤੇ ਮੱਤੀ ਵਿਚ ‘‘ਪਾਪਾਂ’’ ਲਈ ਸਭ ਤੋਂ ਬੁਨਿਆਦੀ ਯੂਨਾਨੀ ਸ਼ਬਦ (*hamartanō*) ਵਰਤਿਆ ਗਿਆ ਹੈ।

ਜਿਸ ਦਾ ਪਾਪ ਕੀਤਾ ਗਿਆ ਹੈ ਜਿਸੇਵਾਰੀ ਉਸੇ ਦੀ ਹੈ। ਉਸ ਨੂੰ ਨਰਮਾਈ ਅਤੇ ਹਲੀਮੀ ਨਾਲ ਗਲਤੀ ਕਰਨ ਵਾਲੇ ਜਾਂ ਵਾਲੀ ਦਾ ਸਾਹਮਣਾ ਕਰਨਾ ਜ਼ਰੂਰੀ ਹੈ। ਜਿਸੂ ਨੇ ਆਖਿਆ, ‘‘ਜਾਹ ਅਰ ਉਹ ਦੇ ਸੰਗ ਇੱਕਲਾ ਹੋ ਕੇ ਉਹ ਨੂੰ ਸਮਝਾ ਦਿਹ’’ ਅਨੁਵਾਦ ਹੋਏ ਸ਼ਬਦ ‘‘ਇੱਕਲਾ ਹੋ ਕੇ ਉਹ ਨੂੰ ਸਮਝਾ ਦੇ’’ ਦੇ ਯੂਨਾਨੀ ਸ਼ਬਦ (*elenchō*) ਤੋਂ ਭਾਵ ‘‘ਰੋਸ਼ਨੀ ਵਿਚ ਲਿਆਉਣਾ,’’ ‘‘ਇਲਜ਼ਾਮ ਲਾਉਣਾ’’ ਜਾਂ ‘‘ਡਿੜਕਣਾ’’ ਹੈ। ਆਮ ਵਿਹਾਰ ਇਹ ਪਾਇਆ ਜਾਂਦਾ ਹੈ ਕਿ ‘‘ਮੇਰੀ ਕੋਈ ਗਲਤੀ ਨਹੀਂ ਸੀ! ਉਹ ਮੇਰੇ ਕੋਲ ਆਵੇ।’’ ਪਰ ਪ੍ਰਭੂ ਨੇ ਕਿਹਾ, ‘‘ਤੂੰ ਉਹਦੇ ਕੋਲ ਜਾਹ।’’<sup>20</sup> ਜਿਸ ਭਰਾ ਜਾਂ ਭੈਣ ਦਾ ਗੁਨਾਹ ਹੋਇਆ ਹੈ ਉਸ ਨੂੰ ਗੁਨਾਹ ਕਰਨ ਵਾਲੇ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਕਿ ਦੂਜਿਆਂ ਕੋਲ। ਮਾਮਲਾ ਜਿੱਥੋਂ ਤਕ ਹੋਵੇ ਨਿੱਜੀ ਰੱਖਿਆ ਜਾਣਾ ਚਾਹੀਦਾ ਹੈ।

ਜਿਸੂ ਨੇ ਅੱਗੇ ਆਖਿਆ, ‘‘ਜੇ ਉਹ ਤੇਰੀ ਸੁਣੇ ਤਾਂ ਤੋਂ ਆਪਣੇ ਭਾਈ ਨੂੰ ਖੱਟ ਲਿਆ।’’ ਜਿਸ ਦਾ ਗੁਨਾਹ ਹੋਇਆ ਹੈ ਉਸ ਨੂੰ ਮਾਫ ਕਰ ਦੇਣਾ ਜ਼ਰੂਰੀ ਹੈ; ਨਹੀਂ ਤਾਂ ਉਸ ਭਾਈ ਨੂੰ ‘‘ਖੱਟਿਆ’’ ਨਹੀਂ ਜਾ ਸਕੇਗਾ। ਸਭ ਤੋਂ ਵੱਧ ਉਸ ਜੁਰਮ ਕਰਨ ਵਾਲੇ ਕੋਲ ਉਸ ਨੂੰ ਖੱਟਣ ਦੇ ਖਿਆਲ ਨਾਲ ਜਾਣਾ ਚਾਹੀਦਾ ਹੈ ਨਾ ਕਿ ਬਹਿਸ ਵਿਚ ਜਿੱਤਣ ਦੇ ਖਿਆਲ ਵਿਚ। ‘‘ਖੱਟਣਾ’’ ਲਈ ਯੂਨਾਨੀ ਭਾਸ਼ਾ ਦੇ ਸ਼ਬਦ (*kerdainō*) ਦੀ ਵਰਤੋਂ ਗੁਆਚੇ ਹੋਇਆਂ ਨੂੰ ਬਚਾਉਣ ਦੇ ਸਬੰਧ ਵਿਚ ਕੀਤੀ ਗਈ ਹੈ (1 ਕੁਰਿੰਬੀਆਂ 9: 19–24), ਪਰ ਭਟਕੇ ਹੋਇਆਂ ਨੂੰ ਵਾਪਸ ਲਿਆਉਣਾ ਵੀ ਓਨਾ ਹੀ ਜ਼ਰੂਰੀ ਹੈ। ਯਾਕੂਬ ਨੇ ਲਿਖਿਆ ਹੈ, ‘‘ਮੇਰੇ ਭਰਾਵੇ, ਜੇ ਕੋਈ ਤੁਹਾਡੇ ਵਿੱਚੋਂ ਸਚਿਆਈ ਦੇ ਰਾਹੋਂ ਭੁਲ ਜਾਵੇ ਅਤੇ ਕੋਈ ਉਹ ਨੂੰ ਮੇੜ ਲਿਆਵੇ। ਤਾਂ ਉਹ ਜਾਣ ਲਵੇ ਭਈ ਜਿਹ ਨੇ ਇਕ ਪਾਪੀ ਨੂੰ ਉਹ ਦੀ ਬਦਰਾਹੀ ਤੋਂ ਮੌੜ ਲਿਆਂਦਾ ਉਹ ਇਕ ਜਾਨ ਨੂੰ ਮੌੜ ਤੋਂ ਬਚਾਵੇਗਾ ਅਤੇ ਬਾਹਲਿਆਂ ਪਾਪਾਂ ਨੂੰ ਢੱਕ ਦੇਵੇਗਾ’’ (ਯਾਕੂਬ 5: 19, 20; ਵੇਖੋ ਯਹੂਦਾ 22, 23)।

**ਆਇਤ 16.** ਜੇ ਪਹਿਲੀ ਵਾਰ ਸਮਝਾਉਣ ਨਾਲ ਤੋਥਾ ਨਹੀਂ ਹੁੰਦੀ ਤਾਂ ਜਿਸੂ ਨੇ ਆਖਿਆ ਕਿ ਦੂਜੀ ਵਾਰ ਜਾਇਆ ਜਾਵੇ: ‘‘ਪਰ ਜੇ ਨਾ ਸੁਣੇ ਤਾਂ ਤੂੰ ਇਕ ਯਾ ਦੇ ਜਣੇ ਆਪਣੇ ਨਾਲ ਹੋਰ ਲੈ।’’ ਜਿਸਦਾ ਗੁਨਾਹ ਹੋਇਆ ਹੈ ਉਹਦੇ ਨਾਲ ਇਕ ਦੇ ਜਣੇ, ਦੇ ਜਾਂ ਤਿੰਨ ਗਵਾਹਾਂ ਦੇ ਸਾਹਮਣੇ ਹੋਈ ਗੱਲਬਾਤ ਬਣ ਜਾਵੇਗੀ। ਕਿਸੇ ਝਗੜੇ ਨੂੰ ਨਿਪਟਾਉਣ ਜਾਂ ਕਿਸੇ ਤੱਥ ਦੀ ਤਸਦੀਕ ਕਰਨ ਲਈ ਹੋਰ ਲੋਕਾਂ ਨੂੰ ਜੋੜਨਾ ਬਹੁਤ ਪੁਰਣਾ ਤਰੀਕਾ ਹੈ (ਗਿਣਤੀ 35:30; ਵਿਵਸਥਾਸਾਰ 17:6; 19:15; 2 ਕੁਰਿੰਬੀਆਂ 13:1)। ਅਜਿਹੇ ਦਖਲ ਨਾਲ ਇਹ ਪੱਕਾ ਹੋ ਜਾਂਦਾ ਹੈ ਕਿ ਗੱਲਬਾਤ ਨੂੰ ਇਕ ਤੋਂ ਵੱਧ ਜਣਿਆਂ ਨੇ ਸੁਣਿਆ ਹੈ ਅਤੇ ਜੋ ਕੁਝ ਹੋਇਆ ਹੈ ਉਹ ਉਨ੍ਹਾਂ ਨੂੰ ਪਤਾ ਹੈ, ਤਾਂ ਜੋ ਸਾਬਤ ਹੋ ਜਾਵੇ। ਇਸ ਨਾਲ ਦੋਹਰਾ ਮਕਸਦ ਵੀ ਪੂਰਾ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਜਿਸ ਦਾ ਗੁਨਾਹ ਕੀਤਾ ਗਿਆ ਹੈ ਜਿੰਨਾ ਉਹ ਮਾਮਲੇ ਨੂੰ ਵੱਡਾ ਮੰਨਦਾ ਹੈ ਓਨਾ ਨਾ ਹੋਵੇ। ਜਿਸ ਵਿਚ ਤੀਜੀ ਧਿਰ ਉਸ ਨੂੰ ਇਹ ਸਮਝਾਉਣ ਵਿਚ ਮਦਦ ਕਰ ਸਕਦੀ ਹੈ ਕਿ ਅਸਲ ਵਿਚ ਕੀ ਹੋਇਆ ਅਤੇ ਮਾਮਲੇ ਨੂੰ ਸੁਲਝਾਇਆ ਜਾ ਸਕਦਾ ਹੈ।

**ਆਇਤ 17.** ਦੂਜੇ ਪਾਸੇ ਸਮਝਾਉਣ ਤੇ ਜੇ ਗੁਨਾਹ ਕਰਨ ਵਾਲਾ ਗਲਤੀ ਨਾ ਮੰਨੇ, ਤਾਂ ਜਿਹੜੀ ਗੱਲਬਾਤ ਇਕਾਂਤ ਵਿਚ ਹੋਈ ਸੀ ਉਸ ਨੂੰ ਪੁੱਲੇਆਮ ਕਰ ਦਿੱਤਾ ਜਾਵੇ। ਇਸ ਨੂੰ ਕਲੀਸੀਆ ਦੇ ਸਾਹਮਣੇ ਭਾਵ ਸਥਾਨਕ ਮੰਡਲੀ ਕੋਲ ਲਿਜਾਇਆ ਜਾਵੇ (16: 18 ਤੇ ਟਿੱਪਣੀਆਂ ਵੇਖੋ)। ਹਾਲਾਤ ਐਨਾ ਗੰਭੀਰ ਹੈ ਕਿ ਜੇ ਪਾਪੀ ਤੋਥਾ ਨਾ ਕਰੇ ਤਾਂ ਉਸ ਦੀ ਆਤਮਾ ਗੁਆਚ ਸਕਦੀ ਹੈ। ਇਹ ਸੱਚ ਹੈ, ਜਿਸ ਕਰਕੇ ਪੂਰੀ ਕਲੀਸੀਆ ਦੀਆਂ ਦੁਆਵਾਂ ਅਤੇ ਸਮਝਾਉਣਾ ਉਸ ਪਾਪੀ ਲਈ ਉਸ ਨੂੰ ਲੋੜੀਂਦੀ ਤੋਥਾ ਕਰਨ ਲਈ ਹੁੰਦੀਆਂ ਹਨ। ਫੇਰ ਤੋਂ, ਰਾਹੋਂ ਭਟਕੇ ਭਰਾ ਨੂੰ ਵਾਪਸ ਲਿਆਉਣਾ ਜ਼ਰੂਰੀ ਹੈ। (18: 15)

ਜੇ ਇਹ ਤੀਜੀ ਵਾਰ ਸਮਝਾਉਣਾ ਵੀ ਕੰਮ ਨਾ ਆਵੇ, ਤਾਂ ਗਲਤੀ ਨਾ ਮੰਨਣ ਵਾਲੇ ਨੂੰ ਹੀ ਕਲੀਸੀਆ ਵੱਲੋਂ ਅਨੁਸ਼ਾਸਿਤ ਕੀਤਾ ਜਾਵੇ। ਇਸ ਕੰਮ ਵਿਚ ਵੀ ਜਿਸ ਵਿਚ ਬਾਗੀ ਭਾਈ ਨੂੰ ਸੰਗਤੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਮਕਸਦ ਅਜੇ ਵੀ ਉਸ ਵੱਲੋਂ ਤੇਬਾ ਕਰਨ ਅਤੇ ਉਸ ਦਾ ਬਚਾਇਆ ਜਾਣਾ ਹੀ ਹੈ (1 ਕੁਰਿੰਧੀਆਂ 5: 5; 2 ਥੱਸਲਨੀਕੀਆਂ 3: 14, 15; 1 ਤਿਮੇਬਿਉਸ 1: 20; ਤੀਤੁਸ 3: 10, 11)। ਯਿਸੂ ਨੇ ਆਖਿਆ, ‘‘ਤਾਂ ਉਹ ਤੇਰੇ ਅੱਗੇ ਪਰਾਈ ਕੰਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।’’ ਪਰਾਈ ਕੰਮ ਅਤੇ ਮਸੂਲ ਲੈਣ ਵਾਲੇ ਆਪਣੇ ਦੁਸ਼ਟ ਰਾਹਾਂ ਲਈ ਮਸ਼ਹੂਰ ਸਨ (5: 46, 47 ਤੇ ਟਿੱਪਣੀਆਂ ਵੇਖੋ)। ਆਮ ਤੌਰ ਤੇ ਯਹੂਦੀ ਲੇਕ ਉਨ੍ਹਾਂ ਨਾਲ ਨਾ ਖਾਏ, ਨਾ ਉਨ੍ਹਾਂ ਨਾਲ ਸਫਰ ਕਰਦੇ ਅਤੇ ਨਾ ਹੀ ਉਨ੍ਹਾਂ ਦੀ ਜੀਜ਼ ਆਪਣੇ ਘਰ ਵਿਚ ਲਿਆਉਂਦੇ ਸਨ। ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ ਸੀ। ਭਾਵੇਂ ਯਿਸੂ ਨੇ ਇਸ ਵਿਹਾਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਪਰ ਉਸ ਨੇ ਆਪਣੀਆਂ ਉਦਾਹਰਣਾਂ ਵਿਚ ਕਈ ਵਾਰ ਇਸ ਦੀ ਵਰਤੋਂ ਕੀਤੀ (ਵੇਖੋ, 8: 5-13; 9: 9-13; 18: 17)।<sup>21</sup>

ਮੱਤੀ 18: 15-17 ਵਿਚ ਯਿਸੂ ਵੱਲੋਂ ਦਿੱਤੇ ਗਏ ਢੰਗ ਦੀ ਰੂਪ ਰੇਖਾ ਯਹੂਦੀ ਧਰਮ ਵਿਚ ਵਰਤੇ ਜਾਣ ਵਾਲੇ ਢੰਗ ਦੀ ਹੀ ਹੈ। ਕੁਮਰਾਨ ਦੇ ਛਿਕਰੇ ਵਿਚ ਜਿਸ ਦਾ ਗੁਨਾਹ ਕੀਤਾ ਜਾਂਦਾ ਸੀ ਉਸ ਨੂੰ ਗੁਨਾਹ ਕਰਨ ਵਾਲੇ ਇਨ ਹੀ ਆਪਣੇ ਸਾਥੀ ਨੂੰ ਝਿੜਕ ਦੇਣ ਵਾਸਤੇ ਆਖਿਆ ਜਾਂਦਾ ਸੀ (ਵੇਖੋ ਲੇਵੀਆਂ ਦੀ ਪੋਥੀ 19: 17)। ਉਸ ਨੂੰ ਮਾਮਲੇ ਨੂੰ ਪੰਚਾਇਤ ਵਿਚ ਲਿਆਉਣ ਨਾਲ ਗਵਾਹਾਂ ਨਾਲ ਗੁਨਾਹ ਕਰਨ ਵਾਲੇ ਦਾ ਸਾਹਮਣਾ ਕਰਨਾ ਜ਼ਰੂਰੀ ਸੀ।<sup>22</sup>

ਕੁਮਰਾਨ ਵਿਚ ਰਹਿਣ ਵਾਲੇ ਬਾਗੀਆਂ ਨੂੰ ਸਮਾਜ ਵਿੱਚੋਂ ਛੇਕ ਦਿੱਤਾ ਜਾਂਦਾ ਸੀ। ਯਹੂਦੀ ਧਰਮੀ ਦੀ ਮੁੱਖ ਧਾਰਾ ਵਿਚ ਲੋਕਾਂ ਨੂੰ ਸਿਨਾਗੋਗ ਵਿੱਚੋਂ ਵੀ ਛੇਕਿਆ ਜਾ ਸਕਦਾ ਸੀ (ਯੂਹੰਨਾ 9: 22; 12: 42)। ਸਿਨਾਗੋਗ ਦੇ ਆਗੂ ਲੋਕਾਂ ਨੂੰ ਸੋਧਣ ਲਈ ਕੋਰੜੇ ਮਾਰਨ ਦੀ ਵੀ ਵਰਤੋਂ ਕਰਦੇ ਸਨ (10: 17)<sup>23</sup> ਜੋ ਕਿ ਮਸੀਹੀਅਤ ਵਿਚ ਕਿਤੇ ਨਹੀਂ ਮਿਲਦਾ।

ਆਇਤ 18. ਫਿਰ ਯਿਸੂ ਨੇ ਆਖਿਆ, ‘‘ਜੇ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੇਗੇ ਸੇ ਸੁਰਗ ਵਿਚ ਬੰਨ੍ਹਿਆ ਜਾਵੇਗਾ ਅਤੇ ਜੇ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੇਗੇ ਸੇ ਸੁਰਗ ਵਿਚ ਖੋਲ੍ਹਿਆ ਜਾਵੇਗਾ।’’ ਇਹ ਆਖਿਦਿਆਂ ਪ੍ਰਭੂ ਰਸੂਲਾਂ ਦੀ ਗੱਲ ਕਰ ਰਿਹਾ ਸੀ (ਵੇਖੋ 18: 1)। ਜਾਹਿਰ ਤੌਰ ਤੇ ਇਹ ਕਲੀਸੀਆ ਦੀ ਵੀ ਗੱਲ ਸੀ (ਵੇਖੋ 18: 17)। ਇਹ ਉਹੀ ਗੱਲ ਹੈ ਜਿਹੜੀ ਪਤਰਸ ਨੂੰ ਵੀ ਆਖੀ ਗਈ ਸੀ (16: 19 ਤੇ ਟਿੱਪਣੀਆਂ ਵੇਖੋ), ਜਿਸਦਾ ਮਤਲਬ ਇਹ ਹੋਇਆ ਕਿ ਉਸ ਨੂੰ ਦੂਜੇ ਰਸੂਲਾਂ ਦੇ ਉੱਤੇ ਕੁਝ ਖਾਸ ਰੁਤਬਾ ਨਹੀਂ ਦਿੱਤਾ ਗਿਆ (ਵੇਖੋ ਯੂਹੰਨਾ 20: 23)। ਇੱਥੇ ਕਹੀ ਗਈ ਗੱਲ ਦਾ ਮਤਲਬ ਯਕੀਨਨ ਹੀ ਇਹ ਹੈ ਕਿ ਜੇ ਧਰਤੀ ਉੱਤੇ ਕਿਸੇ ਪਾਪੀ ਨੂੰ ਜਾਇਜ਼ ਕਾਰਣ ਕਰਕੇ ਕਲੀਸੀਆ ਵਿੱਚੋਂ ਕੌਛਿਆ ਗਿਆ ਹੈ (ਵੇਖੋ 1 ਕੁਰਿੰਧੀਆਂ 5: 11, 12) ਤਾਂ ਕਲੀਸੀਆ ਦਾ ਫੈਸਲਾ ਸੁਰਗ ਦੇ ਦਰਬਾਰ ਵਿਚ ਪਹਿਲਾਂ ਤੋਂ ਲਏ ਗਏ ਫੈਸਲੇ ਦੀ ਝਲਕ ਹੀ ਹੈ। ਤੇਬਾ ਨਾ ਕਰਨ ਵਾਲੇ ਪਾਪੀ ਨੂੰ ਕਲੀਸੀਆ ਦੀ ਸੰਗਤੀ ਵਿੱਚੋਂ ਕੱਢ ਕੇ ਕਲੀਸੀਆ ਦੇ ਲੋਕ ਸੁਰਗ ਵਿਚ ਲਏ ਗਏ ਫੈਸਲੇ ਦੀ ਹੀ ਤਸਦੀਕ ਹੀ ਕਰ ਰਹੇ ਹੁੰਦੇ ਹਨ।<sup>24</sup> ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜੋਸੇਫਸ ਨੇ ਸੰਗਤੀ ਰੱਖਣ ਅਤੇ ਸੰਗਤੀ ਵਿੱਚੋਂ ਕੱਢਣ ਦੇ ਸਬੰਧ ਵਿਚ ‘‘ਬੰਨ੍ਹਣ’’ ਅਤੇ ‘‘ਖੋਲ੍ਹਣ’’ ਦੇ ਸ਼ਬਦਾਂ ਦੀ ਵਰਤੋਂ ਕੀਤੀ, ਨਾ ਕਿ ਸਿਰਫ਼ ਇਹ ਐਲਾਨ ਕਰਨ ਲਈ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ।<sup>25</sup>

ਆਇਤ 19. ਫਿਰ ਯਿਸੂ ਨੇ ਕਿਹਾ, ‘‘ਜੇ ਭੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸੁਰਗ ਵਿਚ ਹੈ ਉਨ੍ਹਾਂ ਲਈ ਕੀਤਾ ਜਾਵੇਗਾ।’’ ‘‘ਮਿਲ ਕੇ’’ ਯੂਨਾਨੀ ਸ਼ਬਦ (*sumphōneō*) ਅੰਗ੍ਰੇਜ਼ੀ ਭਾਸ਼ਾ ਦੇ ‘‘symphony’’ (ਸੁਰਾਂ ਦਾ ਮਿਲਾਨ) ਦੇ ਮਗਰ ਹੈ। ਇੱਥੇ ‘‘ਦੋ’’ (ਜਿਹੜਾ ਆਇਤ 16 ਵਿਚ ਕਹੀ ਗੱਲ ਨੂੰ ਯਾਦ ਦੁਆਉਂਦਾ ਹੈ) ਇਕ ਦੂਜੇ ਨਾਲ ਸੁਰ ਵਿਚ ਸੁਰ ਮਿਲਾਉਂਦੇ ਹਨ। ਦੋ ਵਿਸ਼ਵਾਸੀ ਚੇਲੇ ਜੇ ਇਸ ਗੱਲ ਨਾਲ

ਸਹਿਮਤ ਹੋਣ ਕਿ ਕਿਸੇ ਪਾਪੀ ਨੇ ਤੇਬਾ ਕਰ ਲਈ ਹੈ ਜਾਂ ਨਹੀਂ ਕੀਤੀ ਹੈ ਤਾਂ ਉਹ ਪੱਕਾ ਜਾਣ ਸਕਦੇ ਹਨ ਕਿ ਖੁਦਾ ਉਨ੍ਹਾਂ ਦੇ ਫੈਸਲੇ ਨਾਲ ਸਹਿਮਤ ਹੈ। ਅਜਿਹਾ ਵਾਅਦਾ ਖੁਦਾ ਨੂੰ ਮਨਮੌਜੀ ਲੋਕਾਂ ਦੀ ਸਨਕ ਨੂੰ ਮੰਨਣ ਨੂੰ ਮਜ਼ਬੂਰ ਕਰ ਦਿੰਦਾ ਹੈ। ਇਹਦਾ ਮਤਲਬ ਸਿਰਫ ਐਨਾ ਹੈ ਕਿ ਜੋ ਸਹੀ ਹੈ ਅਤੇ ਜੋ ਖੁਦਾ ਦੀ ਮਰਜ਼ੀ ਦੇ ਮੁਤਾਬਕ ਹੈ, ਉਹ ਕਰਨ ਤੇ ਦੋ ਚੇਲੇ ਜੋ ਵੀ ਮੰਗਣ ਉਹ ਹੋ ਜਾਵੇਗਾ (ਵਿਖੇ 1 ਯੁਹੰਨਾ 5: 14, 15)।

**ਆਇਤ 20.** ਇਸ ਆਇਤ ਦੀ ਵਰਤੋਂ ਆਮ ਤੌਰ ਤੇ ਦੋ ਜਾਂ ਤਿੰਨ ਮਸੀਹੀ ਲੋਕਾਂ ਦੇ ਖੁਦਾ ਦੀ ਬੰਦਰੀ ਕਰਨ ਦੇ ਸਬੰਧ ਵਿਚ ਕੀਤੀ ਜਾਂਦੀ ਹੈ। ਇਕੱਠਾ ਹੋਣਾ ਬੇਸ਼ਕ ਇਸ ਵਿਚ ਹੈ। ਪਰ ਇਸ ਨੂੰ ਇਸ ਸੰਦਰਭ ਦੇ ਅੰਦਰ ਸਮਝਿਆ ਜਾਣਾ ਜ਼ਰੂਰੀ ਹੈ। ਇਥੋਂ ਦੋ ਜਾਂ ਤਿੰਨ ਜਣਿਆਂ ਨੇ ਬੰਦਰੀ ਲਈ ਇਕੱਠੇ ਨਹੀਂ ਹੋਣਾ ਸੀ। ਉਨ੍ਹਾਂ ਨੇ ਗੁਨਾਹ ਕਰਨ ਵਾਲੇ ਕਿਸੇ ਭਾਈ ਜਾਂ ਭੈਣ ਦੇ ਤੇਬਾ ਕਰਨ ਜਾਂ ਨਾ ਕਰਨ ਦੀ ਤਸਦੀਕ ਕਰਨ ਲਈ ਇਕੱਠੇ ਹੋਣਾ ਸੀ। ਜਿਸੂ ਨੇ ਅਜਿਹੇ ਮੌਕਿਆਂ ਤੇ ‘ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ’ ਆਖ ਕੇ ਆਪਣੀ ਮੌਜੂਦਰੀ ਅਤੇ ਹਮਾਇਤ ਦਾ ਵਾਅਦਾ ਦਿੱਤਾ।

ਇਹ ਗੱਲ ਰੱਬੀਆਂ ਦੀ ਸਿੱਖਿਆ ਨਾਲ ਮੇਲ ਖਾਂਦੀ ਹੈ। ਉਹ ਆਖਦੇ ਸਨ ਕਿ ਜਦ ਦੋ ਜਾਂ ਤਿੰਨ ਜਣੇ ਨਿਆਂ ਕਰਨ ਲਈ ਬੈਠ ਜਾਂਦੇ ਹਨ ਤਾਂ ਸ਼ਿਕਾਇਨਾ (ਖੁਦਾ ਦੀ ਹਜ਼ੂਰੀ) ਉਨ੍ਹਾਂ ਦੇ ਵਿਚਕਾਰ ਹੁੰਦੀ ਹੈ<sup>26</sup> ਜਿਸੂ ਸਚਮੁਚ ਵਿਚ ‘ਪਰਮੇਸ਼ੁਰ ਸਾਡੇ ਸੰਗ’ ਹੈ (1:23); ਅਤੇ ਹੋਰ ਕਹੀਏ ਤਾਂ ਉਸ ਨੇ ਅੰਤ ਤਕ ਆਪਣੀ ਕਲੀਸੀਆ ਨਾਲ ਆਪਣੀ ਮੌਜੂਦਰੀ ਦਾ ਵਾਅਦਾ ਦਿੱਤਾ (28:20)।

### ਜਾਲਿਮ ਸੇਵਕ ਦਾ ਦ੍ਰਿਸ਼ਟਾਂਤ: ਮਾਣੀ (18:21-35)

<sup>21</sup>ਤਦ ਪਤਰਸ ਨੇ ਕੋਲ ਆਣ ਕੇ ਉਹ ਨੂੰ ਆਖਿਆ, ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ ਕਰਾਂ? ਕੀ ਸੱਤ ਵਾਰ ਤੀਕਰ? <sup>22</sup>ਜਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ।

<sup>23</sup>ਇਸ ਲਈ ਸੁਰਗ ਦਾ ਰਜ ਇਕ ਰਾਜਾ ਵਰਗਾ ਹੈ ਜਿਹ ਨੇ ਆਪਣੇ ਨੌਕਰਾਂ ਤੋਂ ਹਿਸਾਬ ਲੈਣਾ ਚਾਹਿਆ। <sup>24</sup>ਅਤੇ ਜਾਂ ਉਹ ਹਿਸਾਬ ਲੈਣ ਲੱਗ ਤਾਂ ਦਸ ਹਜ਼ਾਰ ਤੋਂਤੇ ਦੇ ਇਕ ਕਰਜਾਈ ਨੂੰ ਉਹ ਦੇ ਕੋਲ ਲਿਆਏ। <sup>25</sup>ਪਰ ਜਦ ਉਹ ਦੇ ਕੋਲ ਦੇਣ ਨੂੰ ਕੁਝ ਨਾ ਸੀ ਤਦ ਉਹ ਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹ ਦੀ ਤੀਵੰਡੀ ਅਤੇ ਉਹ ਦੇ ਬਾਲ ਬਾਲਕ ਅਰ ਸਤ ਕੁਝ ਜੋ ਉਹ ਦਾ ਹੈ ਦੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ। <sup>26</sup>ਤਦ ਉਸ ਨੌਕਰ ਨੇ ਪੈਰੀਂ ਪੈਕੇ ਉਹ ਨੂੰ ਮੱਥਾ ਟੇਕਿਆ ਅਤੇ ਕਿਹਾ, ਸੁਆਮੀ ਜੀ, ਮੇਰੇ ਉੱਤੇ ਧੀਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਕਰਜ ਭਰ ਦਿਆਂਗਾ। <sup>27</sup>ਤਦ ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹ ਨੂੰ ਡੱਡ ਦਿੱਤਾ ਅਤੇ ਕਰਜ ਵੀ ਉਹ ਨੂੰ ਬਖਸ਼ ਦਿੱਤਾ। <sup>28</sup>ਜਾਂ ਉਹ ਨੌਕਰ ਬਾਹਰ ਨਿੱਕਲਿਆ ਤਾਂ ਉਹ ਦੇ ਨਾਲ ਦੇ ਨੌਕਰਾਂ ਵਿੱਚੋਂ ਇਕ ਉਹ ਨੂੰ ਲੱਭ ਪਿਆ ਜਿਸ ਤੋਂ ਉਹ ਨੇ ਪੰਜਾਹ ਕੁ ਰੁਪਏ ਲੈਣੇ ਸਨ ਅਤੇ ਉਸ ਉੱਤੇ ਹੱਥ ਪਾ ਕੇ ਸੰਘੀਓਂ ਢੜ ਲਿਆ ਅਤੇ ਆਖਿਆ, ਜੋ ਮੇਰਾ ਨਿੱਕਲਦਾ ਹੈ ਸੇ ਦਿਹ! <sup>29</sup>ਤਦ ਉਹ ਦੇ ਨਾਲ ਦਾ ਨੌਕਰ ਉਹ ਦੇ ਪੈਰੀਂ ਪਿਆ ਅਤੇ ਮਿੰਨਤ ਕਰ ਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ ਭਰ ਦਿਆਂਗਾ। <sup>30</sup>ਪਰ ਉਹ ਨੇ ਨਾ ਮੰਨਿਆ ਸਗੋਂ ਜਾ ਕੇ ਉਸ ਨੂੰ ਕੈਦ ਵਿਚ ਪਾ ਦਿੱਤਾ ਜਿੰਨਾ ਚਿਰ ਕਰਜ ਨਾ ਭਰ ਦੇਵੇ। <sup>31</sup>ਪਰ ਜਾਂ ਉਹ ਦੇ ਨਾਲ ਦੇ ਨੌਕਰਾਂ ਨੇ ਇਹ ਹਾਲ ਡਿੱਠਾ ਤਾਂ ਵੱਡੇ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। <sup>32</sup>ਤਦ ਉਹ ਦੇ ਮਾਲਕ ਨੇ ਉਹ ਨੂੰ ਆਪਣੇ ਕੋਲ ਸੱਦ ਕੇ ਕਿਹਾ, ਉਦੇ ਦੁਸ਼ਟ ਨੌਕਰ! ਮੈਂ ਤੈਨੂੰ ਉਹ ਸਾਰਾ ਕਰਜ ਛੱਡ ਦਿੱਤਾ ਇਸ ਲਈ ਜੋ ਤੈਂ ਮੇਰੀ ਮਿੰਨਤ ਕੀਤੀ <sup>33</sup>ਫੇਰ ਜਿਹੀ ਮੈਂ ਤੇਰੇ ਉੱਤੇ ਦੁਜਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤਿੰਹੀ ਦੁਜਾ ਕਰਨੀ ਨਹੀਂ

ਸੀ ਚਾਹੀਦੀ? <sup>34</sup> ਅਤੇ ਸਿੰਨਾ ਚਿਰ ਸਾਰਾ ਕਰਜ ਭਰ ਨਾ ਦੇਵੇ ਉਸ ਦੇ ਮਾਲਕ ਨੇ ਕੋਈ ਹੋ ਕੇ ਉਹ ਨੂੰ ਦੁਖ ਦਾਇਕਾਂ ਦੇ ਹਵਾਲੇ ਕੀਤਾ। <sup>35</sup> ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।

ਜਿਸੂ ਦੀ ਸਿੱਖਿਆ ਵਿਚ ਹੁਣ ਮਾਫ਼ੀ ਤੇ ਧਿਆਨ ਹੈ। ਜੇ ਕੁਝ ਉਸ ਨੇ ਗੁਨਾਹ ਕਰਨ ਵਾਲੇ ਭਾਈ ਨੂੰ ਸੁਧਾਰਣ ਬਾਰੇ ਕਿਹਾ ਸੀ ਉਸੇ ਤੋਂ ਪਤਰਸ ਨੂੰ ਨਿੱਜੀ ਅਪਰਾਧ ਲਈ ਕਿਸੇ ਭਾਈ ਨੂੰ ਮਾਫ਼ ਕਰਨ ਬਾਰੇ ਪੁੱਛਣ ਦੀ ਪ੍ਰੇਰਣਾ ਮਿਲੀ (18:21)। ਪ੍ਰਭੂ ਨੇ ਪਤਰਸ ਦੇ ਸਵਾਲ ਦਾ ਜਵਾਬ ਦਿੱਤਾ (18:22), ਅਤੇ ਫਿਰ ਜ਼ਾਲਿਮ ਸੇਵਕ ਦੇ ਦ੍ਰਿਸ਼ਟਾਂਤ ਨਾਲ ਮਾਫ਼ੀ ਦੇ ਨਿਯਮ ਨੂੰ ਸਮਝਾਇਆ (18:23-35)।

**ਆਇਤ 21.** ਇਕ ਵਾਰ ਫੇਰ ਮੱਤੀ ਵਿਚ ਉਹ ਦ੍ਰਿਸ਼ ਹੈ ਜਿਸ ਵਿਚ ਪਤਰਸ ਅਹਿਮ ਹੈ (14:28-32; 15:15; 16:16-19, 22, 23; 17:4, 24-27)। ਇਥੋਂ ਰਸੂਲ ਨੇ ਪੈਂਡਿਆ, ‘‘ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੀਕਰ? ’’ ‘‘ਮਾਫ਼ ਕਰਾਂ’’ ਲਈ ਯੂਨਾਨੀ ਸ਼ਬਦ (*aphiēmi*) ਦਾ ਮੂਲ ਅਰਥ ਹੈ ‘‘ਜਾਣ ਦੇਣਾ’’ ਜਾਂ ‘‘ਦੂਰ ਭੇਜਣਾ’’। ਸਿੱਖਿਆ ਦੇ ਇਸ ਪਲ ਵਿਚ ਨੈਤਿਕ ਕਰਜਾ ਕੌਮਲ ਕਰ ਦੇਣ ਦੇ ਸ਼ਬਦ ਦੀ ਵਰਤੋਂ ਕੀਤੀ ਗਈ। ਪਤਰਸ ਨੂੰ ਲੱਗ ਰਿਹਾ ਸੀ ਕਿ ਇਹ ਸੁਝਾਅ ਦੇ ਕੇ ਕੋਈ ਕਿਸੇ ਨੂੰ ਸੱਤ ਵਾਰ ਤੀਕਰ ਮਾਫ਼ ਕਰਕੇ ਬੇਹੱਦ ਤਰਸ ਵਿਖਾ ਰਿਹਾ ਹੈ। ਆਖਰ ਯਹੂਦੀ ਰੱਬੀਆਂ ਦੀ ਸਿੱਖਿਆ ਵੀ ਸੀ ਕਿ ਕਿਸੇ ਨੂੰ ਤਿੰਨ ਵਾਰ ਮਾਫ਼ ਕਰ ਦੇਣਾ ਕਾਫ਼ੀ ਹੈ। ਰੱਬੀ ਜੋਸ ਬੇਨ ਜਿਉਡਾ ਦਾ ਕਹਿਣਾ ਸੀ, ‘‘ਜੇ ਕੋਈ ਅਪਰਾਧ ਕਰੇ ਤਾਂ, ਪਹਿਲੀ, ਦੂਜੀ ਅਤੇ ਤੀਜੀ ਵਾਰ ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ, ਪਰ ਚੌਥੀ ਵਾਰ ਉਸ ਨੂੰ ਮਾਫ਼ ਨਹੀਂ ਕੀਤਾ ਜਾਂਦਾ।’’<sup>27</sup>

**ਆਇਤ 22.** ਉਸ ਤਾਰੀਫ ਦੇ ਉਲਟ ਜਿਹੜੀ ਪਤਰਸ ਨੂੰ ਮਿਲਣ ਦੀ ਉਮੀਦ ਸੀ, ਪ੍ਰਭੂ ਤੋਂ ਉਸ ਨੂੰ ਥੋੜੀ ਜਿਹੀ ਝਿੜਕ ਮਿਲੀ: ‘‘ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ।’’ ਯੂਨਾਨੀ ਭਾਸ਼ਾ ਦੇ ਵਾਕਾਂਸ਼ (*hebdomēkontakis hepta*) ਦਾ ਅਨੁਵਾਦ ਕਈ ਅਨੁਵਾਦਾਂ ਵਿਚ ‘‘ਸਤਹੱਤਰ ਵਾਰ’’ ਹੋਇਆ ਹੈ (NIV; NRSV; NCV; CEV; NJB)। ਇਹੀ ਯੂਨਾਨੀ ਵਾਕਾਂਸ਼ ਸਪਤਤੀ ਅਨੁਵਾਦ ਵਿਚ ਉਤਪਤ 4:24 ਵਿਚ ਮਿਲਦਾ ਹੈ। NASB ਵਿਚ ਇਸ ਆਇਤ ਦਾ ਅਨੁਵਾਦ ਹੈ, ‘‘ਜੇ ਕੈਨ ਦਾ ਸੱਤ ਗੁਣਾ ਲਿਆ ਜਾਂਦਾ ਹੈ ਤਾਂ ਲਾਮਕ ਦਾ ਸਤਹੱਤਰ ਗੁਣਾ।’’ ਲਾਮਕ ਦੀ ਗੱਲ ਭਾਵੇਂ ਇਥੋਂ ਬਦਲਾ ਲੈਣ ਲਈ ਇਕ ਡਾਰਮੂਲਾ ਹੈ, ਪਰ ਯਿਸੂ ਦੀ ਗੱਲ ਮਾਫ਼ ਕਰਨ ਦਾ ਛਾਰਮੂਲਾ ਹੈ।

ਜਿਸੂ ਦੇ ਕਹਿਣ ਦਾ ਅਰਥ ਯਕੀਨੀ ਤੌਰ ਤੇ ਇਹੀ ਸੀ ਕਿ ਉਸ ਦੇ ਚੇਲੇ ਕਿਸੇ ਭਾਈ ਨੂੰ ਅਣਗਿਣਤ ਵਾਰ ਮਾਫ਼ ਕਰਨ। ‘‘ਸੱਤ’’ ਦਾ ਇਥਰਾਨੀ ਸਾਹਿਤ ਵਿਚ ਪੂਰਣ, ਜਾਂ ਮੁੰਮਲ, ਅਖੀਰ ਮੰਨਿਆ ਜਾਂਦਾ ਹੈ। ‘‘ਸੱਤ’’ ਜਾਂ ਇਹਦਾ ਕੋਈ ਵੀ ਗੁਣਾਂਕ ਪੂਰਣ ਰਾਸ਼ੀ ਦਾ ਹੀ ਸੰਖੇਪ ਦਿੰਦਾ ਹੈ। ਇਸ ਕਰਕੇ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ‘‘ਸਤਹੱਤਰ ਵਾਰ ਮਾਫ਼ ਕਰ ਦਿਓ ਪਰ ਇਸ ਦੇ ਬਾਅਦ ਨਹੀਂ! ’’ ਬਲਕਿ ਇਹ ਸਿੱਖਿਆ ‘‘ਸਿੰਨੀ ਵਾਰ ਜ਼ਰੂਰੀ ਹੋਵੇ’’ ਵਾਸਤੇ ਹੈ (ਵੇਖੋ ਲੂਕਾ 17:3, 4)।

**ਆਇਤ 23.** ਮਾਫ਼ੀ ਮੰਗਣ ਵਾਲਿਆਂ ਲਈ ਅਣਗਿਣਤ ਵਾਰ ਮਾਫ਼ੀ ਦੇਣ ਦਾ ਨਿਯਮ ਠਹਿਰਾਉਣ ਦੇ ਬਾਅਦ ਯਿਸੂ ਨੇ ਮਾਫ਼ ਨਾ ਕਰਨ ਵਾਲੇ ਗੁਲਾਮ ਦਾ ਦ੍ਰਿਸ਼ਟਾਂਤ ਦਿੱਤਾ (18:23-34)। ਦ੍ਰਿਸ਼ਟਾਂਤ ਦੀ ਸ਼ੁਰੂਆਤ ਇਕ ਰਾਜਾ ਨਾਲ ਹੁੰਦੀ ਹੈ ਜਿਸ ਨੇ ਆਪਣੇ ਨੌਕਰਾਂ ਤੋਂ ਹਿਸਾਬ ਲੈਣ ਲਈ ਉਨ੍ਹਾਂ ਨੂੰ ਸੱਦਿਆ।

**ਆਇਤ 24.** ਰਾਜੇ ਦੇ ਆਪਣਾ ਕੰਮ ਸ਼ੁਰੂ ਕਰਨ ਤੇ ਇਕ ਗੁਲਾਮ ਨੂੰ ਪੇਸ਼ ਕੀਤਾ ਗਿਆ ਜਿਹੜਾ ਦਸ ਹਜ਼ਾਰ ਤੋਂਤੇ ਦਾ ਕਰਜਾਈ ਸੀ। ‘‘ਤੋੜਾ’’ (*talanton*) ਭਾਰ ਦੀ ਸਭ ਤੋਂ ਵੱਡੀ ਇਕਾਈ

ਸੀ ਜੋ ਲਗਭਗ ਪੱਤਰ ਪਾਊਡ (ਇਕ ਪੌਂਡ = ਲਗਭਗ 450 ਗ੍ਰਾਮ) ਜਿੰਨੀ ਹੁੰਦੀ ਸੀ। ਕੂਚ 38:25, 26 ਤੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਇਕ ਤੋੜਾ ਤਿੰਨ ਹਜ਼ਾਰ ਸੇਕੇਲ ਜਿੰਨਾ ਹੁੰਦਾ ਸੀ<sup>18</sup> ਮੱਤੀ ਨੇ ਇਹ ਨਹੀਂ ਦੱਸਿਆ ਕਿ ਦ੍ਰਿਸ਼ਟਾਂਤ ਵਿਚਲਾ ਕਰਜਾ ਸੋਨਾ, ਚਾਂਦੀ ਜਾਂ ਤਾਂਬਾ ਸੀ। ਤਾਂ ਵੀ ਬਹੁਤ ਵੱਡੀ ਰਕਮ ਸ਼ਾਇਦ ‘‘ਕਰੋੜਾਂ ਡਾਲਰਾਂ’’<sup>29</sup> ਵਿਚ ਸੀ, ਉਸ ਗੁਲਾਮ ਦੀ ਨਾਉਮੀਦੀ ਭਰੀ ਹਾਲਤ ਨੂੰ ਵਿਖਾਉਂਦੀ ਹੈ। ਉਸ ਦਾ ਕਰਜਾ ਅਰਕਿਲਾਉਸ (ਯਹੂਦੀਆ, ਇਦੂਮੀਆ, ਅਤੇ ਸਾਮਰੀਆ ਵਿਚ), ਅੰਤਿਪਾਸ (ਗਲੀਲ ਅਤੇ ਪਿਰੀਆ ਵਿਚ), ਅਤੇ ਫਿਲਿਪੁਸ ਦੂਜੇ (ਤ੍ਰਖਿਨਿਤੁਸ, ਇਤੁਰੀਆ, ਗੋਲਨਿਤੁਸ, ਬਤਨੀਆ ਅਤੇ ਅੰਗਨਿਤੁਸ) ਵੱਲੋਂ ਇਕੱਠੇ ਕੀਤੇ ਗਏ ਨੌਜਵਾਨਾਂ ਦੇ ਸਲਾਨਾ ਟੈਕਸ ਨਾਲੋਂ ਕਿਤੇ ਵੱਧ ਸੀ<sup>19</sup>

**ਆਇਤ 25.** ਦੇਣ ਨੂੰ ਲਈ ਯੁਨਾਨੀ ਸ਼ਬਦ (*apodidomi*) ਜਿਸ ਦਾ ਅਨੁਵਾਦ ‘‘ਭਰਨਾ’’ ਵੀ ਹੋਇਆ ਹੈ ਪੂਰੇ ਦ੍ਰਿਸ਼ਟਾਂਤ ਵਿਚ ਕਈ ਵਾਰ ਦੁਹਰਾਇਆ ਗਿਆ ਹੈ (18:25, 26, 28, 29, 30, 34)। ਅਡੋਲਫ ਡਿਸਮਨ ਨੇ ਕਿਹਾ ਹੈ ਕਿ ‘‘ਮੈਂ ਭਰ ਦਿਆਂਗਾ’’ ਪੁਰਾਣੇ ਜ਼ਮਾਨੇ ਤੋਂ ਕਰਜ਼ਦਾਰਾਂ ਦੇ ਹੱਥ ਲਿਖਤ ਨੋਟਾਂ ਵਿਚ ਆਮ ਤੌਰ ਤੇ ਮਿਲਣ ਵਾਲਾ ਰਟਿਆ ਰਟਾਇਆ ਛਾਰਮੂਲਾ ਹੈ।<sup>31</sup> ਨੌਕਰ ਕੋਲ ਕਰਜ਼ਾ ਮੋੜਨ ਲਈ ਐਨਾ ਪੇਸਾ ਕਦੇ ਨਹੀਂ ਹੋਣਾ ਸੀ ਜਿਸ ਕਰਕੇ ਉਸ ਦੇ ਮਾਲਕ ਨੇ ਹੁਕਮ ਦਿੱਤਾ ਕਿ ਇਸ ਨੂੰ ਅਤੇ ਉਹਦੀ ਤੀਵੰਂ ਅਤੇ ਉਹਦੇ ਬਾਲ ਬੱਚੇ ਅਰ ਸਭ ਕੁਝ ਜੋ ਉਹਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ (ਵੇਖੋ ਕੂਚ 22:3; 2 ਰਾਜਿਆਂ 4:1; ਨਹਮਯਾਹ 5:4, 5)।<sup>32</sup> ਅਜਿਹਾ ਕਰਕੇ ਮਾਲਿਕ ਨੂੰ ਘੱਟੋਂ ਘੱਟੋਂ ਕਰਜੇ ਦਾ ਥੋੜਾ ਜਿਹਾ ਹਿੱਸਾ ਮਿਲ ਜਾਣਾ ਸੀ।

**ਆਇਤ 26.** ਹਲੀਮੀ ਅਤੇ ਪਛਾਵੇ ਦੀ ਮੁਦਰਾ ਵਿਚ ਉਸ ਨੌਕਰ ਨੇ ਪੈਰੀਂ ਪੈਕੇ ਉਹ ਨੂੰ ਮੱਥਾ ਟੇਕਿਆ। ਉਸ ਨੇ ਰਾਜੇ ਨੂੰ ਧੀਰਜ ਕਰਨ ਲਈ ਆਖਿਆ ਅਤੇ ਕਰਜ਼ ਭਰ ਦੇਣ ਲਈ ਸਮਾਂ ਮੰਗਿਆ। ਉਸ ਦੇ ਵਾਅਦੇ ਵਿਚ ਹਾਸੇ ਵਾਲੀ ਗੱਲ ਪਾਈ ਜਾਂਦੀ ਹੈ ਕਿਉਂ ਜੋ ਉਹਦੇ ਲਈ ਐਨੀ ਵੱਡੀ ਰਕਮ ਮੋੜਨਾ ਕਦੇ ਵੀ ਮੁਮਕਿਨ ਨਹੀਂ ਹੋਣਾ ਸੀ।

**ਆਇਤ 27.** ਉਸ ਆਦਮੀ ਦੇ ਤਰਲੇ ਸੂਣ ਕੇ ਰਾਜੇ ਨੇ ਉਸ ਉੱਤੇ ਤਰਸ ਖਾਧਾ। ਮੱਤੀ ਦੀ ਕਿਤਾਬ ਵਿਚ ਜਿਸੂ ਨੂੰ ਆਮ ਤੌਰ ਤੇ ਲੋਕਾਂ ਲਈ ਤਰਸ ਭਰੇ ਮਨ ਨਾਲ ਕੰਮ ਕਰਦਿਆਂ ਵਿਖਾਇਆ ਗਿਆ ਹੈ (9:36; 14:14; 15:32; 20:34)। ਰਾਜੇ ਨੇ ਉਹ ਨੂੰ ਛੱਡ ਦਿੱਤਾ ਅਤੇ ਕਰਜ ਵੀ ਉਹ ਨੂੰ ਬਖਸ਼ ਦਿੱਤਾ। ਇਹ ਪੂਰੀ ਤਰ੍ਹਾਂ ਨਾਲ ਕਿਰਪਾ ਭਰਿਆ ਇਕ ਕੰਮ ਸੀ। ਕਲਪਨਾ ਕੀਤੀ ਜਾ ਸਕਦੀ ਹੈ ਕਿ ਇਸ ਬੰਦੇ ਨੇ ਕਿੰਨਾ ਸਕੂਨ ਮਿਲਿਆ ਹੋਵੇਗਾ।

**ਆਇਤ 28.** ਜਿਵੇਂ ਹੀ ਮਾਫ਼ੀ ਪਾਇਆ ਹੋਇਆ ਨੌਕਰ ਆਪਣੇ ਮਾਲਿਕ ਦੇ ਘਰੋਂ ਨਿੱਕਲਿਆ ਉਸ ਨੂੰ ਇਕ ਹੋਰ ਨੌਕਰ ਲੱਭ ਪਿਆ ਜਿਸ ਤੋਂ ਉਹ ਨੇ ਪੰਜਾਹ ਕੁ ਰੁਪਏ (ਦੀਨਾਰ) ਲੈਣੇ ਸਨ। ਦੀਨਾਰ ਰੋਮੀ ਸਰਕਾਰ ਦਾ ਚਾਂਦੀ ਦਾ ਸਿੱਕਾ ਹੁੰਦਾ ਸੀ ਜਿਹੜਾ ਹੱਥੀਂ ਕੰਮ ਕਰਨ ਵਾਲੇ ਮਜ਼ਦੂਰ ਦੀ ਇਕ ਦਿਨ ਦੀ ਮਜ਼ਦੂਰੀ ਸੀ। ਇਸ ਕਰਕੇ ਪੰਜਾਹ ਦੀਨਾਰ ਇਕ ਸੌ ਦਿਨਾਂ (ਤਕਰੀਬਨ ਚਾਰ ਮਹੀਨਿਆਂ) ਦੀ ਮਜ਼ਦੂਰੀ ਦੇ ਬਰਾਬਰ ਸੀ। ਇਕ ਸੌ ਦਿਨ ਦੇ ਕੰਮ ਦੀ ਮਜ਼ਦੂਰੀ ਕਾਫ਼ੀ ਵੱਡੀ ਰਕਮ ਸੀ ਪਰ ਉਸ ਨੌਕਰ ਦੇ ਰਾਜੇ ਦੇ ਕਰਜੇ ਸਾਹਮਣੇ ਇਹ ਬਹੁਤ ਛੋਟੀ ਰਕਮ।<sup>33</sup>

ਪਹਿਲਾ ਆਦਮੀ ਐਨਾ ਨਰਾਜ ਹੋਇਆ ਕਿ ਉਸ ਆਪਣੇ ਸਾਥੀ ਨੌਕਰ ਉੱਤੇ ਹੱਥ ਪਾ ਕੇ ਸੰਘਓਂ ਢੜ ਲਿਆ ਅਤੇ ਉਸ ਤੋਂ ਪੈਸੇ ਮੰਗਣ ਲੱਗਾ। ਇਹ ਤਾਂ ਇਵੇਂ ਸੀ ਜਿਵੇਂ ਉਹ ਉਸ ਵਿੱਚੋਂ ਪੈਸੇ ਨਿਚੋੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਜ਼ਾਹਿਰ ਤੌਰ ਤੇ ਸਾਥੀ ਨੌਕਰ ਕੋਲ ਦੇਣ ਲਈ ਕੁਝ ਨਹੀਂ ਸੀ।<sup>34</sup>

**ਆਇਤ 29.** ਰਾਜੇ ਅੱਗੇ ਪਹਿਲੇ ਕਰਜਾਈ ਦੇ ਤਰਲੇ ਕੱਢਣ ਵਾਂਗ (18:26), ਦੂਜਾ ਕਰਜਾਈ ਆਪਣੀ ਸਾਥੀ ਨੌਕਰ ਨੂੰ ਧੀਰਜ ਰੱਖਣ ਅਤੇ ਕਰਜ਼ ਭਰਨ ਲਈ ਸਮਾਂ ਦੇਣ ਲਈ ਮਿੰਨਤ ਕਰਨ

ਲੱਗਾ। ਇਸ ਤਰ੍ਹਾਂ ਕਰਜੇ ਦੀ ਅਦਾਇਗੀ ਕਿਤੇ ਵੱਧ ਸੰਭਵ ਹੋਣੀ ਸੀ।

ਆਇਤ 30. ਪਹਿਲਾ ਆਦਮੀ ਆਪਣੇ ਸੰਗੀ ਨੌਕਰ ਨਾਲ ਬੇਰਹਿਮ ਸੀ ਅਤੇ ਉਸ ਨੇ ਉਸ ਨੂੰ ਜਦ ਤਕ ਉਹ ਕਰਜ਼ਾ ਨਾ ਮੋੜੇ ਉਦੋਂ ਤਕ ਕੈਦ ਵਿਚ ਪਾ ਦਿੱਤਾ (ਵੇਖੋ 5:25)। ਦੋਹਾਂ ਹੀ ਮਾਮਲਿਆਂ ਵਿਚ ਕੈਦੀ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਣਾ ਸੀ। ਇਨ੍ਹਾਂ ਖਤਰਨਾਕ ਹਾਲਾਤ ਨਾਲ ਅਸਲ ਵਿਚ ਕਰਜ਼ਾ ਮੋੜਨਾ ਹੋਰ ਵੀ ਮੁਸ਼ਕਿਲ ਹੋ ਗਿਆ।

ਆਇਤ 31. ਦੂਜੇ ਨੌਕਰਾਂ ਨੇ ਵੇਖਿਆ ਕਿ ਉਸ ਦੁਸ਼ਟ ਨੇ ਕੀ ਕੀਤਾ ਹੈ ਤਾਂ ਉਹ ਇਸ ਅਨਿਆਂ ਤੋਂ ਵੱਡੇ ਉਦਾਸ ਹੋਏ। ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਆਪਣੇ ਮਾਲਿਕ ਭਾਵ ਰਾਜੇ ਨੂੰ ਸਾਰਾ ਹਾਲ ਦੱਸ ਦਿੱਤਾ।

ਆਇਤ 32. ਰਾਜੇ ਨੇ ਪਹਿਲੇ ਵਾਲੇ ਆਦਮੀ ਨੂੰ ਦੁਸ਼ਟ ਨੌਕਰ ਆਖਿਆ ਅਤੇ ਉਸ ਨੂੰ ਐਨਾ ਵੱਡਾ ਕਰਜ ਇਸ ਕਰਕੇ ਮਾਫ ਕੀਤੇ ਜਾਣ ਦੀ ਗੱਲ ਯਾਦ ਦੁਆਈ ਕਿਉਂ ਜੋ ਉਸ ਨੇ ਉਸ ਅੱਗੇ ਮਿੰਨਤ ਕੀਤੀ ਸੀ।

ਆਇਤ 33. ਉਸ ਨੌਕਰ ਨੂੰ ਜਿਸ ਉੱਤੇ ਰਾਜੇ ਨੇ ਦਯਾ ਕੀਤੀ ਸੀ ਆਪਣੇ ਨਾਲ ਦੇ ਨੌਕਰ ਉੱਤੇ ਵੀ ਦਯਾ ਕਰਨੀ ਚਾਹੀਦੀ ਸੀ। ਇਸੇ ਤਰ੍ਹਾਂ ਬੁਦਾ ਦੇ ਪਿਆਰ ਅਤੇ ਕਿਰਪਾ ਨੂੰ ਪਾਉਣ ਵਾਲਿਆਂ ਲਈ ਆਪਣੇ ਨਾਲ ਦਿਆਂ ਲੋਕਾਂ ਨਾਲ ਵਿਹਾਰ ਕਰਦਿਆਂ ਇਨ੍ਹਾਂ ਗੁਣਾਂ ਨੂੰ ਵਿਖਾਉਣਾ ਜ਼ਰੂਰੀ ਹੈ। ਯੂਹੰਨਾ ਨੇ ਲਿਖਿਆ ਹੈ, ‘‘ਹੇ ਪਿਆਰਿਓ! ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇਕ ਢੂਢੇ ਨਾਲ ਪ੍ਰੇਮ ਕਰੀਏ’’ (1 ਯੂਹੰਨਾ 4: 11)।

ਆਇਤ 34. ਰਾਜਾ ਦੁਸ਼ਟ ਨੌਕਰ ਉੱਤੇ ਐਨਾ ਕ੍ਰੋਣੀ ਹੋਇਆ ਕਿ ਉਸ ਨੇ ਜਿੰਨਾ ਚਿਰ ਸਾਰਾ ਕਰਜ ਭਰ ਨਾ ਦੇਵੇ ਉਹ ਨੂੰ ਦੁਖ ਦਾਇਕਾਂ ਦੇ ਹਵਾਲੇ ਕੀਤਾ। ਰਾਜੇ ਦੀ ਦਯਾ (18:27) ਕ੍ਰੋਧ ਵਿਚ ਬਦਲ ਗਈ ਸੀ ਕਿਉਂ ਜੋ ਮਾਫ਼ੀ ਪਾਏ ਹੋਏ ਨੌਕਰ ਨੇ ਉਹੀ ਮਾਫ਼ੀ ਨਹੀਂ ਦਿੱਤੀ ਜਿਹੜੀ ਉਸ ਨੂੰ ਮਿਲੀ ਸੀ। ਬੁਦਾ ਭਾਵੇਂ ਧੀਰਜ ਰੱਖਣ ਵਾਲਾ ਬੁਦਾ ਹੈ (18:26), ਪਰ ਉਸ ਦਾ ਧੀਰਜ ਸਦਾ ਤਕ ਨਹੀਂ ਰਹੇਗਾ (22:7)।

ਸੁਝਾਅ ਦਿੱਤਾ ਗਿਆ ਹੈ ਕਿ ‘‘ਦੁਖ ਦਾਇਕਾਂ’’ ਅਤੇ ‘‘ਜੇਲੂਰਾਂ’’ (NIV) ਨੇ ਦੁਸ਼ਟ ਨੌਕਰ ਨੂੰ ਧਨ ਦੇ ਉਸ ਦੇ ਕਿਸੇ ਵੀ ਗੁਪਤ ਸਰੋਤ ਦਾ ਪਤਾ ਲਾਉਣ ਲਈ ਉਸ ਤੋਂ ਪੁੱਛਿਗੱਛ ਕਰਨੀ ਸੀ।<sup>15</sup> ਕਰਜਦਾਰਾਂ ਲਈ ਸਾਰਾ ਕਰਜਾ ਲਾਹੁਣ ਤਕ ਜੇਲ੍ਹ ਵਿਚ ਸਖ਼ਤ ਮਿਹਨਤ ਕਰਨੀ ਜ਼ਰੂਰੀ ਹੁੰਦੀ ਸੀ। ਇਸ ਆਦਮੀ ਨੇ ਕਦੇ ਵੀ ਕਰਜ਼ਾ ਚੁਕਾ ਨਹੀਂ ਸਕਣਾ ਸੀ ਬਲਕਿ ਆਪਣੀ ਬਾਕੀ ਦੀ ਜਿੰਦਗੀ ਦੁੱਖ ਹੀ ਭੋਗਣੀ ਸੀ।

ਆਇਤ 35. ਯਿਸੂ ਨੇ ਇਸ ਦੁਸ਼ਟਾਂਤ ਨੂੰ ਲਾਗੂ ਕਰਦਿਆਂ ਖਤਮ ਕੀਤਾ: ‘‘ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ ਨਾ ਕਰੋ।’’ ਦੁਸ਼ਟਾਂਤ ਵਿਚ ਰਾਜਾ ਪਰਮੇਸ਼ੁਰ ਪਿਤਾ ਨੂੰ ਦੱਸਿਆ ਗਿਆ ਹੈ। ਮਾਫ ਨਾ ਕਰਨ ਵਾਲਾ ਸੇਵਕ ਯਿਸੂ ਦੇ ਚੇਲੀਆਂ ਨੂੰ ਆਖਿਆ ਗਿਆ ਹੈ ਜਿਨ੍ਹਾਂ ਨੂੰ ਬੁਦਾ ਵੱਲੋਂ ਮਾਫ਼ੀ ਮਿਲੀ ਹੈ ਪਰ ਉਹ ਦੂਜੇ ਵਿਸ਼ਵਾਸੀਆਂ ਨੂੰ ਜਿਨ੍ਹਾਂ ਨੇ ਉਨ੍ਹਾਂ ਦਾ ਗੁਨਾਹ ਮਾਫ ਕੀਤਾ ਹੈ, ਮਾਫ਼ੀ ਦੇਣ ਤੋਂ ਨਾਹ ਕਰਦੇ ਹਨ। ਪਹਿਲੇ ਸੇਵਕ ਦਾ ਐਨਾ ਵੱਡਾ ਕਰਜਾ ਬਹੁਤ ਸਾਰੇ ਪਾਪਾਂ ਵੱਲ ਧਿਆਨ ਦੁਆਉਂਦਾ ਹੈ ਜਿਹੜੇ ਬੁਦਾ ਨੇ ਹਰ ਮਸੀਹੀ ਦੇ ਮਾਫ ਕੀਤੇ ਹਨ। ਜਦ ਕਿ ਛੋਟਾ ਜਿਹਾ ਕਰਜਾ ਉਨ੍ਹਾਂ ਕੁਝ ਪਾਪਾਂ ਨੂੰ ਦਰਸਾਉਂਦਾ ਹੈ ਜਿਹੜਾ ਦੂਜੇ ਨੌਕਰ ਵੱਲੋਂ ਦਿੱਤਾ ਜਾਣਾ ਸੀ ਜਿਸ ਨੂੰ ਕਿਸੇ ਵਿਸ਼ਵਾਸੀ ਦੇ ਖਿਲਾਫ ਉਸ ਦੇ ਭਾਈਆਂ ਵੱਲੋਂ ਕੀਤਾ ਗਿਆ ਹੋ ਸਕਦਾ ਹੈ। ਆਪਣੇ ਨਾਲ ਦੇ ਵਿਸ਼ਵਾਸੀਆਂ ਨੂੰ ਮਾਫ ਨਾ ਕਰਨ ਦੀ ਇੱਛਾ ਬੁਦਾ ਦੀ ਅਣਿੱਛਾ ਦਾ ਕਾਰਣ ਬਣ ਜਾਵੇਗੀ (6: 15; ਅਛਸੀਆਂ 4: 32; ਯਾਕੂਬ 2: 13)।

### ਰਾਜ ਵਿਚ ਵੱਡਾ ਹੋਣਾ (18:1-4)

ਯਿਸੂ ਨੇ ਦੱਸਿਆ ਕਿ ਵੱਡੇ ਹੋਣ ਦਾ ਰਾਹ ਸਿਰਫ਼ ਹਲੀਮੀ ਅਤੇ ਸੇਵਾ ਦੇ ਫਾਟਕ ਵਿੱਚੋਂ ਦੀ ਹੋ ਕੇ ਜਾਣਾ ਹੀ ਹੈ। ਮਸੀਹੀ ਲੋਕਾਂ ਲਈ ਘਮੰਡ ਅਤੇ ਚੌਧਰ ਦੀ ਦੁਨਿਆਵੀ ਸੋਚ ਨੂੰ ਨਕਾਰਦੇ ਰਹਿਣਾ ਜ਼ਰੂਰੀ ਹੈ (20:25; 1 ਪਤਰਸ 5:3; 3 ਯੂਹੰਨਾ 9, 10)। ਵੱਡਾ ਹੋਣਾ ਆਪਣੇ ਰਾਹ ਵਿਚ ਆਉਣ ਵਾਲੇ ਕਿਸੇ ਵੀ ਬੰਦੇ ਨੂੰ ਪਿਛਾਂਹ ਕਰਕੇ, ਕਾਮਯਾਬੀ ਦੀ ਪੌੜੀ ਚੜ੍ਹਨਾ ਨਹੀਂ ਹੈ। ਇਸ ਦੇ ਉਲਟ ਇਹ ਦੂਜਿਆਂ ਦੀਆਂ ਜ਼ਿੰਦਗੀਆਂ ਲਈ ਬਰਕਤ ਬਣ ਕੇ ਹਲੀਮੀ ਨਾਲ ਸੇਵਾ ਕਰਨ ਲਈ ਪਾਇਆ ਜਾ ਸਕਦਾ ਹੈ (20:26-28; ਯੂਹੰਨਾ 13: 1-17)।

ਭੇਵਿਡ ਸਟਿਵਰਟ

### ਪ੍ਰਭੂ ਦੀਆਂ ਭੇਡਾਂ ਨੂੰ ਚਾਰਨਾ (18:10-35)

ਆਪਣੇ ਚੇਲਿਆਂ ਨੂੰ ਸਮਝਾਉਣਿਆਂ ਯਿਸੂ ਨੇ ਅਹਿਮ ਸਥਕ ਦਿੱਤੇ ਜਿਹੜੇ ਅੱਜ ਉਹਦੇ ਚੇਲਿਆਂ ਵੱਲੋਂ ਮੰਨੇ ਜਾਣੇ ਜ਼ਰੂਰੀ ਹਨ (18: 10-35)।

ਮਸੀਹੀ ਲੋਕ ਐਨੇ ਚੌਕਸ ਹੋਣ ਕਿ ਉਹ ਛੋਟੇ ਤੋਂ ਛੋਟਿਆਂ ਦਾ ਵੀ ਧਿਆਨ ਰੱਖਣ (18: 10-14)। ਅਸੀਂ ਦੂਜਿਆਂ ਨੂੰ ਹਕੀਰ ਨਾ ਸਮਝੀਏ। ਖੁਦਾ ਉਨ੍ਹਾਂ ਨਾਲ ਪਿਆਰ ਕਰਦਾ ਹੈ, ਛੁਰਿਸਤੇ ਉਨ੍ਹਾਂ ਦੀ ਰਾਖੀ ਕਰਦੇ ਹਨ (18: 10; ਵੇਖੋ ਇਬਰਾਨੀਆਂ 1: 14) ਅਤੇ ਯਿਸੂ ਉਨ੍ਹਾਂ ਨੂੰ ਬਚਾਉਣ ਵਾਸਤੇ ਆਇਆ (18: 11)। ਖੁਦਾ ਦੀ ਨਜ਼ਰ ਵਿਚ ਹਰ ਕੋਈ ਖਾਸ ਹੈ (18: 12-14)।

ਮਸੀਹੀ ਲੋਕ ਐਨੇ ਚੌਕਸ ਹੋਣ ਕਿ ਜਿਹੜੇ ਪਾਪ ਕਰਦੇ ਅਤੇ ਤੋਬਾ ਨਹੀਂ ਕਰਦੇ ਹਨ, ਉਨ੍ਹਾਂ ਨੂੰ ਸਮਝਾਉਣ (18: 15-20)। ਕਲੀਸੀਆ ਨੂੰ ਆਪਣੇ ਆਪ ਨੂੰ ਸ਼ੁੱਧ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਵੇਂ ਪੌਲਸ ਨੇ ਕੁਰਿੰਖਸ ਦੀ ਕਲੀਸੀਆ ਨੂੰ ਦੱਸਿਆ (1 ਕੁਰਿੰਖੀਆਂ 5: 4-11)। ਜੇ ਕਲੀਸੀਆ ਵਿਚ ਖੁੱਲ੍ਹੇਅਮ ਪਾਪ ਨੂੰ ਛੁਟ ਦਿੱਤੀ ਜਾਂਦੀ ਹੈ ਤਾਂ ਮਸੀਹ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਪਾਪੀ ਨੂੰ ਖੁਦਾ ਵੱਲ ਮੇਝਨ ਲਈ ਅਨੁਸ਼ਾਸਨ ਜ਼ਰੂਰੀ ਹੈ।

ਮਸੀਹੀ ਲੋਕ ਐਨੀ ਪਰਵਾਹ ਕਰਨ ਕਿ ਉਹ ਮਾਫ਼ ਕਰ ਸਕਣ (18: 21-35)। ਪਤਰਸ ਦੇ ਸਵਾਲ ਤੇ, ਪ੍ਰਭੂ ਦੇ ਜਵਾਬ ਤੇ ਅਤੇ ਮਾਫ਼ੀ ਦੇ ਦਿਸ਼ਟਾਂਤ ਤੇ ਧਿਆਨ ਨਾਲ ਵਿਚਾਰ ਕਰੀਏ।

### ਸਰਪ੍ਰਸਤ ਛਰਿਸਤੇ (18:10)

ਮੱਤੀ 18: 10 ਵਿਚ ਯਿਸੂ ਨੇ ਆਖਿਆ, ‘‘ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ, ’’ ਕਿਉਂ ਜੋ ‘‘ਸੁਰਗ ਵਿਚ ਉਨ੍ਹਾਂ ਦੇ ਢੂਟ ਮੇਰੇ ਪਿਤਾ ਨੂੰ ਸਦਾ ਵੇਖਦੇ ਹਨ।’’ ‘‘ਉਨ੍ਹਾਂ ਦੇ ਢੂਤ’’ ਵਾਕਾਂਸ਼ ਦਾ ਮਤਲਬ ਕਈਆਂ ਨੇ ‘‘ਸਰਪ੍ਰਸਤ ਛਰਿਸਤੇ’’ ਦੇ ਰੂਪ ਵਿਚ ਦੱਸਿਆ ਹੈ। ਬਾਈਬਲ ਇਸ ਸ਼ਬਦ ਦੀ ਵਰਤੋਂ ਨਹੀਂ ਕਰਦੀ ਪਰ ਹੋਰ ਅਸਪੱਸ਼ਟ ਆਇਤਾਂ ਤੋਂ ਪ੍ਰਭਾਵ ਮਿਲ ਸਕਦਾ ਹੈ ਕਿ ਗੱਲ ਇਵੇਂ ਹੀ ਹੈ (ਉਤਪਤ 48: 16; ਜ਼ਬਤ 34: 7; 91: 11, 12; ਦਾਲੀਏਲ 4: 13; 10: 13, 21; 12: 1; ਰਸੂਲਾਂ ਦੇ ਕੰਮ 12: 13-15)। ਇਸ ਦੇ ਇਲਾਵਾ ਬਾਈਬਲ ਤੋਂ ਬਾਹਰ ਦੇ ਕਈ ਵਸੀਲੇ ਇਸ ਵਿਚਾਰ ਦੀ ਹਮਾਇਤ ਕਰਦੇ ਹਨ<sup>36</sup>

ਅਜਿਹੇ ਖਾਸ ਛਰਿਸਤਿਆਂ ਦੇ ਆਪੁਨਿਕ ਵਿਸ਼ਵਾਸਾਂ ਦਾ ਜ਼ਿਆਦਾਤਰ ਹਿੱਸਾ ਮਨੁੱਖੀ ਸੋਚ ਵਿੱਚੋਂ ਨਿੱਕਲਿਆ ਹੈ ਨਾ ਕਿ ਖੁਦਾ ਦੇ ਵਚਨ ਵਿੱਚੋਂ। ਕਈਆਂ ਦਾ ਮੰਨਣਾ ਹੈ ਕਿ ਹਰ ਆਤਮਾ ਦਾ ਜਨਮ ਤੋਂ ਪਹਿਲਾਂ ਜਾਂ ਜਨਮ ਵੇਲੇ ਇਕ ਸਰਪ੍ਰਸਤ ਛਰਿਸਤਾ ਹੁੰਦਾ ਹੈ। ਹੋਰਾਂ ਦਾ ਮੰਨਣਾ ਹੈ ਕਿ ਇਹ ਸੁਰੱਖਿਆ ਸਿਰਫ਼ ਮਸੀਹੀ ਲੋਕਾਂ ਨੂੰ ਮਿਲਦੀ ਹੈ ਅਤੇ ਜਦੁ ਤਕ ਕੋਈ ਖੁਦਾ ਦਾ ਵਫ਼ਾਦਾਰ ਰਹਿੰਦਾ

ਹੈ ਉਦੋਂ ਤਕ ਰਹਿੰਦੀ ਹੈ। ਇਕ ਸਿੱਖਿਆ ਵਿਚ ਇਹ ਮੰਨਿਆ ਜਾਂਦਾ ਹੈ ਕਿ ਸਰਪ੍ਸਤ ਛਰਿਸ਼ਤੇ ਦਾ ਮਕਸਦ ਆਦਮੀ ਨੂੰ ਨੁਕਸਾਨ ਜਾਂ ਖਤਰੇ ਤੋਂ ਬਚਾਉਣਾ ਹੈ। ਉਸ ਭੂਮਿਕਾ ਵਿਚ ਛਰਿਸ਼ਤਾ ਆਦਮੀ ਨੂੰ ਸੁਰੱਖਿਅਤ ਰਾਹਾਂ ਵਿਚ ਲੈ ਜਾਂਦਾ ਅਤੇ ਕਿਸੇ ਵੀ ਖਤਰੇ ਤੋਂ ਦੂਰ ਕਰ ਦਿੰਦਾ ਹੈ। ਇਕ ਹੋਰ ਸਿੱਖਿਆ ਹੈ ਕਿ ਸਰਪ੍ਸਤ ਛਰਿਸ਼ਤੇ ਅੰਤਹਕਰਣ ਨੂੰ ਦਿੱਤੀ ਗਈ ਭੂਮਿਕਾ ਵਰਗਾ ਕੰਮ ਕਰਦੇ ਹਨ। ਸਾਡੇ ਵਿੱਚੋਂ ਕਈਆਂ ਨੇ ਕਿਸੇ ਬੰਦੇ ਦੇ ਮੇਢੇ ਤੇ ਚੰਗੇ ਅਤੇ ਬੁਰੇ ਛਰਿਸ਼ਤੇ ਦੀਆਂ ਤਸਵੀਰਾਂ ਵੇਖੀਆਂ ਹੋਣਗੀਆਂ ਜਿਨ੍ਹਾਂ ਵਿਚ ਉਸ ਆਦਮੀ ਨੂੰ ਉਲਟ ਦਿਸ਼ਾਵਾਂ ਵਿਚ ਲਿਜਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ<sup>37</sup>

ਜੇ ਹਰ ਮਸੀਹੀ ਦਾ ਇਕ ਸਰਪ੍ਸਤ ਛਰਿਸ਼ਤਾ ਹੈ ਜਿਹੜਾ ਉਹਦੀ ਰਾਖੀ ਕਰਦਾ ਹੈ, ਉਹ ਸਾਡੇ ਵਿੱਚੋਂ ਹਰ ਕਿਸੇ ਉੱਤੇ ਮੁਸੀਬਤ ਆਉਣ ਦਾ ਦੋਸ਼ ਕਿਸ ਦਾ ਹੁੰਦਾ ਹੈ। ਭਲਾ ਸਰਪ੍ਸਤ ਛਰਿਸ਼ਤਾ ਨਾਕਾਮ ਹੋ ਗਿਆ? ਭਲਾ ਮਸੀਹੀ ਆਦਮੀ ਨੂੰ ਗਲਤ ਜਾਂ ਲਾਪਰਵਾਹ ਛਰਿਸ਼ਤਾ ਮਿਲ ਗਿਆ? ਨਿੱਜੀ ਸਰਪ੍ਸਤ ਛਰਿਸ਼ਤੇ ਦਾ ਵਿਚਾਰ ਕੁਝ ਵਿਸ਼ਵਾਸੀਆਂ ਨੂੰ ਸਕੂਨ ਦੇਣ ਵਾਲਾ ਹੋ ਸਕਦਾ ਹੈ, ਪਰ ਬਾਈਬਲ ਵਿਚ ਇਸ ਦੇ ਸਬੂਤ ਦੀ ਘਾਟ ਹੈ। ਬਾਈਬਲ ਦੱਸਦੀ ਹੈ ਕਿ ਛਰਿਸ਼ਤੇ ਅੱਜ ਕੰਮ ਤਾਂ ਕਰਦੇ ਹਨ, ਪਰ ਜ਼ਰੂਰੀ ਨਹੀਂ ਕਿ ਉਹ ਇਕ-ਇਕ ਬੰਦੇ ਦੇ ਸਰਪ੍ਸਤ ਛਰਿਸ਼ਤਿਆਂ ਦੇ ਰੂਪ ਵਿਚ ਕੰਮ ਕਰਦੇ ਹੋਣ। ਉਹ ਬੁਦਾ ਦਾ ਇਲਾਹੀ ਉਪਾਖ ਕਰਨ ਵਾਲਿਆਂ ਦੇ ਰੂਪ ਵਿਚ ਕੰਮ ਕਰਦੇ (ਇਬਰਾਨੀਆਂ 1: 14)। ਛਰਿਸ਼ਤਿਆਂ ਤੋਂ ਪ੍ਰਭਾਵਿਤ ਹੋਣਾ ਜਾਂ ਉਨ੍ਹਾਂ ਦੀ ਪੂਜਾ ਕਰਨਾ ਠੀਕ ਨਹੀਂ ਹੈ (ਭੁਲ੍ਹੀਆਂ 2: 18; ਪ੍ਰਕਾਸ਼ ਦੀ ਪੋਥੀ 22: 8, 9), ਕਿਉਂਕਿ ਉਹ ਵੀ ਸਿਰਜੇ ਗਏ ਜੀਵ ਹਨ (ਜ਼ਬੂਰ 148: 1-6)। ਸਾਡਾ ਧਿਆਨ ਮਸੀਹ ਉੱਤੇ ਹੋਣਾ ਚਾਹੀਦਾ ਹੈ (ਇਬਰਾਨੀਆਂ 1: 5, 6)।

### ਝਗੜੇ ਨੂੰ ਨਿਪਟਾਉਣਾ (18:15-20)

ਇਸ ਵਿਚ ਦੂਜਿਆਂ ਦਾ ਗੁਨਾਹ ਕਰਨ ਵਾਲੇ ਅਤੇ ਤੇਬਾ ਨਾ ਕਰਨ ਵਾਲੇ ਮਸੀਹੀ ਲੋਕਾਂ ਨਾਲ ਸਲੂਕ ਕਰਨ ਦਾ ਨਿਯਮ ਤਾਂ ਹੈ ਪਰ ਇਸ ਵਚਨ ਨੂੰ ਆਮ ਤੌਰ ਤੇ ਬਹੁਤ ਵਿਆਪਕ ਵਿਆਖਿਆਵਾਂ ਦਿੱਤੀਆਂ ਜਾਂਦੀਆਂ ਹਨ ਜੋ ਅਸਲ ਵਿਚ ਲਾਗੂ ਨਹੀਂ ਹੁੰਦੀਆਂ। ਇਹ ਵਚਨ ਖਾਸ ਤੌਰ ਤੇ ਇਕ ਮਸੀਹੀ ਵੱਲੋਂ ਕਿਸੇ ਦੂਜੇ ਮਸੀਹੀ ਦਾ ਗੁਨਾਹ ਕਰਨ ਭਾਵ ਨਿੱਜੀ ਅਪਰਾਧਾਂ ਨਾਲ ਸਬੰਧਿਤ ਹੈ। ਇਸ ਮਾਮਲੇ ਵਿਚ ਜਦ ਆਪੇ ਵਿਚ ਤੇਬਾ ਨਹੀਂ ਕੀਤੀ ਜਾਂਦੀ ਤਾਂ ਇਸ ਨੂੰ ਪੂਰੀ ਕਲੀਸੀਆ ਵਿਚ ਦੱਸਿਆ ਜਾਣਾ ਚਾਹੀਦਾ ਹੈ। ਅਜਿਹਾ ਇਸ ਉਮੀਦ ਨਾਲ ਕੀਤਾ ਜਾਂਦਾ ਹੈ ਕਿ ਅਜਿਹਾ ਕੰਮ ਕਰਨ ਵਾਲੇ ਨੂੰ ਤੇਬਾ ਕਰਨ ਲਈ ਮਜ਼ਬੂਰ ਕੀਤਾ ਜਾਵੇ।

### ਬੁਦਾ ਦੀ ਮਾਫ਼ੀ ਬਨਾਮ ਸਾਡੀ ਮਾਫ਼ੀ (18:21-35)

ਮੱਤੀ 18:21-35 ਉਨ੍ਹਾਂ ਥਾਂਵਾਂ ਵਿੱਚੋਂ ਇਕ ਹੈ ਜਿਥੇ ਯਿਸੂ ਨੇ ਮਾਫ਼ੀ ਦੀ ਬਰਕਤ ਬਾਰੇ ਦੱਸਿਆ ਹੈ। ਉਸ ਨੇ ਸਮਝਾਇਆ ਕਿ ਭਾਈਆਂ ਵਿਚਕਾਰ ਹੋਣ ਵਾਲੇ ਝਗੜਿਆਂ ਨਾਲ ਕਿਵੇਂ ਨਜ਼ਿੱਠਿਆ ਜਾਵੇ ਅਤੇ ਇਕ ਦ੍ਰਿਸ਼ਟਤਾਂਤ ਵਿਚ ਮਾਫ਼ੀ ਬਾਰੇ ਵੀ ਦੱਸਿਆ।

ਮਾਫ਼ ਕਰਨ ਦੀ ਬੁਦਾ ਦੀ ਮਰਜ਼ੀ/ਇਸ ਦ੍ਰਿਸ਼ਟਤਾਂਤ ਵਿਚ ਪਹਿਲੇ ਨੌਕਰ ਨੇ ਐਨਾ ਕਰਜ ਦੇਣਾ ਸੀ ਜਿਸ ਨੂੰ ਚੁਕਾਇਆ ਨਹੀਂ ਜਾ ਸਕਦਾ ਸੀ। ਉਸ ਦੇ ਮਾਲਿਕ ਨੇ ਜੋ ਬੁਦਾ ਨੂੰ ਦਰਸਾਉਂਦਾ ਹੈ, ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਯਿਸੂ ਸਾਡੀ ਆਪਣੀ ਮਾਫ਼ੀ ਦਾ ਬੁਦਾ ਦੀ ਮਾਫ਼ੀ ਨਾਲੋਂ ਛਰਕ ਦੱਸ ਰਿਹਾ ਸੀ। ਮਾਫ਼ੀ ਪਾਏ ਹੋਏ ਬੰਦੇ ਨੇ ਇਕ ਦੂਜੇ ਨੌਕਰ ਨੂੰ ਮਾਫ਼ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਨੇ ਉਸ ਦੇ ਪਹਿਲੇ ਕਰਜੇ ਦੇ ਮੁਕਾਬਲੇ ਬਹੁਤ ਘੱਟ ਕਰਜ਼ਾ ਦੇਣਾ ਸੀ। ਆਪਣੇ ਨਾਲ ਦੇ ਨੌਕਰ ਨਾਲ ਉਸ ਦੇ ਸਲੂਕ ਦੀ ਗੱਲ ਜਦ ਉਸ ਦੇ ਮਾਲਕ ਨੂੰ ਦੱਸੀ ਗਈ ਤਾਂ ਉਸ ਨੂੰ ਹਿਸਾਬ ਦੇਣ ਲਈ

ਸੌਦਿਆ ਗਿਆ ਅਤੇ ਕਰਜਦਾਰ ਨੂੰ ਜੇਲ੍ਹ ਵਿਚ ਸਤਾਏ ਜਾਣ ਲਈ ਭੇਜ ਦਿੱਤਾ ਗਿਆ (18:34)।

ਹਰ ਪਾਪ ਨੂੰ ਮਾਫ ਕਰਨ ਦੀ ਖੁਦਾ ਦੀ ਇੱਛਾ / ਸਾਰੇ ਮਸੀਹੀ ਲੋਕ ਪਾਪੀ ਹਨ ਜਿਨ੍ਹਾਂ ਨੂੰ ਖੁਦਾ ਵੱਲੋਂ ਮਾਫ ਕੀਤਾ ਗਿਆ ਹੈ। ਸਲੀਬ ਦਾ ਸੰਦੇਸ਼ ਪਾਪ ਦੇ ਉਸ ਵੱਡੇ ਕਰਜ ਬਾਰੇ ਹੈ ਜਿਹੜਾ ਅਸਾਂ ਖੁਦਾ ਨੂੰ ਦੇਣਾ ਤਾਂ ਸੀ ਪਰ ਕਦੇ ਮੌਜ ਨਹੀਂ ਸਕਦੇ ਸੀ। ਆਪਣੇ ਪੁੱਤਰ ਦੀ ਮੌਤ ਦੇ ਰਾਹੀਂ ਖੁਦਾ ਨੇ ਸਾਰੇ ਪਾਪ ਦਾ ਸਾਰਾ ਕਰਜਾ ਲਾਹ ਦਿੱਤਾ।

ਪੂਰੀ ਤਰ੍ਹਾਂ ਨਾਲ ਮਾਫ ਕਰਨ ਦੀ ਖੁਦਾ ਦੀ ਮਰਜ਼ੀ / ਕਈ ਆਇਤਾਂ ਸਾਨੂੰ ਪੂਰੀ ਤਰ੍ਹਾਂ ਨਾਲ ਇਲਾਹੀ ਮਾਫ਼ੀ ਨੂੰ ਸਮਝਣ ਵਿਚ ਮਦਦਗਾਰ ਹਨ (ਜ਼ਬੂਰ 103:12; 130:7; ਰੋਮੀਆਂ 4:7, 8; ਇਬਰਾਨੀਆਂ 8:12; 10:17)। ਖੁਦਾ ਸਚਮੁਚ ਵਿਚ ਨਾ ਤਾਂ ਭੁੱਲਦਾ ਹੈ ਅਤੇ ਨਾ ਭੁੱਲ ਸਕਦਾ ਹੈ ਪਰ ਉਹ ਸਵੈ ਇੱਛਾ ਨਾਲ ਪਸ਼ਚਾਤਾਪੀ ਪਾਪੀ ਨੂੰ ਪਾਪ ਦੀ ਵੱਡੀ ਸਜ਼ਾ ਤੋਂ ਮੁਕਤ ਕਰ ਦਿੰਦਾ ਹੈ।

ਸਾਡੇ ਦੂਜਿਆਂ ਨੂੰ ਮਾਫ ਕਰਨ ਦੀ ਖੁਦਾ ਦੀ ਇੱਛਾ / ਖੁਦਾ ਦਾ ਸਾਨੂੰ ਮਾਫ਼ੀ ਦੇਣਾ ਸਾਡੇ ਦੂਜਿਆਂ ਨੂੰ ਮਾਫ ਕਰਨ ਤੇ ਨਿਰਭਰ ਹੈ (5:7; 6:14, 15; 18:21, 22; ਲੂਕਾ 17:3, 4)। ਪੌਲਸ ਨੇ ਕਿਹਾ ਕਿ ਸਾਨੂੰ ਮਾਫ ਕਰਨਾ ਚਾਹੀਦਾ ਹੈ ਕਿਉਂ ਜੋ ਸਾਨੂੰ ਮਾਫ ਕੀਤਾ ਗਿਆ ਹੈ (ਅਫਸੀਆਂ 4:32)। ਮਾਫ਼ੀ ਦੂਜਿਆਂ ਨੂੰ ਦੇਣ ਲਈ ਸਾਨੂੰ ਦਿੱਤਾ ਗਿਆ ਖੁਦਾ ਦਾ ਦਾਨ ਹੈ।

ਸਾਨੂੰ ਇਹ ਸੋਚਣਾ ਬੰਦ ਕਰਨਾ ਪਵੇਗਾ ਕਿ ਅਸੀਂ ਗੁਨਾਹ ਕਰਨ ਵਾਲੇ ਨੂੰ ਉਦੋਂ ਤਕ ਮਾਫ ਨਹੀਂ ਕੀਤਾ ਹੈ ਜਦ ਤਕ ਆਪਣੇ ਨਾਲ ਕੀਤੀ ਗਈ ਬੁਰਿਆਈ ਨੂੰ ਪੂਰੀ ਤਰ੍ਹਾਂ ਨਾਲ ‘‘ਭੁੱਲੇ’’ ਨਹੀਂ ਹਾਂ। ਮਾਫ ਕਰਨ ਦਾ ਮਤਲਬ ਕਰਜ਼ਾ ਮਾਫ ਕਰ ਦੇਣਾ ਹੈ। ਕਿਸੇ ਨੂੰ ਅਪਰਾਧ ਤੋਂ ਛੱਡ ਦੇਣ ਤੇ ਅਸੀਂ ਸਜ਼ਾ ਦੇਣ ਜਾਂ ਬਦਲਾ ਲੈਣ ਦੀ ਕੋਸ਼ਿਸ਼ ਤੋਂ ਇਨਕਾਰ ਕਰਦੇ ਹਾਂ (ਰੋਮੀਆਂ 12:17, 21)। ਜੇ ਬਦਲਾ ਲੈਣ ਦੇ ਵਿਚਾਰ ਸਾਡੇ ਮਨ ਵਿਚ ਆ ਜਾਣ, ਜਿਵੇਂ ਕਿ ਕਈ ਵਾਰ ਆ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਆਪਣੇ ਅੰਤਹਕਰਣ ਵਿੱਚੋਂ ਬਾਹਰ ਧੱਕ ਸਕਦੇ ਹਾਂ। ਮਾਫ਼ੀ ਦੀ ਬਰਕਤ ਇਹ ਹੈ ਕਿ ਅਸੀਂ ਕੀਤੀ ਗਈ ਬੁਰਿਆਈ ਨੂੰ ਯਾਦ ਕਰਕੇ ਬਦਲਾ ਲੈਣ ਤੋਂ ਬਚਦੇ ਹਾਂ।

ਸਲੀਬ ਉੱਤੇ ਯਿਸੂ ਨੇ ਦੁਆ ਕੀਤੀ ਸੀ ਕਿ ‘‘ਰੇ ਪਿਤਾ ਇਨ੍ਹਾਂ ਨੂੰ ਮਾਫ ਕਰ ...’’ (ਲੂਕਾ 23:34)। ਉਸ ਦੁਆ ਦਾ ਜਵਾਬ ਪੈਂਟੀਕਾਸਟ ਵਾਲੇ ਦਿਨ ਦਿੱਤਾ ਗਿਆ ਸੀ ਜਦ ਇੰਜੀਲ ਦੀ ਗੱਲ ਸੁਣ ਕੇ ਕਈਆਂ ਨੇ ਤੋਥਾ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਲਈ ਬਪਤਿਸਮਾ ਦਿੱਤਾ ਗਿਆ ਸੀ (ਰਸੂਲਾਂ ਦੇ ਕੰਮ 2:23, 36-41)।

ਕੀ ਤੁਹਾਨੂੰ ਮਾਫ਼ੀ ਮਿਲ ਗਈ ਹੈ? ਕੀ ਤੁਸੀਂ ਮਾਫ ਕਰਦੇ ਹੋ।

### “ਮੈਨੂੰ ਮਾਫ ਕਰੋ” (18:21-35)

ਸਾਡੇ ਪ੍ਰਭੂ ਵੱਲੋਂ ਦੱਸੇ ਗਏ ਅੱਤ ਮਹਾਨ ਸਬਕਾਂ ਵਿੱਚੋਂ ਕੁਝ ਸਬਕ ਅਧਿਆਰੀ 18 ਵਿਚ ਮਿਲਦੇ ਹਨ। ਉਸ ਨੇ ਮਾਫ਼ੀ ਬਾਰੇ ਦੱਸਿਆ ਕਿ ਇਹ ਕੀ ਹੈ ਅਤੇ ਕੀ ਕਰਦੀ ਹੈ।

ਮਾਫ਼ੀ ਸਾਡੀ ਆਪਣੀ ਦਿਮਾਗੀ, ਜਜ਼ਬਾਤੀ ਅਤੇ ਰੂਹਾਨੀ ਸਿਹਤ ਲਈ ਲੋੜੀਂਦੇ ਛੁਟਕਾਰੇ ਦਾ ਕੰਮ ਹੈ। ਮਾਫ਼ੀ ਦਾ ਨਾ ਹੋਣਾ ਬਹੁਤ ਸਾਰੇ ਮਸੀਹੀ ਲੋਕਾਂ ਵਿਚ ਪਾਇਆ ਜਾਣ ਵਾਲਾ ਪਾਪ ਹੈ। ਇਹ ਕਹਿ ਦੇਣਾ ਹੀ ਕਾਫ਼ੀ ਨਹੀਂ ਹੈ ਕਿ ‘‘ਮੈਨੂੰ ਤੈਨੂੰ ਮਾਫ ਕਰਦਾ ਹਾਂ’’; ਨਾ ਸਾਡਾ ਗੁਨਾਹ ਕਰਨ ਵਾਲੇ ਆਦਮੀ ਨਾਲ ਮੇਲ ਜੋਲ ਰੱਖਣਾ ਹੀ ਕਾਫ਼ੀ ਹੈ। ਹਕੀਕਤ ਵਿਚ ਮਾਫ਼ੀ ਦਾ ਮਤਲਬ ਹੈ ਮਿਲਣ ਵਾਲੇ ਜ਼ਖਮ ਨੂੰ ਮੇਲ ਵਿਚ ਬਦਲ ਦੇਣਾ। ਅਜਿਹਾ ਨਾ ਕਰਨ ਤੇ ਜ਼ਖਮ ਖੁੱਲ੍ਹਾ ਰਹਿ ਜਾਂਦਾ ਹੈ ਜੋ ਕਿ ਠੀਕ ਨਹੀਂ ਹੋ ਸਕਦਾ।

ਮਾਫ਼ੀ ਖੁਦਾ ਦੀ ਕਿਰਪਾ ਦੀ ਸਭ ਤੋਂ ਜ਼ਬਰਦਸਤ ਦਵਾ ਹੈ। ਜਦ ਅਸੀਂ ਦੂਜਿਆਂ ਨੂੰ ਮਾਫ ਕਰਦੇ ਹਾਂ ਤਾਂ ਇਹ ਸੰਸਾਰ ਨੂੰ ਦੱਸਦੀ ਹੈ ਕਿ ਖੁਦਾ ਅੱਜ ਵੀ ਜੀਉਂਦਾ ਹੈ ਅਤੇ ਸਰਗਰਮ ਹੈ। ਇਹ ਦੂਜਿਆਂ

ਵੱਲੋਂ ਸਾਡੇ ਨਾਲ ਕੀਤੀਆਂ ਗਈਆਂ ਬੁਰਿਆਈਆਂ ਅਤੇ ਸਾਡੀ ਨਰਾਜ਼ਗੀ ਦੀਆਂ ਭਾਵਨਾਵਾਂ ਲਈ ਜ਼ਬਰਦਸਤ ਦਵਾਈ ਹੈ। ਕੁਝ ਲੋਕਾਂ ਲਈ ਮਨ ਵਿਚ ਈਰਖਾ ਨੂੰ ਵਧਾਉਂਦੇ ਰਹਿਣਾ ਇਕ ਗੰਭੀਰ ਰੂਹਾਨੀ ਮੁਸ਼ਕਿਲ ਹੈ। ਇਹ ਦੂਜਿਆਂ ਨਾਲ ਇੰਜੀਲ ਨੂੰ ਸਾਂਝਾ ਕਰਨ ਦੇ ਇਰਦੇ ਨੂੰ ਕਮਜ਼ੋਰ ਕਰ ਸਕਦਾ ਹੈ। ਇਹ ਪ੍ਰਭਾਵਸ਼ਾਲੀ ਸੇਵਕਾਈ ਵਿਚ ਰੁਕਾਵਟ ਹੈ। ਅਸੀਂ ਦੂਜਿਆਂ ਨੂੰ ਆਪਣੀਆਂ ਜਿੰਦਰੀਆਂ ਵਿੱਚੋਂ ਕੱਢ ਦੇਣ ਦੀ ਬਜਾਏ ਉਨ੍ਹਾਂ ਨੂੰ ਮਾਫ਼ ਕਰੀਏ।

ਮਾਫ਼ੀ ਆਪਣੀ ਜਿੰਦਰੀ ਦੀ ਆਪਣੀ ਚੰਗਿਆਈ ਅਤੇ ਪੂਰਣਤਾ ਲਈ ਇਕ ਜ਼ਰੂਰੀ ਅਨੁਭਵ ਹੈ। ਮਾਫ਼ੀ ਬੇਹਰਕਤ ਸਮਰਪਣ ਨਹੀਂ ਹੈ। ਉਸ ਵਿਹਾਰ ਵਿਚ ਜੋ ਇਹ ਕਹਿੰਦਾ ਹੈ ਕਿ ‘‘ਮੈਂ ਇਸ ਤੋਂ ਵਧ ਕੇ ਕੁਝ ਨਹੀਂ ਕਰ ਸਕਦਾ’’ ਕੋਈ ਚੰਗਿਆਈ ਨਹੀਂ ਹੈ। ਮਾਫ਼ੀ ਸਾਨੂੰ ਕਮਜ਼ੋਰੀ ਤੋਂ ਸ਼ਕਤੀ, ਨਾਕਾਫ਼ੀ ਤੋਂ ਪੱਕੇ ਇਰਦੇ ਤਕ ਜਾਣ ਦਿੰਦੀ ਹੈ।

ਮਾਫ਼ੀ ਇਕ ਸਿਰਜਣਾਤਮਕ ਸ਼ਕਤੀ ਹੈ ਜਿਹੜੀ ਹਨੇਰੇ ਨਾਲ ਭਰੀ ਦੁਨੀਆਂ ਨੂੰ ਰੌਸ਼ਨ ਕਰਦੀ ਹੈ। ਭਲਾ ਕੋਈ ਅਜਿਹਾ ਹੈ ਜਿਸ ਨੂੰ ਤੁਸੀਂ ਮਾਫ਼ ਕਰਨਾ ਚਾਹੁੰਦੇ ਹੋ? ਆਕੜ ਅਤੇ ਤਕਲੀਫ਼ ਨੂੰ ਇਕ ਪਾਸੇ ਰੱਖ ਕੇ ਉਹੀ ਕਰੋ ਜੋ ਸਹੀ ਹੈ।

ਕੀ ਤੁਸੀਂ ਖੁਦਾ ਦੀ ਮਾਫ਼ੀ ਨੂੰ ਕਬੂਲ ਕਰ ਲਿਆ ਹੈ?

### ਪੂਰੀ ਮਾਫ਼ੀ (18:23-35)

ਇਹ ਦ੍ਰਿਸ਼ਟਾਂਤ ਸਾਡੇ ਵੱਲ ਖੁਦਾ ਦੀ ਮਾਫ਼ੀ ਬਾਰੇ ਹੈ। ਸਭ ਮਸੀਹੀ ਲੋਕ ਪਾਪੀ ਹਨ ਜਿਨ੍ਹਾਂ ਨੂੰ ਖੁਦਾ ਦੀ ਦਸ਼ਾ ਅਤੇ ਕਿਰਪਾ ਨਾਲ ਮਾਫ਼ ਕੀਤਾ ਗਿਆ ਹੈ ਅਤੇ ਬਚਾਇਆ ਗਿਆ ਹੈ। ਮਾਫ਼ੀ ਖੁਦਾ ਦੇ ਮਨ ਵਿਚ ਹੁੰਦੀ ਹੈ। ਅਸੀਂ ਕਈ ਵਾਰ ਆਖਦੇ ਹਾਂ, ‘‘ਖੁਦਾ ਜਦ ਮਾਫ਼ ਕਰਦਾ ਹੈ ਤਾਂ ਉਹ ਭੁੱਲ ਜਾਂਦਾ ਹੈ’’ (ਵੇਖੋ ਇਬਗਰਨੀਆਂ 8: 12; 10: 17)। ਅਸਲ ਵਿਚ ਖੁਦਾ ਪਾਪ ਨੂੰ ਭੁੱਲ ਨਹੀਂ ਸਕਦਾ। ਆਖਰ ਉਹ ਸਰਬਗਿਆਨੀ ਹੈ ਜਿਹੜਾ ਸਭ ਕੁਝ ਜਾਣਦਾ ਹੈ। ਇਸ ਦਾ ਮਤਲਬ ਇਹ ਹੈ ਕਿ ਉਹ ਸਾਡੇ ਪਾਪਾਂ ਕਰਕੇ ਸਾਡੇ ਪਿਲਾਫ਼ ਅਪਣੇ ਜਾਇਜ਼ ਦਾਵਿਅਤਾਂ ਤੋਂ ਆਪਣੀ ਮਰਜ਼ੀ ਨਾਲ ਸਾਨੂੰ ਮੁਕਤ ਕਰ ਦਿੰਦਾ ਹੈ। ਉਹ ਕਦੇ ਵਿਚ ਉਸ ਕਰਜ਼ੇ ਨੂੰ ਜਮ੍ਹਾਂ ਨਹੀਂ ਕਰਦਾ ਜਿਹੜਾ ਉਨ੍ਹਾਂ ਪਾਪਾਂ ਲਈ ਅਸਾਂ ਉਹਨੂੰ ਦੇਣਾ ਹੁੰਦਾ ਹੈ। ਉਹ ਸਾਨੂੰ ਸਾਡੀ ਬਣਦੀ ਮੌਤ ਦੀ ਸਜ਼ਾ ਤੋਂ ਮੁਕਤ ਕਰ ਦਿੰਦਾ ਹੈ।

ਸਲੀਬ ਦਾ ਸੰਦੇਸ਼ ਉਸ ਬਹੁਤ ਵੱਡੇ ਕਰਜੇ ਦੀ ਗੱਲ ਹੀ ਹੈ ਜਿਹੜਾ ਅਸਾਂ ਖੁਦਾ ਦਾ ਦੇਣਾ ਹੈ। ਇਹ ਉਹ ਕਰਜਾ ਹੈ ਜਿਸ ਨੂੰ ਅਸੀਂ ਕਦੇ ਮੌਜੂਦ ਨਹੀਂ ਸਕਦੇ। ਖੁਦਾ ਨੇ ਤਸੀਹੇ ਦੇ ਅੱਜਾਰ ਸਲੀਬ ਨੂੰ ਬਰਕਤ ਦੀ ਗੱਲ ਬਣਾ ਦਿੱਤਾ। ਖੁਦਾ ਜਦ ਪਾਪ ਮਾਫ਼ ਕਰਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਮਾਫ਼ ਕਰ ਦਿੰਦਾ ਹੈ। ਮਸੀਹੀ ਲੋਕਾਂ ਨੂੰ ਦੂਜਿਆਂ ਨੂੰ ਉਸ ਦੀ ਮਾਫ਼ੀ ਨੂੰ ਵਿਖਾਉਣ ਲਈ ਖੁਦਾ ਦੀ ਨਕਲ ਕਰਨ ਲਈ ਆਖਿਆ ਜਾਂਦਾ ਹੈ।

### ਟਿੱਪਣੀਆਂ

<sup>1</sup>ਇਹ ਮੁੱਖ ਪੁਆਈਟ ਵਿਲੀਅਮ ਬਾਰਕਲੇ, ਦ ਗੈਂਸਪਲ ਆਫ ਸੈਕਿਊਰੀਟੀ, ਜਿਲਦ 2, 2ਜਾ ਅੰਕ, ਦ ਡੇਅਲੀ ਸਟੱਡੀ ਬਾਈਬਲ (ਡਿਲਾਡੈਲਕੀਆ: ਵੈਸਟਮਿੰਸਟਰ ਪੈਸ, 1958), 190-92 ਵਿਚ ਦਿੱਤੇ ਗਏ ਗੁਣਾਂ ਤੋਂ ਲਈ ਗਏ ਹਨ। <sup>2</sup>ਵੇਖੋ ਮੱਤੀ 5: 1; 13: 10, 36; 14: 15; 15: 12, 23; 17: 19; 24: 1, 3; 26: 17. <sup>3</sup>ਕ੍ਰੋਗ ਐਸ. ਕੀਨਰ, ਏ ਕਮੈਂਟਰੀ ਆਨ ਦ ਗੈਂਸਪਲ ਆਫ ਸੈਕਿਊਰੀਟੀ (ਗ੍ਰੌਂਡ ਰੈਪਿਡਸ, ਮਿਸ਼ਨਾਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1999), 447. <sup>4</sup>ਪਰ ਨਵੇਂ ਨੇਮ ਵਿਚ ਕਈ ਵਾਰ ਰੂਹਾਨੀ ਨਿਆਣਪੁਣੇ ਨੂੰ ਵਿਖਾਉਣ ਲਈ ਬਚਪਨ ਦੀ ਵਰਤੋਂ ਨਕਾਰਾਤਮਕ ਅਰਥ ਵਿਚ ਕੀਤੀ ਗਈ

ਹੈ (11:16, 17; 1 ਕੁਰਿਬੀਆਂ 13:11; 14:20; ਅਫਸੀਆਂ 4:14; ਇਬਰਾਨੀਆਂ 5:13, 14)।

੫ਜੇ. ਡਬਲਯੂ. ਮੈਕਗਰਵੇ, ਦ ਨਿਊ ਟੈਸਟਾਮੈਂਟ ਕਮੈਂਟਰੀ, ਜਿਲਦ 1, ਸੈਕਿਊ ਐਂਡ ਮਾਰਕ (ਪੰਨਾ ਰਹਿਤ, 1875; ਰੀਪ੍ਰਿੱਟ, ਡਿਲਾਈਟ, ਆਰਕੈਂਸਾ: ਗੋਸਪਲ ਲਾਈਟ ਪਬਲੀਸ਼ਿੰਗ ਕੰ., ਮਿਤੀ ਰਹਿਤ), 156. <sup>੬</sup>ਲਿਓਨ ਮੌਰਿਸ, ਦ ਗੋਸਪਲ ਅਕਾਰਡਿੰਗ ਟੂ ਸੈਕਿਊ, ਪਿੱਲਰ ਕਮੈਂਟਰੀ (ਗੈਂਡ ਰੈਪਿਡਸ, ਮਿਸ਼ਨਾਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1992), 461. <sup>੭</sup>ਵੇਖੋ ਮੱਤੀ 5:29, 30; 11:6; 13:21, 57; 15:12; 16:23; 17:27; 18:6, 8, 9; 24:10; 26:31, 33. <sup>੮</sup>ਕਲੇਮੈਂਟ 46.8. <sup>੯</sup>ਜੋਸੇਫਸ ਨੇ ਲਿਖਿਆ ਹੈ ਕਿ ਗਲੀਲੀਆਂ ਨੇ ਹੋਰੋਏਸ ਦੀ ਟੋਲੀ ਤੋਂ ਛੇ ਕੇ ਉਨ੍ਹਾਂ ਨੂੰ ਝੀਲ ਵਿਚ ਭੁਖੇ ਕੇ ਬਗਾਵਤ ਕੀਤੀ (ਜੋਸੇਫਸ ਐਂਟੀਕੁਇਟੀਜ਼ 14.15.10.) ਸਿਨੋਨਿਊਸ ਨੇ ਕਿਹਾ ਹੈ ਕਿ ਅਗਸਤੁਸ ਨੇ ਕੁਝ ਲੋਕਾਂ ਨੂੰ ਉਨ੍ਹਾਂ ਦੀਆਂ ਗਠਦਨਾਂ ਨਾਲ ਭਾਰ ਬੁਨ੍ਹ ਕੇ ਨਦੀ ਵਿਚ ਡੇਬ ਦਿੱਤਾ ਸੀ (ਸਿਟੋਨਿਊਸ ਲਾਈਵਜ਼ ਆਫ ਸੀਸ਼ਨਸ: ਅਗਸਤੁਸ 2.6.7.) <sup>੧੦</sup>ਫੋਟੋਆਂ ਨਾਲ ਹੋਰ ਜਾਣਕਾਰੀ ਲਈ, ਵੇਖੋ ਦ ਇੰਟਰਨੈੱਸ਼ਨਲ ਸਟੈਂਡਰਡ ਬਾਈਬਲ ਇੰਸਾਈਕਲੋਪੈਡੀਆ, ਸੋਧਿਆ ਅੰਕ, ਸੰਪਾ ਜਿਉਫਰੀ ਡਬਲਯੂ. ਬ੍ਰੂਮਿਲੇ (ਗੈਂਡ ਰੈਪਿਡਸ, ਮਿਸ਼ਨਾਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1986), 3:355-56 ਵਿਚ ਕਾਰਲ ਜੀ. ਰਸਮੁਸੇਨ, ‘ਮਿੱਲ; ਮਿੱਲਸਟੋਨ’।

<sup>੧੧</sup>ਜੈਕ ਪੀ. ਲੂਈਸ, ਦ ਗੋਸਪਲ ਅਕਾਰਡਿੰਗ ਟੂ ਸੈਕਿਊ, ਪਾਰਟ 2, ਦ ਲਿਵਿੰਗ ਵਰਡ ਕਮੈਂਟਰੀ (ਆਸਟਿਨ, ਟੈਕਸਸ: ਸਵੀਟ ਪਬਲੀਸ਼ਿੰਗ ਕੰ., 1976), 56. ਇਬਰਾਨੀ ਭਾਸ਼ਾ ਵਿਚ ਲਿਖਤ ਵਿਚ ਸਭ ਥਾਂ ਰਾਜੇ ਦਾ ‘ਚਿਹਰਾ’ ਦਿੱਤਾ ਗਿਆ ਹੈ। <sup>੧੨</sup>ਮੌਰਿਸ, 465. <sup>੧੩</sup>ਬਹੁਸ ਐਮ. ਮੈਜ਼ਗਰ, ਏ ਟੈਕਸਚੁਅਲ ਕਮੈਂਟਰੀ ਆਨ ਦ ਗ੍ਰੀਕ ਨਿਊ ਟੈਸਟਾਮੈਂਟ, ਜਿਲਦ 2ਜੀ (ਸਟੱਟਗਰਟ: ਜਰਮਨ ਬਾਈਬਲ ਸੋਸਾਇਟੀ, 1994), 36. <sup>੧੪</sup>ਮਿਸ਼ਨਾਹ ਪੀਹ 4.2; ਜਰੂਸਲੇਮ ਟਾਲਮੁਡ ਸ਼ਬਦ 14.3. <sup>੧੫</sup>ਕੀਨਰ, 452. <sup>੧੬</sup>ਲੂਈਸ, 57. <sup>੧੭</sup>ਮੈਜ਼ਗਰ, 36. <sup>੧੮</sup>ਵਿਲੀਅਮ ਹੈਂਕਿਊਸ, ਨਿਊ ਟੈਸਟਾਮੈਂਟ ਕਮੈਂਟਰੀ: ਐਕਸਪੋਜ਼ਿਸ਼ਨ ਆਫ ਦ ਗੋਸਪਲ ਅਕਾਰਡਿੰਗ ਟੂ ਸੈਕਿਊ (ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1973), 697-98. <sup>੧੯</sup>ਐਚ. ਐਲ. ਮਨਸੇਲ, ਦ ਬਾਈਬਲ ਕਮੈਂਟਰੀ, ਜਿਲਦ 7, ਸੈਕਿਊ ਟੂ ਲੂਕ (ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1981), 95. <sup>੨੦</sup>ਮੱਤੀ ਵਿਚ ਪਹਿਲਾਂ ਮੇਲ ਸ਼ੁਰੂ ਕਰਨ ਦੀ ਸ਼ਿੱਸਵਾਰੀ ਗਲਤੀ ਕਰਨ ਵਾਲੇ ਤੇ ਪਾਣੀ ਹੋਈ ਹੈ (5:23, 24 ਤੇ ਟਿੱਪਣੀਆਂ ਵੇਖੋ)।

<sup>੨੧</sup>ਆਰ. ਟੀ. ਵਾਂਸ, ਦ ਗੋਸਪਲ ਅਕਾਰਡਿੰਗ ਟੂ ਸੈਕਿਊ, ਦ ਟਿੱਡੇਲ ਨਿਊ ਟੈਸਟਾਮੈਂਟ ਕਮੈਂਟਰੀ (ਗੈਂਡ ਰੈਪਿਡਸ, ਮਿਸ਼ਨਾਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1985), 275. <sup>੨੨</sup>ਕਮਿਊਨਿਟੀ ਰੂਲ 5.24-6.1; ਡੈਮਸਕਸ ਰੂਲ 9.2-4. <sup>੨੩</sup>ਮਿਸ਼ਨਾਹ ਸੈਕਥ 3.1, 2. <sup>੨੪</sup>ਕੀਨਰ, 454. <sup>੨੫</sup>ਜੋਸੇਫਸ ਵਾਰਜ਼ 1.5.2. <sup>੨੬</sup>ਟਾਲਮੁਡ ਬੇਰਾਕੋਥ 6ਏ; ਵੇਖੋ ਮਿਸ਼ਨਾਹ ਐਬਥ 3.2, 3. <sup>੨੭</sup>ਟਾਲਮੁਡ ਯੋਮਾ 86ਬੀ। <sup>੨੮</sup>ਵੇਖੋ ਕੋਈ ਡੀ. ਰੋਪਰ, ਐਕਸੋਡਸ, ਟਰੁਥ ਛਾਰ ਟੁਡੇ ਕਮੈਂਟਰੀ (ਸਰਸੀ, ਆਰਕੈਂਸਾ: ਰਿਸੋਰਸ ਪਬਲਿਕੇਸ਼ਨ, 2008), 612. <sup>੨੯</sup>ਡੋਨਲਡ ਏ. ਹੈਗਨਰ, ਸੈਕਿਊ 14-28, ਵਰਡ ਬਿਬਲੀਕਲ ਕਮੈਂਟਰੀ, ਜਿਲਦ 33ਬੀ (ਡਲਾਸ: ਵਰਡ ਬੁਕਸ, 1995), 538. <sup>੩੦</sup>ਜੋਸੇਫਸ ਐਂਟੀਕੁਇਟੀਜ਼ 17.11.4. ਜੋਸੇਫਸ ਨੇ ਇਕ ਆਰੰਭਿਕ ਕਾਲ ਵਿਚ ਡਾਲਿਸਤੀਨ ਲਈ ਅੱਠ ਹਜ਼ਾਰ ਤੋਂਤਿਆਂ ਦੀ ਬੋਲੀ ਲਵਾਉਣ ਵਾਲੇ ਟੈਕਸ ਕਿਸਾਨਾਂ ਦੀ ਗੱਲ ਕੀਤੀ ਹੈ (12.4.4 ਵੀ ਵੇਖੋ)।

<sup>੩੧</sup>ਅਡੋਲਫ ਡਿਆਸਮਨ, ਲਾਈਟ ਡਰਾਮ ਦ ਐਸੀਐਂਟ, ਸੋਧਿਆ ਅੰਕ, ਅਨੁ. ਲਾਇਨਲ ਆਰ. ਐਮ. ਸਟ੍ਰੇਚਨ (ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1978), 331. <sup>੩੨</sup>ਲਾਈਵੀ 26.34.3. <sup>੩੩</sup>ਮੌਰਿਸ, 475. <sup>੩੪</sup>ਇਸੇ ਤਰ੍ਹਾਂ ਮਿਸ਼ਨਾਹ ਵਿਚ ਬਾਜ਼ਾਰ ਵਿਚ ਕਿਸੇ ਕਰਜ਼ਦਾਰ ਨੂੰ ਗਲਿਓਂ ਫੜਨ ਦੀ ਗੱਲ ਹੈ (ਮਿਸ਼ਨਾਹ ਬਾਬਾ ਬਥਰਾ 10.8.) <sup>੩੫</sup>ਲੂਈਸ, 62. <sup>੩੬</sup>ਟੋਬਿਅਤ 5:21, 22; 12:11-22; 1 ਏਨੋਕ 100.5; ਜੁਬਿਲੀਜ਼ 35.17; ਟੈਸਟਾਮੈਂਟ ਆਫ ਲੇਵੀ 5.6; ਟੈਸਟਾਮੈਂਟ ਆਫ ਜੇਕਬ 2.5,

6; ਸੂਡੇ-ਫਿਲੇ 11.12; 15:5; 59.4; ਜੈਨੋਸਿਸ ਰੱਬਾਰ 44.3; 60.15; ਸੌਂਗਾ ਰੱਬਾਰ 3.6.3.  
37ਵੇਖੇ ਓਰੀਗਨ ਹੋਮਿਲੀਜ਼ ਆਨ ਲੂਕ 12.